FORM G

INVITATION FOR EXPRESSION OF INTEREST FOR

JTPL PRIVATE LIMITED OPERATING IN REAL ESTATE AT MOHALI DISTRICT, PUNJAB

(Under sub-regulation (1) of regulation 36A of the Insolvency and Bankruptcy Board of India (Insolvency Resolution Process for Corporate Persons) Regulations, 2016)

SL.	RELEVANT PAR	RTICULARS
1.	Name of the corporate debtor along with	M/s JTPL Private Limited
	PAN & CIN/ LLP No.	PAN - AAFCS9831D
		CIN - U45200DL2001PTC111333
2.	Address of the registered office	Room 203, 2-A/3, Kundan Mansion,
		Asif Ali Road, Ajmeri Gate Extn,
		Central Delhi, Delhi, India, 110002.
3.	URL of website	www.jtpl.in
4.	Details of place where majority of fixed	JTPL City Mohali
	assets are located	Sector - 115/115A, Kharar Landran
		Road, Mohali, Punjab
5.	Installed capacity of main products/	As per approved MAP it is 77.0325
	services	Acre Real Estate developed
		Township Project at Kharar Landran
		Road Mohali Punjab.
6.	Quantity and value of main products/	As per available data sale in FY
	services sold in last financial year	2023-24 is NIL since Project is
		already sold and developed.
7.	Number of employees/ workmen	NIL
8.	Further details including last available	Balance Sheet for FY 2021-22
	financial statements (with schedules) of	Balance Sheet for FY 2022-23
	two years, lists of creditors are available at	www.stalwartipe.com,
	URL:	www.jtpl.in
9.	Eligibility for resolution applicants under	Details can be downloaded from
	section 25(2)(h) of the Code is available at	www.stalwartipe.com,
1.0	URL:	www.jtpl.in
10.	Last date for receipt of expression of	29 th June, 2024
1.1	interest	00th 1 1 2024
11.	Date of issue of provisional list of	09 th July, 2024
10	prospective resolution applicants	1 4th T 1 2024
12.	Last date for submission of objections to	14 th July, 2024
12	provisional list	2.4th 1. 1. 202.4
13.	Date of issue of final list of prospective	24 th July, 2024
1 /	resolution applicants	20th I1 2024
14.	Date of issue of information memorandum,	29 th July, 2024
	evaluation matrix and request for	
	resolution plans to prospective resolution	
15	applicants Lost data for submission of resolution plans	20th August 2024 up to 5 DM
15.	Last date for submission of resolution plans	28 th August, 2024 up to 5 PM

		Through email as well as through		
		Hard copies to be submitted at		
	STALWART RESC			
		PROFESSIONAL LLP		
		SD 73, PITAMPURA DELHI		
		110034		
16.	Process email id to submit Expression of	cirp.jtpl@gmail.com		
	Interest			

CMA Sandeep Goel-Resolution Professional

(IBBI/IPA-003/IP-N00073/2017-18/10583)

M/s JTPL Private Limited

Regd. Office: 410, Pratap Bhawan, 5-Bahadur Shah Zafar Marg, New Delhi-110002

Corp Office: Block SD 73 Pitampura, New Delhi 110034

Date: 14.06.2024 Place: Delhi

SPARK MINDA

PADAM COTTON YARNS LIMITED

(CIN: L17112HR1997PLC033641) Regd. Office: 196, 1" Floor, Opp. Red Cross Bhawan, G.T. Road, Karnal - 132001, Haryana

www.padamcotton.com Email: cspcyl6@gmail.com Tel: 8383858860

NOTICE OF 30™ ANNUAL GENERAL MEETING, **BOOK CLOSURE, E-VOTING INFORMATION**

Notice is hereby given that the 30° Annual General Meeting (AGM') of the Members of M/s Padam Cotton Yarns Limited will be held on Wednesday, the 10th day of July, 2024 at 10:00 a.m. at Registered Office of the Company at 196, 1st Floor, G.T Road, Opp. Red Cross Market, Karnal- 132001 (Haryana), to transact the business mentioned in the Notice convening the

Notice is further given that pursuant to Section 91 of the Act read with Rule 10 of the Companies (Management and Administration) Rules, 2014 and Regulation 42 of the Listing Regulations, the Register of Members and Share Transfer Books of the Company shall remain closed from Thursday, 4" July, 2024 to Wednesday, 10" July, 2024 (both days inclusive) for the purpose of

In Compliance with section 108 of the Companies Act, 2013 read with rule 20 of Companies (Management and Administration) Rules, 2014 and SEBI (Listing Obligation and Disclosure Requirement) Regulations, 2015, the Company is providing E-voting facility to its members to cast their vote electronically on the resolutions to be transacted at 30° AGM of the Company.

In compliance with the relevant circulars, the Notice of the 30" AGM and Annual Repor containing, inter alia, the Audited Financial Statements for the financial year ended March 31 2024 and the Reports of Auditors and Directors thereon have been sent via email on Thursday June 13, 2024, to all the Members of the Company. The aforesaid documents are available or the Company's website at www.padamcotton.com and on the website of the Stock Exchanges i.e. BSE Limited at www.bseindia.com, and is also available on the website of RTA, M/s Beeta Financial & Computer Services Pvt. Ltd., beetal@beetalfinancial.com.

Link to the annual report: https://www.padamcotton.com/images/pdf/Annual%20 Report Padam%20Cotton 2023-24.pdf

The members are informed that:

- The remote E-voting shall commence Sunday, 7th July, 2024 at 10:00 a.m. and ends on Tuesday, 9" July, 2024 at 5:00 p.m.
- The cut-off date for determining the eligibility of members for remote E-voting and voting through poll at the AGM is Wednesday, of 3" July, 2024.
- Any person who becomes member of the Company after dispatch of notice of the meeting and holding shares as on cut-off date i.e. 6" June, 2024 may obtain the user id and password by contacting, M/s Beetal Financial & Computer Services Pvt. Ltd., Beetal House, 3" Floor 99, Madangir, Behind Local Shopping Centre, Near Dada Harsukh Dass Mandir New Delhi-110062, Phone No.: 011-29961281-83, Fax No.: 011-29961284, E-mail beetal@beetalfinancial.com
- The members who cast their vote through remote E-voting may also attend the AGM bu shall not be allowed to cast their vote at the AGM.
- The facility of voting through poll shall be available at the AGM to those members who have not casted their vote through remote E-voting.
- The Notice is available at the company's website viz. www.padamcotton.com. Members may go through the e-voting instructions provided in the AGM Notice or may refer
- the Frequently Asked Questions (FAQs) and E-voting Manual for Shareholders a www.evotingindia.com, under help section or write an email to helpdesk.evoting @cdslindia.com The results of e-voting on the resolutions set out in the Notice of the AGM shall be declared within

he permissible time under the applicable laws. The results declared along with the report of the Scrutinizer shall be placed on the website of the Company www.padamcotton.com and on the website of Beetal Financial & Computer Services Pvt. Ltd., immediately after the declaration of result by the Chairman or a person authorised by him and the result shall also be communicated to the Stock Exchange i.e. BSE Limited. The results shall be displayed at the Registered at 196 1º Floor, Opp. Red Cross Bhawan, G.T. Road, Karnal-132001, Haryana. All grievances connected with the facility for voting by electronic means may be addressed to Mr. Rakesh Dalvi Manager, (CDSL,) Central Depository Services (India) Limited, A Wing, 25th Floor, Marathon Futurex, Mafatlal Mill Compounds: N.M. Joshi Marg, Lower Parel (East), Mumbai-400013 of send an email to helpdesk.evoting@cdslindia.com or call on 022-23058542 / 43.

For Padam Cotton Yarns Limited Sd/ Rajev Gupta Date: 13.06.2024 (Director) Place: Kamal DIN: 00172828



SMFG INDIA CREDIT COMPANY LIMITED (Formerly Fullerton India Credit Company Limited)

DEMAND NOTICE UNDER THE PROVISIONS OF THE SECURITISATION AND RECONSTRUCTION OF FINANCIAL

ASSETS AND ENFORCEMENT OF SECURITY INTEREST ACT, 2002 ("the Act") AND THE SECURITY INTEREST (ENFORCEMENT) RULES, 2002 ("the Rules") The undersigned being the authorized officer of SMFG INDIA CREDIT COMPANY LIMITED (former)

Fullerton India Credit Company Limited) (SMFG India Credit) under the Act and in exercise of power conferred under Section 13 (12) of the Act read with the Rule 3. issued Demand Notice(s) under Section 13(2) of the Act, calling upon the following borrower(s) to repay the amount mentioned in the respective notice(s) within 60 days from the date of receipt of the said notice. The undersigned reasonably believes that borrower(s) is/are avoiding the service of the demand notice(s), therefore the service of notice is being effected by affixation and publication as per Rules. The contents of demand notice(s) are extracted herein below Demand Notice Date and Amount Name of the Borrower(s)

RAMPHOOL GOEL. URMILA RANI GOEL. SUMIT GOEL.	11th June, 2024 Rs. 47,58,590/- [Rupees Forty Seven Lakhs Fifty Eigl Thousand Five Hundred and Ninety Only] As on 05th June, 2024
Descrip	tion of Immovable Property Mortgaged
THE PROPERTY OF THE PROPERTY O	

OWNER OF THE PROPERTY - MR. URMILA RANI GOEL WIFE OF RAMPHOOL GOEL

ALL THAT PROPERTY PIECE AND PARCEL OF PROPERTY PART OF HOUSE NO. 278 MEASURING 151 SQ. YARDS SITUATED IN WARD NO. 19 GOHANA WITHIN THE LIMIT OF M.C. ABADI KNOWN AS UTTAM NAGAR TEHSIL GOHANA DISTT, SONIPAT BOUNDED BY BOUNDARIES AS UNDER: EAST - HOUSE OF ASHOK KUMAR & PARVEEN KUMAR, WEST HOUSE OF BHAGWANI DEVI, NORTH – PROPERTY OF JAI BHAGWAN, SOUTH – GALI. The borrower(s) are hereby advised to comply with the demand notice(s) and to pay the demand

amount mentioned therein and hereinabove within 60 days from the date of this publication together with applicable interest, additional interest, bounce charges, cost and expenses till the date of realization of payment. The borrower(s) may note that SMFG India Credit is a secured creditor and the loan facility availed by the Borrower(s) is a secured debt against the immovable property/properties being the secured asset(s) mortgaged by the borrower(s). In the event borrower(s) are failed to discharge their liabilities in full within the stipulated time. SMFG

India Credit shall be entitled to exercise all the rights under Section 13(4) of the Act to take possession of the secured asset(s) including but not limited to transfer the same by way of sale or by invoking any other remedy available under the Act and the Rules thereunder and realize payment. SMFG India Credit is also empowered to ATTACH AND/OR SEAL the secured asset(s) before enforcing the right to sale or transfer. Subsequent to the Sale of the secured asset(s), SMFG India Credit also has a right to initiate separate legal proceedings to recover the balance dues, in case the value of the mortgaged properties is insufficient to cover the dues payable to the SMFG India Credit. This remedy is in addition and independent of all the other remedies available to SMFG India Credit under any other law,

The attention of the borrower(s) is invited to Section 13(8) of the Act, in respect of time available, to redeem the secured assets and further to Section 13(13) of the Act, whereby the borrower(s) are restrained/prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s) without prior written consent of SMFG India Credit and non-compliance with the above is an offence punishable under Section 29 of the said Act. The copy of the demand notice is available with the undersigned and the borrower(s) may, if they so desire, can collect the same from the undersigned on any working day during normal office hours.

Place: Haryana Sd/- Authorised Officer, SMFG INDIA CREDIT COMPANY LIMITED Date: 14-June-2024 (formerly Fullerton India Credit Company Limited)

FORM G

INVITATION FOR EXPRESSION OF INTEREST FOR

JTPL PRIVATE LIMITED

OPERATING IN REAL ESTATE AT MOHALI DISTRICT, PUNJAB

(Under sub-regulation (1) of regulation 36A of the Insolvency and Bankruptcy Board of India

(Insolvency Resolution Process for Corporate Persons) Regulations, 2016)

RELEVANT PARTICULARS

Puniab

Installed capacity of main products/ As per approved MAP it is 77.0325 Acre Real Estate

Quantity and value of main products/ As per available data sale in FY 2023-24 is NIL since

www.itpl.in.

www.jtpl.in

PAN - AAFCS9831D

CIN-U45200DL2001PTC111333

Project is already sold and developed.

Room 203, 2-A/3, Kundan Mansion, Asif Ali Road,

Airmeri Gate Extn. Central Delhi, Delhi, India. 110002.

Sector - 115/115A, Kharar Landran Road, Mohali

developed Township Project at Kharar Landran Road

Through email as well as through Hard copies to be

(IBBI/IPA-003/IP-N00073/2017-18/10583)

CMA Sandeep Goel-

Date: 14.06.2024

Place: DELHI/NCR

Resolution Professional

M/s JTPL Private Limited

STALWART RESOLUTION PROFESSIONAL LLP.

Corp Office: Block SD 73 Pitampura, New Delhi 110034

SD 73, PITAMPURA DELHI 110034

Regd. Office: 410, Pratap Bhawan, 5-Bahadur Shah Zafar Marg, New Delhi-110002

Name of the corporate debtor along with M/s JTPL Private Limited

Further details including last available Balance Sheet for FY 2021-22

financial statements (with schedules) of Balance Sheet for FY 2022-23

Eligibility for resolution applicants under Details can be downloaded from

two years, lists of creditors are available at | www.stalwartipe.com,

section 25(2)(h) of the Code is available at | www.stalwartipe.com.

Last date for receipt of expression of 29th June, 2024.

Date of issue of provisional list of 09th July, 2024

12. Last date for submission of objections to 14th July 2024

13. Date of issue of final list of prospective 24th July 2024

14. Date of issue of information 29th July, 2024

15. Last date for submission of resolution 28th August, 2024 up to 5 PM

Process email id to submit Expression of cirp.jtpl@gmail.com

memorandum, evaluation matrix and

request for resolution plans to prospective

Details of place where majority of fixed JTPL City Mohali

PAN & CIN/LLP No.

URL of website

assets are located

Address of the registered office

services sold in last financial year

Number of employees/ workmen

prospective resolution applicants

resolution applicants

resolution applicants

Interest

lace: Delhi

late: 14-06-2024

SYMBOLIC POSSESSION NOTICE

Franch Office: ICICI Bank Limited Plot No-23, Shal Tower, 3rd Floor, New Rohtak Road, Karol Bagh, New Delhi- 110005

The Authorised ICICI Bank Officer under the Securitisation, Reconstruction of Financial Assets and Enforcement of Security Interest Act, 2002 and in exercise of the powers conferred under section 13(12) read with Rule 3 of the Security Interest (Enforcement) Rules 2002, issued Demand Notices to the borrower(s) mentioned below, to repay the amount mentioned in the Notice within 60 days from the date of receipt of the said Notice. Having failed to repay the amount, the Notice is issued to the borrower and the public in general that the

undersigned has taken symbolic possession of the property described below, by exercising powers conferred on him/her under Section 13(4) of the said Act read with Rule 8 of the said rules on the belowmentioned dates. The borrower in particular and the public in general are hereby cautioned not to deal with the property. Any dealings with the property will be subject to charges of ICICI Bank Limited.

Sr. No.	Name of the Borrower(s)/ Loan Account Number	Description of Property/ Date of Symbolic Possession	Notice/ Amount in Demand Notice (Rs)	Branch
	Kaushal Kishor Chaturvedi/ Kiran Devi/ LBMAT00005064098/ LBMAT00005064100	1 Kitta, House No 55, Mauza Charaura, Awanti Bai Colony, Mathura, Uttar Pradesh- 281001/ June 10, 2024	january 12, 2024 Rs. 12,85,401/-	Mathura

amount, else the mortgaged properties will be sold after 30 days from the date of publishing this Nótice, as per the provisions under Rules 8 and 9 of Security Interest (Enforcement) Rules 2002. Date: June 14, 2024 Sincerely Authorised Signatory For ICICI Bank Ltd.

Place: Mathura



Finance Company Limited.

Sr. Name of the Borrower/

Bank of Maharashtra

Joy Tower, C 20, 2" Floor, 1/1A, C Block, Phase 2 Industrial Area, Sector 62, NOIDA, Gautam Buddha Nagar Uttar Pradesh 201301 ZONAL OFFICE

Head Office: Lokmangal, 1501, Shivajinagar, Pune-5 POSSESSION NOTICE [Rule - 8 (1)] (For Immovable Property)

Enforcement of Security Interest Act, 2002, and in exercise of the powers conferred under Sub-Section (12) of Section 13 read with Rule 8 of the security nterest (Enforcement) Rule, 2002, issued a Demand Notice dated mentioned below calling upon the borrower and guarantor to repay outstanding amoun mentioned below) within 60 days from the date of receipt of the said Notice. The Notice was sent by Regd. AD post and Speed Post. The borrower having failed to repay the amount, the undersigned has taken Symbolic Possession, of the properties described herein below in exercise of lower conferred on him/her under section 13(4) of the said Act read with Rule 8 of the said rules on dates mentioned below. The borrower in particular and the

public in general is hereby cautioned not to deal with the property and any dealings with the properties will be subject to the charge of Bank of Maharashtra. SAHARANPUR Branch for an amount herein mentioned. he borrower's attention is invited to the provisions of sub-section 8 of Sec. 13 of the Act, in respect of time available, to redeem the secured assets Name & Address of Date of **Details of Property** Amount Due Borrowers & Guarantor (S) No. Demand Notice

Whereas. The undersigned being the Authorised Officer of the Bank of Maharashtra under the securitisation and Reconstruction of Financial Assets and

1.	1-Mr. Mohd Alam S/o Mohd Akhtar Proprietor of M/s Alam Handicrafts Address: - House No: 11/7800 Atish Bajan Saharanpur Post and Tehsil Saharanpur District Saharanpur Pin code 247001 admeasuring Land-22.00 Sq Yard Owned by Mr. Mohd Alam S/o Mohd Akhtar Bounded as following:- East- House of Shri Abdul Gafur, West-After Common Wall House of Mukir, North- Masjid Ghisdam Wall South-Common Passage 10'0 wide	Rs. 7,21,641.56 + interest and other charges / expenses w.e.f. 11.01.2024
Da	te - 12.06.2024 PLACE: SAHARANPUR	Authorized Officer

SYMBOLIC POSSESSION NOTICE

Registered office: ICICI Bank Towers, Bandra-Kurla Complex, PICICI Home Finance Bandra (East), Mumbai- 400051 Corporate Office: ICICI HFC Tower, JB Nagar, Andheri Kurla Road, Andheri East, Mumbai- 400059

Branch Office: 307/1, 1st floor, Bishnoi Tower, Mangal Pandey Nagar, Opposite Apex Tower, Meerut- 240002 Branch Office: Shop No. 9, Ground floor, GKS Palace, Ayub Khan- Choupla Road 63-64, Civil Lines, The undersigned being the Authorized Officer of ICICI Home Finance Company Limited under the

exercise of the powers conferred under section 13 (12) read with Rule 3 of the Security Interest (Enforcement) rules 2002, issued demand notices upon the borrowers mentioned below, to repay the amount mentioned in the notice within 60 days from the date of receipt of the said notice. As the borrower failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him/ her under Section 13(4) of the said Act read with Rule 8 of the said rules on the below-mentioned dates. The borrower in particular and the public in general is hereby cautioned not to

deal with the property and any dealings with the property will be subject to the charge of ICICI Home

Description of property/

Securitisation, Reconstruction of Financial Assets and Enforcement of Security Interest Act, 2002 and in

No.	Co-borrower/ Loan Account Number	Date of Possession	in Demand Notice (Rs.)	of Branch
1.	Arjun Saini (Borrower), Sudha (Co-Borrower), LHMRT00001473718	Property No. 387 Khasra No. 1197 1212M Ward No. 10 Kailashpuri Khekra II 0 Baghpat Uttar Pradesh- 250609 Admeasuring Arae 96.92 Sq. Mtrs or 115.92 Sqr Yrds North:- Rasta 18 Ft Wide (Ref. LAN No. LHMRT00001473718). Bounded By- North: Rasta 20 Ft Wide, South: House of Bhoop Singh, East: House of Sanju, West: House of Bhoop Singh./ Date of Possession- 12-06-2024	16-03-2024 Rs. 73,508.96/-	Meerut- B
2,	Arjun Saini (Borrower), Sudha (Co-Borrower), LHMRT00001473639	Property No. 387 Khasra No. 1197 1212M Ward No. 10 Kailashpuri Khekra II 0 Baghpat Uttar Pradesh- 250609 Admeasuring Arae 96.92 Sq. Mtrs or 115.92 Sqr Yrds North:- Rasta 18 Ft Wide (Ref. LAN No. LHMRT00001473639). Bounded By- North: Rasta 20 Ft Wide, South: House of Bhoop Singh, East: House of Sanju, West: House of Bhoop Singh./ Date of Possession- 12-06-2024	16-03-2024 Rs. 16,89,477/-	Meerut- B
3.	Shahedin (Borrower), Farzana (Co-Borrower), LHBAR00001518827	Na Plot Part of Gata No.66/3 Situated at Gram- Rasulpur Nagla Khem, Pargana and District- Moradabad (U.P)-244001 Moradabad Na Moradabad Uttar Pradesh- 244001 (Ref. LAN No. LHBAR00001518827). Bounded By- North: Plot of Yunus, South: Plot of Digar Person, East: Plot of Brajmohan, West: 14 Ft Wide Road./ Date of Possession- 10-06-2024	18-03-2024 Rs. 1,45,347.92/-	Bareilly- B
4.	Shahedin (Borrower), Farzana (Co-Borrower), LHBAR00001518823	Na Plot Part of Gata No.66/3 Situated at Gram- Rasulpur Nagla Khem, Pargana and District- Moradabad (U.P)- 244001 Moradabad Na Moradabad Uttar Pradesh- 244001 (Ref. LAN No. LHBAR00001518823). Bounded By- North: Plot of Yunus, South: Plot of Digar Person, East: Plot of Brajmohan, West: 14 Ft Wide Road./ Date of Possession- 10-06-2024	18-03-2024 Rs. 28,56,743/-	Bareilly- B

the mortgaged properties will be sold on the expiry of 30 days from the date of publication of this Notice, as per the provisions under the Rules 8 and 9 of Security Interest (Enforcement) Rules 2002. Date : June 14, 2024 **Authorized Officer**

ICICI Home Finance Company Limited Place: Baghpat, Moradabad

IDFC First Bank Limited

Tel: +91 44 4564 4000 | Fax: +91 44 4564 4022

(erstwhile Capital First Limited, amalgamated with IDFC Bank Limited and presently known as IDFC First Bank Limited) CIN: L65110TN2014PLC097792 Registered Office: - KRM Towers, 8th Floor, Harrington Road, Chetpet, Chennai- 600031.

IDFC FIRST

(erstwhile Capital First Limited, amalgamated with

IDFC Bank Limited and presently known as IDFC First Bank Limited)

Date of Demand Name

Assets and Enforcement of Security Interest Act, 2002 The following borrowers and co-borrowers availed the below mentioned secured loans from IDFC FIRST Bank Limited (erstwhile

Notice under Section 13 (2) of the Securitization and Reconstruction of Financial

Capital First Limited, amalgamated with IDFC Bank Limited and presently known as IDFC First Bank Limited) The loans of the below-mentioned borrowers and co- borrowers have been secured by the mortgage of their respective properties. As they have failed to adhere to the terms and conditions of the respective loan agreements and had become irregular, their loan were classified as NPA as per the RBI guidelines. Amounts due by them to IDFC FIRST Bank Limited (erstwhile Capital First Limited, amalgamated with IDFC Bank Limited and presently known as IDFC First Bank Limited) are mentioned as per respective notices issued more particularly described in the following table and further interest on the said amounts shall also be applicable and the same will be charged as per contractual rate with effect from their respective dates. Outstanding

Sr No.	Loan Account No.	Type of Loan	Name of borrowers and co-borrowers	Section 13 (2) Notice Date	amount as per Section 13 (2) Notice	Property Address
1	34042340	LOAN AGAINST PROPERTY	1. RAHUL CHAUDHARY 2. RENU RAHUL 3. MUKESH VINOD	22.05.2024	12,14,793.95/-	ALL THAT PIECE AND PARCEL OF RESIDENTIAL PLOT NO. 248, TOTAL PLOT AREA 190 SQ, MTRS. SITUATED AT POCKET/BLOCK-C, SECTOR/VILLAGE ABADI KASNA, GREATER NOIDA, DISTRICT-GAUTAM BUDH NAGAR, UTTAR PRADESH-201310, AND BOUNDED AS: EAST:7.50 MTR. WIDE ROAD WEST: PLOT NOS. 263 & 262, NORTH: PLOT NO. 249, SOUTH:7.50 MTR. WIDE ROAD
2	17996810	HOME LOAN	1. RAJESH KUMAR SHAH 2. JYOTI KUMARI	17.05.2024	12,14,678.04/-	ALL THAT PIECE AND PARCEL OF LIG FLAT NO. 301, ON THIRD FLOOR (WITH ROOF RIGHTS), HAVING COVERED AREA 35 SQ. YDS. I.E. 29.26 SQ. MTRS., OUT OF KHASRA NO. 76 & 78 MIN, BUILT ON PLOT NO. 20, 21, 28 & 29, SITUATED AT SUDAMAPURI COLONY (KRISHNA VATIKA), VILLAGE: DUNDAHERA, PARGANA: LONI, TEHSIL & DISTRICT: GHAZIABAD, UTTAR PRADESH-201102, AND BOUNDED AS: NORTH-EAST: OTHER FLAT SOUTH-WEST: ENTRY, NORTH-WEST: FLAT NO. 308, SOUTH-EAST: FLAT NO. 308

You are hereby called upon to pay the amounts to IDFC FIRST Bank Limited (erstwhile Capital First Limited, amalgamated with IDFC Bank Limited and presently known as IDFC First Bank Limited) as per the details shown in the above table with contracted rate of interest thereupon from their respective dates and other costs, charges etc. within 60 days from the date of this publication, failing which the undersigned shall be constrained to initiate proceedings, under Section 13 (4) and section 14 of the SARFAESI Act, against the mortgaged properties mentioned hereinabove to realize the amount due to IDFC FIRST Bank Limited (erstwhile Capital First Limited, amalgamated with IDFC Bank Limited and presently known as IDFC First Bank Limited). Further you are prohibited under Section 13 (13) of the said Act from transferring the said secured assets either by way of sale/lease or otherwise. **Authorized Officer** IDFC FIRST Bank Limited

financialexp.epapr.in

Minda Corporation Limited

CIN: L74899DL1985PLC020401 Registered Office: A-15, Ashok Vihar, Phase-I, Delhi-110052 Corporate Office: D-6-11, Sector – 59, Noida – 201301, Uttar Pradesh

Telephone: +91-0120 - 4442500 Website: www.sparkminda.com, E-mail: investor@mindacorporation.com

NOTICE

Sub: Transfer of Equity Shares of the Minda Corporation Limited ("Company") to the Investor Education and Protection Fund (IEPF) Account

Notice is hereby given that pursuant to the provisions of Section 124(6) of the Companies Act. 2013 and Investor Education and Protection Fund Authority (Accounting, Audit, Transfer and Refund) Rules, 2016 as amended from time to time ("Rules"), all shares in respect of which dividend has not been paid or claimed for seven consecutive years or more ("such shares") shall be transferred by the Company in the Demat Account of Investor Education and Protection Fund Authority ("IEPFA") ("Authority") within a period of thirty days of such shares becoming due to be transferred to the IEPF as per the procedure mentioned in the said Rules.

This Notice is published for those Shareholders who have not encashed the Dividend/Shares for last seven consecutive years commencing from the financial year 2016-17 on the Equity Shares of the Company held by them.

In terms of the said Rules, the last date of claiming the unclaimed dividend in respect of such shares shall be 20/09/2024 by the Shareholders, failing which, the Company shall transfer such shares to the Demat account of Authority on or before 18/10/2024. Further in terms of the said Rules all benefits accruing on such shares like bonus shares, split, consolidation, fraction shares and the like except right issue shall also be credited to such DEMAT account.

In case the concerned shareholder held shares:

 In Physical form- New share certificate(s) will be issued and after issue of new share certificate(s), the Company shall inform the depository by way of corporate action to convert the share certificates into DEMAT form and transfer in favour of the IEPF Authority on completion of necessary formalities. Hence, the original share certificate(s) which stand registered in the name of shareholders will deemed to be cancelled and non-negotiable.

In demat form- the Company shall inform the depository by way of corporate action for transfer of shares lying in your demat account in favour of IEPF. On receipt of such intimation, the depository shall effect the transfer of shares in favour of DEMAT account of the Authority.

The Company has dispatched individual notice at the latest available address of the concerned shareholders for the

said purpose. You may please refer to the web link https://sparkminda.com/Uploads/prospectus/1547pdctfile DetailsofUnclaimedDividendoflastsevenyearstill31.03.2024.pdf to verify the details of uncashed dividend and shares liable to be transferred. Shareholders are requested to make claim in respect of unpaid dividend on such shares on or before 20/09/2024 by submitting a written application along with a self-attested copy of PAN card, copy of cancelled cheque and the original

uncashed Dividend Demand Draft to the Company's Registrar and Transfer Agent (RTA), M/s Skyline Financial Services Private Limited, (CIN:U74899DL1995PTC071324), D-153/A, 1st Floor, Okhla Industrial Area, Phase-1, New Delhi- 110 020, India or at the Registered Office of the Company failing which the Company shall transfer/ credit your shares to Demat account of the Authority.

Please note that any claimant whose shares are liable to be transferred to Demat Account of the Authority can claim shares in accordance with the procedure laid down under the said Rules.

In case shareholders have any query/clarification they may contact to the Company's Registrar & Share Transfer Agent: M/s Skyline Financial Services Private Limited, (CIN: U74899DL1995PTC071324), D-153/A, Ist Floor, Okhla Industrial Area, Phase-1, New Delhi-110 020, India. Email: info@skylinerta.com Phone: +9111-26812682, 83, +9111-40450193-97.

> For Minda Corporation Limited Pardeep Mann

(Rupees Sixty One Lakh Seventy

Seventy Seven Only)

Thirty Six Paise Only)

Six Only)

(Symbolic)

10/06/2024

(Symbolic)

10/06/2024

(Symbolic)

07/06/2024

(Symbolic)

10/06/2024

(Symbolic)

Place: Delhi **Company Secretary** Date: 14.06.2024 M.No. A-13371 **Piramal Capital And Housing Finance Limited**

Piramal (Formerly Known as Dewan Housing Finance Corporation Ltd.) CIN:L65910MH1984PLC032639 Registered Office: Unit No.-601,6th Floor ,Piramal Amiti Building, Piramal Agastya Corporate Park, Kamani Junction,
Opp. Fire Station,LBS Marg,Kurla (west) ,Mumabai-400070 –T +91 22 3802 4000. Branch Office: Unit No. 01 & 09, Ground Floor, GD-ITL North
Ex Tower,Plot No. A-9, Netaji Subhash Place, New Delhi – 110034 & Plot no-6, Block-A 2nd Floor, Sector 2, Noida – 201301

> POSSESSION NOTICE For Immovable Property as per Rule 8-(1) of the Security Interest (Enforcement) Rules, 2002 and Appendix-IV

Whereas, the undersigned being the Authorized Officer of Piramal Capital & Housing Finance Ltd. (Formerly Known as Dewan Housing Finance Corporation Ltd)

under the Securitisation and Reconstruction of Financial Assets and Enforcement of Security Interest Act 2002 and in exercise of powers conferred under section 13(12) read with Rule 3 of the Security Interest (Enforcement) Rules 2002, Demand Notice(s) issued by the Authorised Officer of the company to the Borrower(s) / Guarantor(s) mentioned herein below to repay the amount mentioned in the notice within 60 days from the date of receipt of the said notice. The borrower having failed to repay the

belo borr and	ow in exercise of powers conferred on him under Sub-Se rower's attention is invited to provisions of sub –section (& the public in general are hereby cautioned not to deal wance Ltd. (Formerly Known as Dewan Housing Finance	ction (4) of the Section 13 of the said Act read with Ru B) of section 13 of the Act, in respect of time available vith the property and any dealings with the property v	lle 8 of the Security Interest Enforcement , to redeem the secured assets. The borro vill be subject to the charge of Piramal Ca	rules, 2002. The wer in particula
SI No.		Description of secured asset (immovable property)	Demand Notice Date and Amount	Date of Possession
1	(Loan Code No-2740000015),(Bhiwadi-	All the Part & Parcel of Property - Plot No 21	29/06/2023 for Rs. 1048548/-	10/06/2024
	Branch), Vijay Kumar Sharma (Borrower)	Block No 12 N D L C City 1 Vill Khidarpur Teh		
	/Mamta Sharma (Co-Borrower)	Tijara Near Alwar Bypass Bhiwadi Rajasthan	Thousand Five Hundred Forty Fight	

Alwar Rajasthan: - 301019 Only) 2 (Loan Code No-19000001953), (Ghaziabad- All the Part & Parcel of Property - Plot No -9 20/12/2023 for Rs. 898796/-Branch). Parishita Pandey (Borrower) Flat No Ug-02 Kh No -76 Krish Vatika Sudama (Rupees Eight Lakh Ninety Eight (Symbolic) /Brijesh Pandey (Co-Borrower) Puri Colony, dundahera Loni Ghaziabad Thousand Seven Hundred Ninety Ghaziabad Uttar Pradesh: - 201001 Six Only) 3 (Loan Code No-196DEL03656),(Delhi - All the Part & Parcel of Property - H/Flat 20/02/2024 for Rs. 6175218.58/-12/06/2024

(Borrower) / (Co-Borrower) Supertech Estate, Village. Gurgaon Gurgaon Five Thousand Two Hundred Gurgaon Haryana: - 122002 Eighteen and Fifty Eight Paise Only) (Loan Code No-M0127607), (Bahadurgarh- All the Part & Parcel of Property - Khewat 03/01/2024 for Rs. 3121657/ 12/06/2024 Branch), Reena P (Borrower) /Hardeep A (Co- No. 809/657, Khatoni No. 860, Waka Mauja (Rupees Thirty One Lakh Twenty (Symbolic) Borrower) Bamnoli, Tehsil Bahadurgarh, District Jhajjar, One Thousand Six Hundred Fifty Haryana- 124505 Seven Only) (Loan Code No-07700001371),(Ghaziabad- All the Part & Parcel of Property - Flat No: M- 25/09/2023 for Rs. 2889387/ 12/06/2024 Branch), Sharanbasu M Singari (Borrower) 324, 3Rd Floor Mercury Tower, The Alien (Rupees Twenty Eight Lakh Eighty (Symbolic)

Court Plot No: Gh-C-3/1, Tronica City Nine Thousand Three Hundred

Ghaziabad Ghaziabad Uttar Pradesh - 201102 Eighty Seven Only) (Loan Code No-11900002801), (Noida- All the Part & Parcel of Property - P.no- 88, 20/02/2024 for Rs. 23596785,24/-12/06/2024 Branch), Sugandh Papers Traders (Borrower) Ff, Abadi Of Shanti Vihar, Illaqa-shahdara (Rupees Two Crore Thirty Five Lakh (Symbolic) Ninety Six Thousand Seven /Manish Jain, Aarti Jain (Co-Borrower) Near- Karkardooma Court Delhi New Delhi Hundred Eighty Five and Twenty Four Paise Only) (Loan Code No-19700042390),(Gurgaon - All the Part & Parcel of Property - A-602 P 27/10/2023 for Rs. 2951677/-10/06/2024 Sohna Road-Branch), Rakesh Kumar Bajaj No 2 Sky View Apartment Vasundhra Nagar (Rupees Twenty Nine Lakh Fifty (Symbolic) One Thousand Six Hundred (Borrower) / Ritu Bajaj (Co-Borrower) Bhiwadi Alwar Rajasthan: - 301019

(Loan Code No-197DD700139), (Gurgaon - All the Part & Parcel of Property - Apartment 27/10/2023 for Rs. 286687/-

Sohna Road-Branch), Ajay Chandran No. 1602,16th Floor, Zinna Tow Er, Surajkund (Rupees Two Lakh Eighty Six (Symbolic) (Borrower) / (Co-Borrower) Road, Omaxe Forest, Faridabad Harvana: Thousand Six Hundred Eighty Seven Only) (Loan Code No-20000041626),(Noida -sector All the Part & Parcel of Property - Flat No. - 402, 20/02/2024 for Rs. 1821706.36/-2-Branch), Deepak Prasad (Borrower) /Manju Second Floor, Rear Rhs Block- A, Plot No.- A-(Rupees Eighteen Lakh Twenty One Devi Chamoli (Co-Borrower) 402 Shalimar Garden Extension-2 Ghaziabad 📗 Thousand Seven Hundred Six and

Safdurjung-Branch), BINOD K TATERWAY No.218, Floor No. 1St, Plot No. 218

(Loan Code No-27300000344),(Dwarka- All the Part & Parcel of Property - Flat No- 31/07/2023 for Rs.1180881/-Branch), Vijay Kashyap (Borrower) /Anjali Ff3, 1st Floor Rear Rhs Flat Plot No B-12/18, (Rupees Eleven Lakh Eighty (Symbolic) Block-b-12 Dlf Ankur Vihar Ghaziabad Thousand Eight Hundred Eighty Kashyap (Co-Borrower) Ghaziabad Uttar Pradesh: - 201010 One Only) (Loan Code No-27400000173), (Bhiwadi- All the Part & Parcel of Property - Ompb/301 27/10/2023 for Rs. 873152/-Branch), Amit Kumar (Borrower) /Menaka Third Floor Marigold Panorma City Homes (Rupees Eight Lakh Seventy Three (Symbolic) OmaxCity Homes Bhiwadi Rajasthan Alwar Thousand One Hundred Fifty Two (Co-Borrower)

Ghaziabad Uttar Pradesh: - 201010

Rajasthan: -301019 (Loan Code No-28300000931), (Rohtak- All the Part & Parcel of Property - Khewat No 26/06/2023 for Rs. 1393827/ 10/06/2024 Branch), Dharminder D (Borrower) / Manisha 681 Khatoni No 825, Village Lakhan Majra (Rupees Thirteen Lakh Ninety (Symbolic) Three Thousand Eight Hundred Rohtak, Rohtak Rohtak Harvana: - 124514 M (Co-Borrower) Twenty Seven Only) (Loan Code No-HLSA00008D9C), (Meerut- All the Part & Parcel of Property - Flat No. H- 01/03/2024 for Rs. 1958396/-

Branch), Naman Chaudhary (Borrower) 311 Supertech Green Village Near (Rupees Nineteen Lakh Fifty Eight (Symbolic) PetrolPump Noor Nagar Nangla Sher Khan Thousand Three Hundred Ninety /Sushma Singh (Co-Borrower) Urf Jain Pur Meerut Uttar Pradesh 250002 Kalkaji-Branch), Nadeem Miyan (Borrower)

/Sharan Basu M Singari (Co-Borrower)

(Loan Code No-HLSA0000A60B),(Delhi - All The Part & Parcel Of Property - Flat No. Gf 03/01/2024 for Rs. 1074771.48/- 07/06/2024 04, Ground Floor (back Right-hand Side) (Rupees Ten Lakh Seventy Four (Symbolic) Without Roofright, Lig, Plot No. A-52, Khasra No. 351, Rail Vihar Sehkari Awassamiti Ltd., Village Sadullabad, Pargana Loni, Tehsil & /Farha (Co-Borrower) Distt. Ghaziabad, Up 201102

(Loan Code No-HLSA00028C32),(Faridabad - All the Part & Parcel of Property - Flat No-u 01/03/2024 for Rs. 934923/- 10/06/2024

(Co-Borrower)

(Co-Borrower)

(Co-Borrower)

(Co-Borrower)

(Co-Borrower)

/Pratibha (Co-Borrower)

NIT-Branch), Amit Pandey (Borrower) | GF-2,upper Ground Floor Rear Lhs,plot No-c- (Rupees Nine Lakh Thirty Four (Symbolic) 82,dlf Dilshad Extension-2 Sahibabad Thousand Nine Hundred Twenty Ghaziabad Uttar Pradesh - 201010 Three Only) (Loan Code No-HLSA0002CE72),(Delhi- All the Part & Parcel of Property - Plot No. 03/01/2024 for Rs. 8120534.2/- 07/06/2024 Branch), Vinod Kumar (Borrower) /Deepa 47, Basement & Ground Floorwithout roof. (Rupees Eighty One Lakh Twenty Block - V, Eros Garden, Suraj Kund Road, Thousand Five Hundred Thirty Four sector 39, Faridabad, Haryana - 121009 and Twenty Paise Only)

(Loan Code No-HLSA0004BFB3), (Delhi - All the Part & Parcel of Property - Plot No. 56 | 22/01/2024 for Rs. 9572324.56/-Shahdara-Branch), Ajay Kumar (Borrower) Blk-D, TF-(without roof) Sector 8 NearMCD /Kirti (Co-Borrower) School Dwarka New Delhi 110077 (Loan Code No-M0009126), (Delhi-Branch), All the Part & Parcel of Property - Apartment 08/11/2023 for Rs. 4489977/-

Birendra Kumar (Borrower) /Rupam Bharati No. 8, Ground Floor, Apartment No. Gf-08F-li. Block-F-li, Southend Apartments, Charmwood Nine Thousand Nine Hundre

Village, Surai Kund Road, Village Lakkarpur, Faridabad, Haryana Haryana 121009 (Loan Code No-M0035284),(Gurgaon- All the Part & Parcel of Property - Plot No. 03/01/2024 for Rs. 4164045/- 07/06/2024

Branch). Satish Kumar (Borrower) /Babita 49-B, Block B, Indrapuri Colony Abcd, (Rupees Forty One Lakh Sixty Four (Symbolic) Hadbast Gram Dharoti Khurd, Ghaziabad, Thousand Forty Five Only) Uttar Pradesh, Pin Code-201001

Rewari Mauja-Akedarewari Landmark-Near Thousand Four Hundred Fifteen Lord Shiva Temple City Rewari Pin 123106 Only) State Hp Country India

(Loan Code No-M0051910),(Delhi-Branch), All the Part & Parcel of Property - Plot In 08/11/2023 for Rs. 5411162.09/- 07/06/2024 Jaipal Jaipal (Borrower) /Rakesh Rathee (Co- Mouja Aath Biswa Jatwada Mohlla Plot In (Rupees Fifty Four Lakh Eleven (Symbolic) Bahadurgarh, 124507

District Jhajjar, Haryana – 124507 1747 Khatoni No 2369 Khasra No 880 4 5 Eight Lakh Sixty One Thousand (Symbolic) Branch), Amresh Kumar Mishra (Borrower) /

Mouja Rohtak Shiv Colony Near Near Shiv Three Hundred Five Only) Mandir Rohtak Rohtak H.O 124001 (Loan Code No-M0030068), (New Delhi- All the Part & Parcel of Property - Flat No./Plot 10-01-2023 for Rs. 3917083/- 10/06/2024 Branch), Dibya Jyoti Laskar (Borrower) No :: Flat No.407. fourth floor Area adm (Rupees Thirty Nine Lakh (Symbolic) No.CP 2, Municipal No./survey no. Situated at sector 9, Vasundhara Pincode: 201012 Only) Landmark: near Jain Mandir

(Loan Code No-M0041797),(Gurgaon- All the Part & Parcel of Property - Mustail 25-02-2023 for Rs. 575415/- 11/06/2024 Branch), Upender Yadav (Borrower) /Lalita L No.37 Killa O.22(8-00) Dharuhera District- (Rupees Five Lakh Seventy Five (Symbolic) MoujaAath Biswa Jatwada Mohlla Thousand One Hundred Sixty Two and Nine Paise Only)

(Rupees Ninety Five Lakh Seventy

Two Thousand Three Hundre

Twenty Four and Fifty Six Paise Only)

(Rupees Forty Four Lakh Eighty

Seventy Seven Only)

(Loan Code No-M0126021), (Rohtak-Branch), All the Part & Parcel of Property - Plot in 03/01/2024 for Rs. 332660/-10/06/2024 Amresh Mishra (Borrower) /Gautam Devi (Co- Khewat no 1747 Khatoni No 2369 Khasra No (Rupees Three Lakh Thirty Two (Symbolic) 880 Shiv Colony Rohtak 124001 Thousand Six Hundred Sixty Only) (Loan Code No-M0160847), (Bahadurgarh- All the Part & Parcel of Property - Independent 22/01/2024 for Rs. 1724958/-(Rupees 07/06/2024 Branch), Sangeeta (Borrower) /Shri Pal, Jatin Unit in Gali No. 7, New Patel Park, Bahadurgarh, Seventeen Lakh Twenty Four (Symbolic) Thousand Nine Hundred Fifty Eight Only) (Loan Code No-PHBTDEL04000593), (Delhi- All the Part & Parcel of Property - Khewat No 03/01/2024 for Rs. 861305/-(Rupees 10/06/2024

850.0sq.ft/mtrs.carpet Building Name : Plot Seventeen Thousand Eighty Three (Loan Code No-01400003551),(New Delhi-Branch) Color Palette Pvt Ltd (Borrower)

All the Part & Parcel of Property - Unit No. 03/01/2024 for Rs. 20474154/- (Symbolic) GolfAnd Country Club (grande) Sector 96, 97 Seventy Four Thousand One

New Delhi

Chauhan, Abhishek Sharma (Co-Borrower)

Place: Delhi-NCR. Date: 14.06,2024

/Joyshree Kakati (Co-Borrower)

/Orchid Corporat Services India P Ltd, Naveen And 98 Noida Gautambudh Nagar Uttar Hundred Fifty Four Only)

(Authorised Officer) For Piramal Capital And Housing Finance Limited

DOC TALKS

Dr. Sunny Narula

Fight against middle ear infections, also known as Otitis Media Who is at risk? Kids <5 years of age. Causes: Bacteria Streptococcus pneumoniae and Haemophilus influenzae are the two common viruses that cause cold.

Symptoms: Ear pain, fever, fussiness or irritability, rubbing or tugging at an ear, difficulty

Diagnosis: The doctor will enquire about symptoms and examine the ears to diagnose. Treatment: Fever and pain relievers. Bacterial infections may need antibiotics. Prevention: Breastfeeding, cleaning hands

before touching babies, vaccination against S. pneumoniae. H. influenzae and flu. Vaccines: Two types of vaccines are available, PCVs and PPSVs. For children < 2 years of age, only PCVs are effective.

In India, PCV10, PCV13 and PCV14 protect against different bacterial serotypes (the number indicates protection against number of bacterial serotypes). The number of bacterial serotypes covered is an important key for PCVs as more coverage results in better protection. Consult your doctor for further guidance.

Motherhood Women and Children's Hospital Sector 62, Sas Nagar, Mohali, Punjab

Phone: 9815066055

Power supply system to

2.08 crore.

Punjab finance minister

nefit domestic and agricultural sectors in villages of Chhajla, Chhajli, Sangtiwala, Nangla, Kothe Rohiram, and Nilowal. Cheema said there were plans to strengthen the power supply system in Dirba with a investment of Rs. 22.12 crore.

Tender Enquiry Number/Date

3/CCM/PTA/2024-25/12.06.24

1/CCM/PTA/2024-25 (Short

Term) 12.06.24

12.6.2024

2/CCM/PTA/2024-25/



IP.Singh@timesgroup.com

Jalandhar: With parties about to finalise candidates for the Jalandhar West byelection, caste and communitv calculations are also at play with two scheduled caste communities having strong presence in the constituency.

While the Ravidasia-Addharmi community has its strong presence in all the reserve assembly segments in Punjab's Jalandhar district, including Jalandhar West, the strong presence of the Bhagat community is peculiar to this assembly segment.

Chunni Lal Bhagat of the Bharatiya Janata Party (BJP) has won the constituency thrice, since 1997, and remained a minister as well as leader of the BJP legislature party.

His son Mohinder Bhagat, who was BJP candidate in 2022, is now in Aam Aadmi Party (AAP) and is a ticket

Former MLAs Sushil Rinku, whose wife Sunita is also a ticket aspirant from the BJP, and Seetal Angural belong to Ravidasia community. The supporters of Angural, who is also a ticket aspirant from the BJP now, have



Jalandhar West bypoll is necessitated by resignation of Sheetal Angural, elected on AAP ticket but resigned from assembly on March 28, a day after he & then Jalandhar MP Sushil Rinku joined BJP

already started a campaign "Sheetal Angual again in Jalandhar West" on social media. Sunita is also a former councillor. The BJP also has Dr Shiv Dyal Mali, who had left the AAP after being denied ticket twice in 2017 and

He had resigned from the post of senior medical officer in 2016 and had raised questions on criteria for ticket distribution after the AAP picked up Angural within 24 hours of his switching from the BJP.

Meanwhile, president Rajinder Beri said that 12 local leaders, including six former councillors, have applied for the Congress ticket. Rinku was also a Congress councillor when he got the party ticket in 2017 and became an MLA. The biggest motivation for the Congress ticket is that the party got maximum votes in the ha elections. Congress polled 44,394 votes, followed by the BJP which got 42,837 votes.

Caste, community calculations

AAP was a distant third with 15,629 votes. "We are also working on the caste equaformed well, aspirants of the day). AAP ticket believe that the ruling party can repeat the from 7 am to 6 pm. The nomihistory of Jalandhar parlia- nation papers are to be filled district mentary bypoll of last year in Form 2B and the blank

> meeting with party workers on Wednesday late evening.

Nominations can be filed from today


TIMES NEWS NETWORK

Chandigarh: Nomination papers for the Jalandhar West (reserved) assembly constituency have to be filed with the estate officer, Jalandhar Development Authority, the returning officer for the constituency, between 11 am and 3 pm on any of the notified days other than a public holiday from June 14 to June 21.

As per the Election Comsegment during the Lok Sab- mission of India (ECI) programme issued on Thursday for holding the bypoll, scrutiny of nominations would be on June 24 (Monday) and last date for withdrawal of candidatures is June 26 (Wednestion in the constituency," said day). The poll date is July 10 a senior Congress leader. If (Wednesday) and the date of the Congress and the BJP per- counting is July 13 (Satur-

The polling would be held

Congress committee (urban) when it snatched the seat forms are available with the away from Congress even as returning officer-cum- estate it was the party's stronghold. officer JDA. Typed nomina-Congress Legislature tion papers will also be accep-Party leader Partap Singh ted provided they are in the Bajwa and newly-elected MP prescribed format. In order to Charanjit Singh Chani held a qualify for an assembly constituency seat, a candidate should be registered as an



Nomination papers are to be filled in Form 2B and the blank forms are available with the returning officer-cum-estate officer, Jalandhar **Development Authority**

elector for any constituency of that state.

The Election Commission spokesperson said that June 15 being the third Saturday is not a holiday under the Negotiable Instrument Act, 1881, therefore, nomination papers can be presented to the returning officer.

Similarly, June 17, 2024, being holiday on account of Idul-Zuha under the Negotiable Instrument Act, 1881, therefore, nomination papers cannot be presented.

Veteran arrested for job fraud

Chandigarh: The Punjab vigilance bureau has arrested an ex-serviceman, Jasbir Singh of Ferozepur district, for duping two girls by posing as an inspector in the vigilance bureau.

According to sources, Singh had taken Rs 4.25 lakh from them, promising them jobs in the Punjab police. This case has been registered after an online complaint was lodged by Jarnail Singh, the father of the two girls. The complainant stated that he is a farmer with five daughters and a son, and his two daughters had applied for jobs in the Punjab police in 2021. The accused ex-serviceman. impersonating an inspector of the vigilance bureau, had taken Rs 4.25 lakh in installments to get both of them recruited into the po-

leged that the accused failed to secure the jobs for his daughters and did not return the bribe money to him. The complainant recorded a conversation with the accused while he was impersonating as an inspector and demanding Rs 25,000 from the complainant as part of the bribe, which was handed over to the vigilance bureau as an evidence. A case under Prevention of Corruption Act has been registered against the accused at the VB police station, Ferozepur range, and the accused has been arrested, TNN

The complainant al-

be fortified in Dirba

PSPCL Punjab State Power Corporation Limited

(Regd. Office: PSEB Head Office, The Mall Patiala-147001) Corporate Identification Number: U40109PB2010SGC033813

Website: www.pspcl.in Contact Number: 96461-23800

Sr. Xen Civil Const. & Mtc. Division, Officer flat no. 18, near 23 no. railway

crossing, Shakti vihar, PSPCL, Patiala invites Open Tender through E-

For Detailed NIT and Tender Specifications please refer to

Note - Corrigendum and addendum, if any will be published online at

PSPCL Punjab State Power Corporation Limited

(Regd. Office : PSEB Head Office, The Mall, Patiala-147001) Corporate Identity No.: U40109PB2010SGC033813,

Website: www.pspcl.in (Contact No. 96461-17648)

(Addl. Superintending Engineer, Env & Ash Dyke Cell, GHTP, Lehra Mohabat)

E-Tender Notice

Addl. Superintending Engineer, E&ADC, GHTP, Lehra

Mohabat invites e-tender enquiry no. 12 /E&ADC-131/2024-

25 from registered contractors for the work of White Washing,

distempering and painting etc. of buildings and structures in in

CHP area of GHTP, Lehra Mohabat. for the year 2024-25. Last

Note: Corrigendum and addendum, if any will be published on

INVITATION FOR SHORT TERM TENDER (Two Cover System)

Through GOK Karnataka Public Procurement Portal only)

The Executive Engineer (Pulikeshinagar Division), BBMP,

Bengaluru invites tenders from eligible Contractors registered

in BBMP or equivalent registration with CPWD / KPWD /

Railways / MES / National Highway or any State Government

(Standard Tender Document - KW-4)

Name of the Work

Additional Works to Anganwadi Centre in Ashoknagar

in Ward No. 70 (Old Ward No. 31), Kushalnagar (Block

No. 26-2). Approximate Amount of Work (Rs. in Lakhs):

Comprehensive Development of Works in Shampura

Village (Block No. 19) in Ward No. 69 (Old Ward No. 32),

Kavalbyrasandra. Approximate Amount of Work (Rs.

Improvements to Drains and Roads at M.S. Building

and P.K. Colony in Ward No. 74 (Old Ward No. 60)

(Block No. 55 & b56), Sagayapuram. Approximate

Amount of Work (Rs. in Lakhs): 100.00, EMD

Improvements to Drains and Road at N.C. Colony (Block

No. 55), Gandhi Grama (Block No. 53), Pottery Road

(Block No. 32) in Ward No. 73 (Old Ward No. 61), S.K.

Garden. Approximate Amount of Work (Rs. in Lakhs):

Comprehensive Development of Drain and CC Roads

Kaliyamma Temple to Ramaswamy Galli (Block No. 45).

Thangamalainagar (Block No. 28), Doddannanagar

(Block No. 24), Munimarappa Block (Block No. 32) in

Ward No. 72 (Old Ward No. 47), D.J. Halli. Approximate

Amount of Work (Rs. in Lakhs): 500.00, EMD Amount

Calendar of Events: 1) The Tender Documents can be

downloaded from the GOK Karnataka Public Procurement

Portal Website: https://kppp.karnataka.gov.in from

20-06-2024, 16.00 Hours. 2) Pre Bid Meeting will be held

on 24-06-2024 at 15.00 Hours in the Office of the

Executive Engineer, Pulikeshinagar Division, Frazer Town,

Bengaluru - 560001. 3) Tenders must be Submitted online

through KPP Portal on or before 16.00 Hours on

06-07-2024. 4) Technical Bids will be Opened on the Website:

https://kppp.karnataka.gov.in at the Office of the Executive

Engineer, Pulikeshinagar Division, BBMP, Bengaluru on

Further details can be had from the above office.

100.00, EMD Amount (in Rs.): 150000.00

in Lakhs): 200.00, EMD Amount (in Rs.): 300000.00

Organizations for the Construction of Works detailed below.

100.00, EMD Amount (in Rs.): 150000.00

Amount (in Rs.): 150000.00

(in Rs.): 750000.00

BRUHAT BENGALURU MAHANAGARA PALIKE

Office of the Executive Engineer, Pulikeshinagar Division,

BBMP Office Building, Robertson Road, Frazer Town, Bengaluru.

Date: 12-06-2024

Place: Delhi

date of uploading of e-tender is 15.07.2024 at 3.00 PM.

line at official PSPCL website: www.pspcl.in.

GHTP 35/24, DPR/Pb.: 76155/12/2934/2023/34491

No: EE/PN/TEND/03/2024-25

SI. No.

https://eproc.punjab.gov.in from 14.6.2024 from 11:00 AM onwards.

Tendering Mode for the execution of the following works:

Patiala: The power supply sy- Harpal Singh Cheema stated stem in Dirba constituency of that this improvement will be-Sangrur is being strengthened with the augmentation of 66 KV grid Chhajli's capacity. The existing 20 MVA power transformer has been upgraded to a 31.5 MVA transformer at Rs.

Name of Work

Construction of foundations of

capacitor banks along with GO

various 66 kv sub stations under

sub station Phase-1, mohali

https://eproc.punjab.gov.in

O&M division, Mohali

switch, cable stand and toe wall at

R&R of O&M division Mohali at 66 kv

Extension of SHB at 66 kv sub station

at Phase-9, Mohali (balance works)

C 298/24, DPR/Pb.: 76155/12/2931/2023/34487

PSPGL Punjab State Power Corporation Limited (Regd. Office : PSEB, Head Office, The Mall, Patiala-147001)

E-Tender Enquiry No: 27/MM-I/BMC-334(XIII)/O&M/GHTP/2024 Dated: 11-06-2024 Office of Dy. Chief Engineer, Mechanical Mtc. Circle-I, G.H.T.P, Lehra-Mohabbat, Distt. Bathinda (Punjab)-151111, Email :- se-mmc1-lehra@pspcl.in contact No. 96461-17606, invites E-Tender for Supply and application of Thermal insulating material on Boiler, Turbine side piping, valves, HP/LP Piping and Mechanical Auxiliaries and Incorporation of Removal/Repair/Reapplication of new/old Ceramic Pad Insulation for HPT/IPT turbine modules of 2x210 and 2x250 MW, GHTP, Lehra Mohabat. For detailed NIT & tender Specifications please refer to https://eproc.punjab.gov.in from 11.06.2024 from 05:00 PM

Corporate Identification Number: U40109PB2010SGC033813

Website: www.pspcl.in (Contact No. 96461-17606)

NOTE: Corrigendum and addendum, if any will be published online a https://eproc.punjab.gov.in

FORM G INVITATION FOR EXPRESSION OF INTEREST FOR JTPL PRIVATE LIMITED OPERATING IN REAL ESTATE AT MOHALI DISTRICT, PUNJAB (Under sub-regulation (1) of regulation 36A of the Insolvency and Bankruptcy Board of India

(Insolvency Resolution Process for Corporate Persons) Regulations, 2016)

. 1	Name of the compete debter sleep with	M/a ITBI Delivate Limited
1.	Name of the corporate debtor along with PAN & CIN/ LLP No.	PAN - AAFCS9831D CIN - U45200DL2001PTC111333
2.	Address of the registered office	Room 203, 2-A/3, Kundan Mansion, Asif Ali Road, Ajmeri Gate Extn, Central Delhi, Delhi, India, 110002.
3.	URL of website	www.jtpl.in
4.	Details of place where majority of fixed assets are located	JTPL City Mohali Sector - 115/115A, Kharar Landran Road, Mohali, Punjab
5.	Installed capacity of main products/ services	As per approved MAP it is 77.0325 Acre Real Estate developed Township Project at Kharar Landran Road Mohali Punjab.
6.	Quantity and value of main products/ services sold in last financial year	As per available data sale in FY 2023-24 is NIL since Project is already sold and developed.
7.	Number of employees/ workmen	NIL
8.	Further details including last available financial statements (with schedules) of two years, lists of creditors are available at URL:	Balance Sheet for FY 2022-23
9.	Eligibility for resolution applicants under section 25(2)(h) of the Code is available at URL:	Details can be downloaded from www.stalwartipe.com, www.jtpl.in
10.	Last date for receipt of expression of interest	29th June, 2024
11.	Date of issue of provisional list of prospective resolution applicants	09th July, 2024
12.	Last date for submission of objections to provisional list	14th July, 2024
13.	Date of issue of final list of prospective resolution applicants	24th July, 2024
14.	Date of issue of information memorandum, evaluation matrix and request for resolution plans to prospective resolution applicants	29th July, 2024
15,	Last date for submission of resolution plans	28th August, 2024 up to 5 PM Through email as well as through Hard copies to be submitted at STALWART RESOLUTION PROFESSIONAL LLP, SD 73, PITAMPURA DELHI 110034
16.	Process email id to submit Expression of Interest	cirp.jtpl@gmail.com

Pb info panel directs PSCST to give

info sought to expose irregularities

Vinod.Kumar3 @timesgroup.com

Chandigarh: In a decision that could have ramifications for govt departments in the state, Punjab State Infortion Commission (PSIC) s directed the Punjab State uncil for Science and chnology (PSCST) to share department's personnel committee's agenda and min tes which the appellant l sought to "expose irregu-

la ities" in the larger public erest Finding the public infortion officer's (PIO) contenn that the information sont by the appellant includes sonal information of CST employees, as well as First Appellate Authori-(FAA) conclusion that the ormation sought pertains hird parties and therefore alifies for exemption from closure, not sustainable, commission directed the) to provide the informan within 15 days of receipt the order.

The bench of Asit Jolly

The respondent PIO-cum-principal scientific officer submitted that the agendas and minutes of personnel committee meets contained personal and professional information of **PSCST** employees.

passed the directions in response to an appeal filed by a resident of Chandigarh. The appellant had sought copies of the agenda and minutes of the personnel committee of PSCST held from Jan 1, 2017, to Dec 31, 2022. The first appeal was filed with the FAA on April 9, 2023, and the second appeal was filed with the commission on May 24, 2023. The order in the appeal was reserved on April 3, 2024, and pronounced on June 7.

During the hearing, the respondent PIO-cum-principal scientific officer submitted

that the agendas and minutes of the personnel committee meetings contained personal and professional information of PSCST employees. This included the gist of ACRs, extensions, promotions, work conduct, complaints, and disciplinary actions taken by the department and educational qualifications. The appellant, in the se-

cond appeal, countered the stance taken by the department. They contended that the information sought was required to "unfold irregularities" in the recruitment process and "favourable" promotions, as reported in an audit report dated April 22, 2015. The appellant alleged that, according to the audit report, the selection of the PIO as well as that of the FAA was "in question".

dicial precedents cited by the appellant, the commission found the contentions of the PIO unsustainable and observed that the appellant rightly pointed out that the respondent PIO failed to follow the

procedure stipulated in Section 11 of the RTI Act, which requires notifying the stated third parties. Furthermore, the appellant's assertion that the information is required to expose irregularities in the recruitment and promotion process within the respondent public authority, attracts the exception contained within Clause J of Section 8(1) of the RTI Act.

While disposing of the ap-

After taking note of the jularger public interest," reads

peal, the commission held that the very Preamble of the RTI Act, 2005, states that it is "An Act to provide for setting out the practical regime of the right to information for citizens to secure access to information under the control of public authorities, in order to promote transparency and accountability in the working of every public authority..." "The disclosure of the information sought by the appellant to expose irregularities or corrupt practices within the respondent public authority is most certainly in the

F seizes arms

Taran: The Border Security Force (BSF) has overed a 2 pistol bodies 1 3 empty magazines. ording to a spokesperson, and Punjab police nched a search operation for owing specific inputs of trabands and recovered a ket from near village ash Havelian in Tarn Taran district. The packet contained stol bodies (without slides barrels) and 2 empty gazines. Sources believe t the contrabands were fropped by a Pak drone.

Amount put to tender

EMD Amount

Date: 12.06.2024

Rs.2615 Lakhs

Labour outfits stage protest, seek release of 3 members

TIMES NEWS NETWORK

Hoshiarpur: Demanding release of three members of Pendu Mazdoor Union (PMU), who were arrested on May 20 after a face-off between Aam Aadmi Party (AAP) MLA from Urmur Jasbir Singh Raja and his supporters on the one side and the union on the other during the Lok Sabha poll campaigns, two labour outfits on Thursday staged a dharna for around four hours near the district administration comp-

The union had announced to stage a dharna in front of the office of the senior superintendent of police, but the members were stopped outside the gate, following which they sat on the road.

PMU leaders Tarem Peter, Kashmir Singh Ghugshor and Zameen Prapati Sangharash Committee leader Mukesh Maloud said that their members were implicated in a false case when they and others had gathered there to question the MLA when he



Labour outfits stage a protest agains the arrest of three of its members in Hoshiarpur on Thursday

was campaigning in Tahli vil-

They said that PMU members had gathered to question the AAP MLA about giving ownership rights to the poor people living within 'lal lakeer' in the villages.

But an argument took place and the MLA lost his cool.

The members alleged that they had "filmed the face-off" but their mobile phone was also snatched and then a "one-sided case was registe-

They said, across Punjab. farmers and labourers had opposed and questioned senior Bharatiya Janata Party leaders during their campaigning but "no cases were re-

gistered" but here, their three

members were in jail for the

red" against the activists.

last three weeks. SP (investigation) Sarabjit Singh Bahiya persuaded them to lift the dharna and assured them about a fair inves-

tigation and a visit to the spot.

LOSS OF SHARE CERTIFICATE It is hereby notified that the following original share certificates of 396 HCL Technologies Limited shares

assigned in my name and listed below are missing and not traceable at my end. Name of Shareholder Cert.No. Start Dist No. End Dist No. Shareholder

0000000	Snareholder	2000000			Shares
0201363	P S Ashok	296327	325626729	325626794	66
0201363	P S Ashok	296328	288504976	288505041	66
0201363	P S Ashok	292264	702939312	702939443	132
0201363	P S Ashok	401642	1428531664	1428531795	132

Certificate Holder Name: PS Ashok

Ludh firing: Cops look for clues

Ludhiana: A day after two bike-borne miscreants opened fired at a jewellery shop in Doraha, police are yet to identify the accused. Police said a few years ago, the miscreants had fired at the father of the shop owner, who escaped. On Wednesday at 8.09pm, two motorcycle-borne miscreants reached the area outside the jewellery shop of Manpreet Verma on Railway Road, Doraha, and fired six to seven rounds. Manpreet escaped unhurt. DSP Payal Nikhil Garg said that they are trying to identify the accused. TNN

Office of the Engineer-in-Chief, 2nd Floor, Cauvery Bhavan, K.G. Road, Bangalore-560 009. SI. Name of work No. No. BWSSB/EIC/ACE(UFW)/TA/802/2024-25 Construction of 4 ML capacity Ground level reservoir, providing and laying of 450mm dia MS water supply inlet feeder main to GLR from

and the bids will be opened on 28.06.2024 after 16.00 hrs.

Regd. Office: 410, Pratap Bhawan, 5-Bahadur Shah Zafar Marg, New Delhi-110002

High Grounds service reservoir. Construction of pump house with service station and allied works at football ground, ward no. 60 Sagayapuram, Pulikeshinagara constituency under AEEC-1-2 Rs.26.15 Lakhs subdivision, EEC division. (4th Call) The last date for submission of completed tender document is on 27.06.2024 up to 16.00 hrs. and the bids will be opened on 28.06.2024 at 16.00 hrs.

Sd/- Engineer-in-Chief. Office of the Chief Engineer (South), 7th Floor, Cauvery Bhavan, K.G. Road, Bangalore-560 009.

Resolution Professional

M/s JTPL Private Limited

(IBBI/IPA-003/IP-N00073/2017-18/10583)

BANGALORE WATER SUPPLY AND SEWERAGE BOARD

INVITATION FOR TENDER (Only through kpp portal)

Corp Office: Block SD 73 Pitampura, New Delhi 110034

BWSSB invites tenders in Two cover system from eligible tenderers for the following works.

No. BWSSB/EIC/CE(S)/ACE(S)-1/DCE(M)-1/TA(S)/821/2024-25 Date: 12.06.2024 Providing & laying of & 200mm dia DI pipeline for filling lakes with Rs.202.73 Lakhs treated water from Sarakki 5 MLD STP to Chunchaghatta and Kothnur lakes coming under Kothnur Dinne S/stn., of AEES-1-1 sub division Rs.3.59 Lakhs

Sd/- Chief Engineer (South) The details regarding the tender and participation in the e-procurement process can be obtained

by logging on to https://kppp.karnataka.gov.in. For further details contact the undersigned office during working hours. DIPR/CP/294/AKAR/2024-25

Sd/- Executive Engineer, Pulikeshinagar Division, BBMP.

08-07-2024 at 16.30 Hours (if possible or next working day).

The last date for submission of completed tender document is on 26.06.2024 up to 15.00 hrs.

.continued from previous page.

There have been no secondary sale/ acquisitions of Equity Shares or any convertible securities ("Security(les)"), where the Promoter, members of the Promoter Group, Selling | 5. Justification for Basis of Offer price Shareholders or the Shareholder(s) having the right to nominate director(s) in our Board are a party to the transaction (excluding gifts), during the 18 months preceding the date of the Red Herring Prospectus, where either acquisition or sale is equal to or more than 5% of the fully diluted paid up share capital of our Company (calculated based on the pre-Offer capital before such transaction/s and excluding employee stock options granted but not vested), in a single transaction or multiple transactions combined together over a span of rolling 30 days.

3. Since there are no such transaction to report to under 1 and 2, the following are the details basis the last five primary or secondary transactions (secondary transactions where Promoters, members of the Promoter Group, Selling Shareholders or Shareholder(s) having the right to nominate Director(s) on our Board, are a narty to the transaction), not older than three years prior to the date of the Red Herring Prospectus irrespective of the size of transactions

Date of allotment	No. of Equity Shares	Face value per Equity Share (₹)	Issue price per Equity Share (₹)	Nature of allotment	Nature of consideration	Total Consideration (in ₹ Million)
		111	Primar	y issuances		
June 23, 2023	14,742,048	2.00	NA	Bonus Issue of Equity Shares in the ratio of 2 Equity Shares for every 5 Equity Shares	NA	Nil
Weighted av	verage cost of acqui	sition (WACA) (primary	issuances)(₹ per Eq	uity Share)		Nil
			Secondar	y transactions		
		Maria and an and an and an		Vone		4
Weighted av	erage cost of acqui	isition (WACA) (seconda	ry transactions) (₹ p	er Equity Share)		Not Applicable

4. The Floor Price is 'X' times and the Cap Price is 'X' times the weighted average cost of acquisition at which the equity shares were issued by our Company, or

Types of transactions	Weighted average cost of acquisition (₹ per Equity Share)	Floor price (i.e. ₹ 351)	Cap price (i.e. ₹ 369)
WACA of Primary issuances	Not Applicable	Not Applicable	Not Applicable
NACA of Secondary transactions	Not Applicable	Not Applicable	Not Applicable
Since both a) and b) in not applicable (last 3 years transactions)			A-0-0-0-0-0-0-0-0-0-0-0-0-0-0-0-0-0-0-0
Based on primary transactions	Nil^	Nil	Nil
Based on Secondary transactions	Not Applicable	Not Applicable	Not Applicable

For further details, please see the chapter titled "BASIS FOR OFFER PRICE" beginning on page 130 of the RHP.

Detailed explanation for Offer Price/Cap Price along with our Company's KPIs and financial ratios for the periods presented in the Restated Financial Statements and in view of the external factors which may have influenced the pricing of the issue, if any

 As of December 31, 2023, we operated 38 "company owned and company operated" or "COCO" stores all located in the major metro-cities of Bengaluru, Chennai, New Delhi, Mumbai and Hyderabad, all operated by our Subsidiaries and 24 "franchisee-owned and franchisee-operated" or "FOFO" stores in 21 cities across 11 States and Union Territories in India; (2) According to the RedSeer Report, as of January 31, 2024, our retail presence in India was three times the size of our nearest competitor in the luxury/super-premium furniture industry; (3) Our revenue from operations in Fiscal 2021, 2022 and 2023 and in the nine months ended December 31, 2023 were ₹ 1,957.80 million, ₹ 2,922.04 million, ₹ 4,189.98 million and ₹ 3,133.11 million, respectively primarily on account of increase in retail sales and increase in retail presence; (4) Over the last three Fiscals, we have witnessed a significant growth in our EBITDA from ₹ 297.75 million in Fiscal 2021 to ₹ 590.08 million in Fiscal 2022 which further increased to ₹ 827.17 million in Fiscal 2023 and was ₹ 577.65 million in the nine months ended December 31, 2023 while our EBITDA Margin was 15.21%, 20.19%, 19.74% and 18.44% in Fiscal 2021, 2022 and 2023 and in the nine months ended December 31, 2023, respectively; (5) Our restated profit after tax for the year/period has grown significantly from ₹ 19.23 million in Fiscal 2021 to ₹ 232.19 million in Fiscal 2022, and further to ₹349.77 million in Fiscal 2023 at a CAGR of 326.48%. Our restated profit after tax for the year/period was ₹186.97 million in the nine months. ended December 31, 2023; (6) Our business model has resulted in positive cash flows over the years and our net cash flows from operating activities were ₹ 329.80 million, ₹ 285.23 million, and ₹ 679.71 million and ₹ 125.71 million in Fiscal 2021, 2022 and 2023 and in the nine months ended December 31, 2023, respectively; (7) Our Return on Capital Employed was 5.52%, 12.90%, 16.63% and 8.63% (calculated on an unannualized basis), as of March 31, 2021, 2022 and 2023 and as of December 31, 2023, respectively, while our Return on Net Worth was 0.56%, 10.69%, 15.18% and 8.34% (calculated on an unannualized basis), as of March 31, 2021, 2022 and 2023 and as of December 31, 2023, respectively; (8) We are the fourth largest player in the home furniture segment in India in terms of revenue in Fiscal 2023. (Source: RedSeer Report) (9) We have the distinction of being among the first few Indian companies to venture into the super-premium and luxury furniture segment and one of the few Indian company present across various price points, i.e., super-premium, luxury and ultra-luxury segment, through our various brands. (Source: RedSeer Report); (10) The increase in sales in the luxury and premium housing categories has witnessed an increase in demand for high-end furniture. (Source: RedSeer Report) The increasing demand for housing, interior design services, furnished options, renovations, and evolving housing trends all contribute to the expansion of the furniture market as it caters to the furnishing needs of properties in the real estate sector. (Source: RedSeer Report)

The Offer Price of ₹ [•] has been determined in compliance with the SEBI ICDR Regulations, on the basis of the demand from investors for the Equity Shares through the Book Building process. Investors should read the abovementioned information along with "Risk Factors", "Our Business" and "Restated Consolidated Financial Information" beginning on pages 27, 193 and 266 of the RHP, respectively, to have a more informed view.

THE EQUITY SHARES OF OUR COMPANY WILL GET ISTED ON MAIN BOARD PLATFORM OF BSE AND NSE

In case of any revision to the Price Band, the Bid/ Offer Period will be extended by at least three additional Working Days following such revision of the Price Band, subject to the Bid/ Offer Period not exceeding 10 Working Days. In cases of force majeure, banking strike or similar circumstances, our Company, the Promoter Selling Shareholders and the Investor Selling Shareholder may, in consultation with the Book Running Lead Managers, for reasons to be recorded in writing, extend the Bid/ Offer Period for a minimum of three Working Days, subject to the Bid/ Offer Period not exceeding 10 Working Days. Any revision in the Price Band and the revised Bid/ Offer Period, if applicable, will be widely disseminated by notification to the Stock Exchanges, by issuing a public notice, and also by indicating the change on the respective websites of the Book Running Lead Managers and at the terminals of

Only Primary transaction in the Equity Shares in last 3 years has been through bonus issue of equity shares.

the Syndicate Members and by intimation to Self-Certified Syndicate Banks ("SCSBs"), other Designated Intermediaries and the Sponsor Banks, as applicable The Offer is being made through the Book Building Process, in terms of Rule 19(2)(b) of the SCRR read with Regulation 31 of the SEBI ICDR Regulations and in compliance with Regulation 6(1) of the SEBI ICDR Regulations, wherein not more than 50% of the Offer shall be allocated on a proportionate basis to Qualified Institutional Buyers ("QIBs") ("QIB Portion"), provided that our Company, the Promoter Selling Shareholders and the Investor Selling Shareholder may, in consultation with the Book Running Lead Managers, allocate up to 60% of the QIB Portion to Anchor Investors on a discretionary basis in accordance with the SEBI ICDR Regulations ("Anchor Investor Portion"), of which one-third shall be reserved for domestic Mutual Funds, subject to valid Bids being received from domestic Mutual Funds at or above the Anchor Investor Allocation Price. In the event of undersubscription, or non-allocation in the Anchor Investor Portion, the balance Equity Shares shall be added to the Net QIB Portion. Further, 5% of the Net QIB Portion shall be available for allocation on a proportionate basis only to Mutual Funds, subject to valid Bids being received at or above the Offer Price, and the remainder of the Net QIB Portion shall be available for allocation on a proportionate basis to all QIBs, including Mutual Funds. Further, not less than 15% of the Offer shall be available for allocation to Non-Institutional Investors and not less than 35% of the Offer shall be available for allocation to Retail Individual Bidders in accordance with the SEBI ICDR Regulations, subject to valid Bids being received at or above the Offer Price, One-third of the Non-Institutional Portion shall be available for allocation to Non-Institutional Bidders with a Bid size of more than ₹ 0.20 million and up to ₹ 1.00 million and two-thirds of the Non-Institutional Portion shall be available for allocation to Non-Institutional Bidders with a Bid size of more than ₹1.00 million provided that under-subscription in either of these two sub-categories of the Non-Institutional Portion may be allocated to Non-Institutional Bidders in the other sub-category of Non-Institutional Portion in accordance with the SEBI ICDR Regulations, subject to valid Bids being received at or above the Offer Price. All potential Bidders (except Anchor Investors) are mandatorily required to participate in the Offer through the Application Supported by Blocked Amount ("ASBA") process by providing details of their respective ASBA accounts and UPI ID in case of UPI Bidders, as applicable, pursuant to which their corresponding Bid Amount will be blocked by the Self Certified Syndicate Banks ("SCSBs") or by the Sponsor Bank(s) under the UPI Mechanism, as the case may be, to the extent of the respective Bid Amounts. Anchor Investors are not permitted to participate in the Offer through the ASBA process. For details, see "Offer Procedure" on page

Bidders/Applicants should ensure that DP ID, PAN and the Client ID and UPI ID (for UPI Bidders bidding through UPI Mechanism) are correctly filled in the Bid cum Application Form. The DP ID, PAN and Client ID provided in the Bid cum Application Form should match with the DP ID, PAN, Client ID and UPI ID available (for UPI Bidders bidding through the UPI Mechanism) in the Depository database, otherwise, the Bid cum Application Form is liable to be rejected. Bidders/Applicants should ensure that the beneficiary account provided in the Bid cum Application Form is active. Bidders/Applicants should note that on the basis of the PAN, DP ID, Client ID and UPI ID (for Bidders bidding through the UPI mechanism) as provided in the Bid cum Application Form, the Bidder/Applicant may be deemed to have authorized the Depositories to provide to the Registrar to the Offer, any requested Demographic Details of the Bidder/Applicant as available on the records of the depositories.

Investors must ensure that their PAN is linked with Aadhaar and are in compliance with the notification issued by Central Board of Direct Taxes notification dated February 13, 2020 and read with press releases dated June 25, 2021, read with press release dated September 17, 2021 and CBDT circular no.7 of 2022, dated March 30, 2022 read with press release dated March 28, 2023 and any subsequent press releases in this regard.

CONTENTS OF THE MEMORANDUM OF ASSOCIATION OF OUR COMPANY AS REGARDS ITS OBJECTS: For information on the main objects of our Company, investors are requested to see "History and Certain Corporate Matters" beginning on page 234 of the RHP. The Memorandum of Association of our Company is a material document for inspection in relation to the Offer, For further details, see "Material Contracts and Documents for Inspection" beginning on page 448 of the RHP. LIABILITY OF THE MEMBERS OF OUR COMPANY: Limited by shares.

AMOUNT OF SHARE CAPITAL OF OUR COMPANY AND CAPITAL STRUCTURE: As on the date of the RHP, the authorised share capital of our Company is ₹ 150,000,000 divided into 75,000,000 Equity Shares of face value of ₹2 each. The issued, subscribed and paid-up Equity share capital of our Company is ₹ 103,194,336 divided into 51,597,168 Equity Shares of face value of ₹ 2 each. For details of the capital structure of our Company, see "Capital Structure" beginning on page 88 of the RHP.

NAMES OF THE INITIAL SIGNATORIES TO THE MEMORANDUM OF ASSOCIATION OF OUR COMPANY AND THE NUMBER OF EQUITY SHARES SUBSCRIBED BY THEM: The names of the initial signatories of the Memorandum of Association of our Company along with their allotment are: Subscription to the MoA of 5, 10,000 Equity Shares each to Sunii Suresh and Shubha Sunil and 600 equity shares each to T. Maruthi Rao, Nagesh Manay, Chandra Kanth B., Suresh S. and Girish K.C. For details of the share capital history and capital structure of our Company see "Capital Structure" beginning on page 88 of the RHP. LISTING: The Equity Shares that will be offered through the RHP are proposed to be listed on the Stock Exchanges. Our Company has received 'in-principle' approvals from BSE and

NSE for the listing of the Equity Shares pursuant to their letters each dated November 2, 2023. For the purposes of the Offer, the Designated Stock Exchange shall be BSE Limited. A signed copy of the RHP and the Prospectus shall be delivered to the RoC for filing. For details of the material contracts and documents that will be available for inspection from the date of the RHP up to the Bid/ Offer Closing Date, see "Material Contracts and Documents for Inspection" on page 448 of the RHP. DISCLAIMER CLAUSE OF SECURITIES AND EXCHANGE BOARD OF INDIA ("SEBI"): SEBI only gives its observations on the offer documents and this does not constitute

approval of either the Offer or the specified securities stated in the Offer Document. The investors are advised to refer to page 405 of the RHP for the full text of the disclaimer clause of DISCLAIMER CLAUSE OF BSE (the Designated Stock Exchange): It is to be distinctly understood that the permission given by BSE Limited should not in any way be deemed or. construed that the RHP has been cleared or approved by BSE Limited nor does it certify the correctness or completeness of any of the contents of the RHP. The investors are advised to

refer to the page 407 of the RHP for the full text of the disclaimer clause of BSE. DISCLAIMER CLAUSE OF NSE: It is to be distinctly understood that the permission given by NSE should not in any way be deemed or construed that the Offer Document has been cleared or approved by NSE nor does it certify the correctness or completeness of any of the contents of the Offer Document. The investors are advised to refer to page 407 of the RHP

for the full text of the disclaimer clause of NSE. GENERAL RISKS: Investments in equity-related securities involve a degree of risk and Bidders should not invest any funds in the Offer unless they can afford to take the risk of losing their investment. Bidders are advised to read the risk factors carefully before taking an investment decision in the Offer. For taking an investment decision, Bidders must rely on their own examination of our Company and the Offer, including the risks involved. The Equity Shares in the Offer have neither been recommended, nor approved by the SEBI, nor does SEBI quarantee the accuracy or adequacy of the contents of the RHP. Specific attention of the Bidders is invited to "Risk Factors" on page 27 of the RHP.

ASBA* Simple, Safe, Smart

*Applications Supported by Blocked Amount ("ASBA") is a better way of applying to offers by simply blocking the fund in the bank account. For further details, check section on ASBA. Mandatory in public issues. No cheque will be accepted.



UPI-Now available in ASBA for Retail Individual Investors and Non Institutional Investor applying in public issues where the application amount is up to ₹ 500,000, applying through Registered Brokers, Syndicate, CDPs & RTAs. Retail Individual Investors and Non-Institutional Investors also have the option to submit the application directly to the ASBA Bank (SCSBs) or to use the facility of linked online trading, demat and bank account. Investors are required to ensure that the bank account used for bidding is linked to their PAN. Bidders must ensure that their PAN is linked with Aadhaar and are in compliance with CBDT notification dated February 13, 2020 and press release dated June 25, 2021 read with press release dated September 17, 2021, CBDT Circular No. 7 of 2022 dated March 30, 2022 read with the press release dated March 28, 2023.

ASBA has to be availed by all the investors except Anchor Investors. UPI may be availed by (i) Retail Individual Bidders in the Retail Portion; (ii) Non-Institutional Bidders in the Non-Institutional Portion. For details on the ASBA and UPI process, please refer to the details given in the Bid Cum Application Form and abridged prospectus and also please refer to the section "Offer Procedure" on page 418 of the RHP. The process is also available on the website of Association of Investment Bankers of India ("AIBI") and Stock Exchanges and in the General Information Document. The Bid Cum Application Form and the Abridged Prospectus can be downloaded from the list of banks that is displayed on the website of SEBI at www.sebi.gov.in/sebiweb/other/OtherAction.do?doRecognisedFpi=yes&intmld=43, respectively as updated from time to time. For the list of UPI apps and banks live on IPO, please refer to the link: www.sebi.gov.in. UPI Bidders Bidding using the UPI Mechanism may apply through the SCSBs and mobile applications whose names appear on the website of SEBI, as updated from time to time. ICICI Bank Limited has been appointed as the Sponsor Bank for the Offer, in accordance with the requirements of SEBI circular dated November 1, 2018 as amended. For Offer related queries, please contact the Book Running Lead Managers ("BRLMs") on their respective email IDs as mentioned below. For UPI related queries, investors can contact NPCI at the toll free number: 18001201740 and mail ld: ipo.upi@npci.org.in.

BOOK RUNNING LEAD MANAGERS TO THE OFFER



Axis Capital Limited 1" Floor, Axis House C-2 Wadia International Centre Pandurang Budhkar Marg Worli, Mumbai 400 025 Maharashtra, India Tel: +91 22 4325 2183 E-mail: stanley.ipo@axiscap.in Investor grievance e-mail: complaints@axiscap.in Website: www.axiscapital.co.in

Contact Person: Pratik Pednekar

SEBI Registration No.: INM000012029

VICICI Securities ICICI Securities Limited ICICI Venture House Appasaheb Marathe Marg

Prabhadevi Mumbai 400 025 Maharashtra, India Tel: +91 22 6807 7100 E-mail: stanley.ipo@icicisecurities.com Investor grievance e-mail: customercare@icicisecurities.com. Website: www.icicisecurities.com Contact Person: Namrata Ravasia

SEBI Registration No.: INM000011179

JM FINANCIAL

JM Financial Limited 7" Floor, Cnergy Appasaheb Marathe Marg Prabhadevi, Mumbai 400 025 Maharashtra, India Tel: +91 22 6630 3030 E-mail: stanleylifestyles.ipo@jmfl.com Investor grievance e-mail: grievance.ibd@jmfl.com Website: www.jmfl.com Contact Person: Prachee Dhuri SEBI Registration No.: INM000010361 O SBICAPS

SBI Capital Markets Limited 1501, 15" Floor, A & B Wing Parinee Crescenzo, G Block, Bandra Kurla Complex, Bandra (E) Mumbai 400 051 Maharashtra, India Tel: +91 22 4006 9807 E-mail: stanley.ipo@sbicaps.com Investor grievance e-mail: investor.relations@sbicaps.com Website: www.sbicaps.com Contact Person: Janardhan Wagle/Krithika Shetty SEBI Registration No.: INM000003531

REGISTRAR TO THE OFFER

KFin Technologies Limited (formerly known as KFin Technologies Private Limited) Selenium, Tower B. Plot No.31-32

Gachibowli, Financial District Nanakramguda, Serilingampally Hyderabad 500 032 Telangana, India Tel: +91 40 6716 2222 E-mail: sll.ipo@kfintech.com Investor grievance e-mail: einward.ris@kfintech.com Website: www.kfintech.com Contact Person: M Murali Krishna SEBI Registration No.: INR000000221

COMPANY SECRETARY AND COMPLIANCE OFFICER Akash Shetty

STANLEY LIFESTYLES LIMITED SY No. 16/2 and 16/3 Part Hosur Road, Veerasandra Village Attibele Hobli, Anekal Taluk Bengaluru Kamataka 560 100 Tel: +91 80 6895 7200 E-mail: compliance@stanleylifestyles.com Website; www.stanleylifestyles.com

Investors may contact our Company Secretary and Compliance Officer or the Registrar to the Offer in case of any pre-Offer or post-Offer related problems, such as non-receipt of letters of Allotment, non-credit of Allotted Equity Shares in the respective beneficiary account, non-receipt of refund orders or non-receipt of funds by electronic mode. For all Offer related queries and for redressal of complaints, Investors may also write to the BRLMs.

प्रपत्र-'जी'

अभिरूचि की अभिव्यक्ति हेतु आमंत्रण

महावीर इंडस्ट्रीज लिमिटेड (पूर्व में क्रॉइट्रे इंडस्ट्रीज लिमिटेड

के रूप में जाना जाता है) डी/44-253 ग्राउंड फ्लोर, आमंत्रण

AVAILABILITY OF THE RHP: Investors are advised to refer to the RHP and the "Risk Factors" beginning on page 27 of the RHP before applying in the Offer. A copy of the RHP is available on the website of SEBI at www.sebi.gov.in and is available on the websites of the BRLMs, Axis Capital Limited at www.axiscapital.co.in, ICICI Securities Limited at www.icicisecurities.com, JM Financial Limited at www.imfl.com and SBI Capital Markets Limited at www.sbicaps.com respectively, the website of the Company, Stanley Lifestyles. Limited at www.stanleylifestyles.com and the websites of the Stock Exchanges, for BSE at www.bseindia.com and for NSE Limited at www.nseindia.com.

AVAILABILITY OF BID CUM APPLICATION FORM: Bid cum Application Form can be obtained from the Registered Office of our Company, STANLEY LIFESTYLES LIMITED: Telephone: +91-80 6895 7200; BRLMs; Axis Capital Limited, Tel: +91 22 4325 2183; ICICI Securities Limited, Tel: +91 22 6807 7100; JM Financial Limited, Tel: +91 22 6630 3030 and SBI Capital Markets Limited, Tel: +91 22 4006 9807 and Syndicate Members: JM Financial Services Limited, Telephone Number: +91 22 6136 3400; SBICAP Securities Limited, Tel: (+91) 22 69316204 and Investec Capital Services (India) Private Limited, Tel: (+91) 22 6849 7400 and at selected locations of Sub-Syndicate Members (as given below), Registered Brokers, SCSBs, Designated RTA Locations and Designated CDP Locations for participating in the Offer. Bid cum Application Forms will also be available on the websites of the Stock Exchanges at www.bseindia.com and www.nseindia.com and at all the Designated Branches of SCSBs, the list of which is available on the websites of the Stock Exchanges and SEBI. SUB-SYNDICATE MEMBERS: Almondz Global Securities Ltd.; Anand Rathi Share & Stock Brokers Limited; Anand Share Consultancy; ANS Pvt Limited; Ashwani Dandia & Co; Asit C Mehta Investment Intermediates Limited; Axis Securities Limited; Bajaj Financial Securities Ltd.; Centrum Broking Limited; Centrum Wealth Management Ltd.; Choice Equity Broking Private Limited; DB(International) Stock Brokers Ltd.; Eureka Stock & Share Broking Services Ltd.; Fisdom Technology Services Limited; DB(International) Stock Brokers Ltd.; Eureka Stock & Share Broking Services Ltd.; Fisdom Technology Services Limited; DB(International) Stock Brokers Ltd.; Eureka Stock & Share Broking Services Ltd.; Fisdom Technology Services Limited; DB(International) Stock Brokers Ltd.; Eureka Stock & Share Broking Services Ltd.; Fisdom Technology Services Limited; DB(International) Stock Brokers Ltd.; Eureka Stock & Share Broking Services Ltd.; Fisdom Technology Services Ltd.; Eureka Stock & Share Broking Services Ltd.; Fisdom Technology Services Ltd.; Eureka Stock & Share Broking Services Ltd.; Fisdom Technology Services Ltd.; Eureka Stock & Share Broking Services Ltd.; Fisdom Technology Services Ltd.; Eureka Stock & Share Broking Services Ltd.; Fisdom Technology Services Ltd.; Eureka Stock & Share Broking Services Ltd.; Fisdom Technology Services Globe Capital Markets Ltd.; HDFC Securities Limited; IDBI Capital Markets and Securities Ltd.; IFL Securities Limited; IFL Wealth Management Ltd.; Jhaveri Securities; Jobanputra Date; June 13: 2024

SBI Capital Markets Limited is an associate of the Investor Selling Shareholder in terms of the SEBI Merchant Bankers Regulations and Regulations. Accordingly, in compliance with the proviso to Regulation 21A of the SEBI Merchant Bankers Regulations. Fiscal Services Pvt. Ltd.; Kalpataru Multiplier Limited; Kantilal Chhaganlal Securities Pvt. Ltd.; Keynote Capitals Limited; KJMC Capital Market Services Limited; Kotak Securities Limited: Lakshmishree Investment & Securities Pvt Limited: LKP Securities Limited: Inventure Growth & Securities Ltd.; Marwadi Shares & Finance: Motifal Oswal Financial Services Limited; Nirmal Bang Securities Pvt Limited; Nuvama Wealth and Investment Limited (Edelweiss Broking Limited); Patel Wealth Advisors Pvt Limited; Prabhudas Liladhar Pvt Ltd.; Pravin Ratifal Share & Stock Brokers Ltd.; Religare Broking Ltd.; RR Equity Brokers Pvt Limited; Sharekhan Limited; SMC Global Securities Limited; Systematix Shares and Stock Brokers Ltd., Tanna Financial Services, Tradebulls Securities Limited; Way2wealth brokers Pvt Ltd. and YES SECURITIES (INDIA) Limited.

ESCROW COLLECTION BANK, REFUND BANK AND SPONSOR BANK: Axis Bank Limited. PUBLIC OFFER ACCOUNT BANK AND SPONSOR BANK: ICICI Bank Limited.

UPI: UPI Bidders can also Bid through UPI Mechanism:

All capitalised terms used herein and not specifically defined shall have the same meaning as ascribed to them in the RHP.

For STANLEY LIFESTYLES LIMITED On behalf of the Board of Directors Akash Shetty Company Secretary & Compliance Officer

STANLEY LIFESTYLES LIMITED is proposing, subject to receipt of requisite approvals, market conditions and other considerations, to make an initial public offer of its Equity Shares and has filed a red herring prospectus dated June 13, 2024 with the RoC. The RHP is made available on the website of the SEBI at www.sebi.gov.in as well as on the websites of the BRLMs i.e., Axis Capital Limited at www.axiscapital.co.in, ICICI Securities Limited at www.sbicaps.com, the website of the RSE at www.sbicaps.com, and the website of the RSE at www.sbicaps.com, the website of the RSE at www.sbicaps.com, and the website of the RSE at www.sbicaps.com. Any potential investor should note that investment in equity shares involves a high degree of risk and for details relating to such risks, please see the section titled "Risk Factors" beginning on page 27 of the RHP. Potential investors should not rely on the DRHP for making any investment decision but can only rely on the information included in the Red Herring Prospectus. The Equity Shares have not been and will not be registered under the Securities Act or any state securities laws in the United States, and unless so registered, and may not be offered or sold within the United States, except pursuant to an exemption from, or in a transaction not subject to, the registration requirements of the Securities Act and applicable U. S. state securities laws. Accordingly, the Equity Shares are being offered and sold outside the United States in offshore transactions in reliance on Regulation S and the applicable laws of each jurisdictions where such offers and sales are made CONCEPT

उधारकर्ता को नोटिस उधारकर्ता / ऋणकर्ताः श्री परेश्वर प्रसाद मैदुली, श्रीमती संगीता देवी ((प्रॉस्पेक्ट नं आईएल10021235) नुरक्षित संपत्ति का कब्जा लेने के अनुसरण में 'दूसरी फ्लोर पर निर्मित संपत्ति, पीछे की तरफ (एलएचएस), कारपेट ु रिया क्षेत्रफल 405 वर्ग फीट और सुपर बिल्ट अप एरिया क्षेत्रफल 450 वर्ग फीट , प्लॉट नंबर 17, टी–एक्सटेंशन

(जैन कॉलोनी) पार्ट–1, उत्तम नगर, पश्चिमी दिल्ली, नई दिल्ली, भारत, 110059 पर।" उधारकर्ताः श्री रौनक छाबड़ा, श्रीमती सिमरन सभरवाल, छाबड़ा एंड संस (प्रॉस्पेक्ट नं. आईएल10133441) सरक्षित संपत्ति का कब्जा लेने के अनसरण में "निर्मित द्वितीय तल (सामने की ओर). निजी इकाई संख्या 109, भूमि क्षेत्र 810 वर्ग फीट और कारपेट क्षेत्र 750 वर्ग फीट, बिक्री योग्य क्षेत्र 819 वर्ग फीट, छत / टेरेस अधिकारों के बिना, संपत्ति संख्या 103 और 104 पर निर्मित, खसरा संख्या 453 में से, गांव नवादा मरजा हस्तसाल, कॉलोनी जिसे मोहन गार्डन एक्सटेंशन, वी-ब्लॉक, उत्तम नगर, नई दिल्ली के नाम से जाना

आईआईएफएल होम फाइनैंस लिमिटेड (आईआईएफएल एचएफएल) के प्राधिकृत अधिकारी द्वारा सरफेसी अधिनियम के तहत उधारकर्ताध्ओं से देय राशि की वसूली के लिए अधिकृत अधिकारी। उपर्युक्त उधारकर्ताओं को यह नोटिस दिया जाता है कि वे **7 दिनों** के भीतर भौतिक कब्जे के समय सुरक्षित संपत्ति में पड़े घरेलू सामान को इकड्डा करें, अन्यथा (आईआईएफएल एचएफएल) परिस्थितियों में संपत्ति के किसी भी नुकसान हे लिए जिम्मेदार नहीं होगा

इसके अलावा उधारकर्ता / ओं को यह नोटिस दिया जाता है कि यदि वे उपरोक्त सामान को इकड्ठा करने में विफल रहते हैं तो उन्हें कानून के अनुसार बेच दिया जाएगा। अधिक जानकारी के लिए, **आईआईएफएल एचएफएल टोल फ्री नंबर 18002672499** पर सोमवार से शुक्रवार के बीच 09:30 बजे से 18:00 बजे तक संपर्क करें या ईमेल करें:- auction.hl@iifl.com-कॉर्पोरेट कार्यालयः प्लॉट नंबर 98, फेज–IV, उद्योग विहार, गुड़गांव, हरियाणा–122015 हस्ता./-प्राधिकृत अधिकारी,

स्थान : नई दिल्ली आईआईएफएल होम फाइनैंस लिमिटेड (आईआईएफएल एचएफएल) तिथि : 14 जून 2024 (पूर्वतः इंडिया इन्फोलाइन हाउसिंग फाइनैंस लिमिटेड के नाम से ज्ञात

भारत सरकार का उपक्रम (प्रवर्तकः पंजाब नैशनल बैंक) प्रधान कार्यालयः रामगंगा विहार, फेज-2, मुरादाबाद (उ.प्र.) E: rmgzb@prathamaupbank.com

प्रथमा यू.पी. ग्रामीण वैंक क्षेत्रीय कार्यालयः गाजियाबाद 18, संजय नगर, डिस्ट्रिक्ट सेंटर, राजनगर,गाजियाबाद (उ०प्र०) फोन- 7217028476

क्षेत्रीय प्रबन्धक।

बैंक शाखा खोलने हेतु पट्टे पर परिसर की आवश्यकता प्रथमा यूपी ग्रामीण बैंक को निम्न स्थान पर शाखा के लिए पट्टे पर परिसर की आवश्यकता है- कार्पेट एरिया 800 से 1200 वर्ग फीट।

जिला मेरठ- सरघना, हस्तिनापुर, फलावदा, खरखीदा, रखूलपुर रोहटा (अर्घ शहरी) जिला मेरठ- बागपत रोड़, सुरजकुंड (ग्रहरी) | जिला मेरठ- भोला (भोले की झाल) (ग्रामीण) जिला हापुड़- पिलखुआ (अर्च शहरी) जिला हापुड़- दोवभी (वामीण)

जिला बागपत- अमीनगर सराय (अर्घ शहरी) सम्बन्धित परिसर वाणिञ्चिक प्रयोग के लिये अनुमोदित वाणिञ्चिक कॉम्प्लेक्स / भवन में होने धाहिये अधवा मवन स्वामी आवश्यकतानुसार इसे वाणिञ्चिक उपयोग हेतू परिवर्तित करा कर देंगे । परिसर में स्वतंत्र प्रवेश, बिजली और पानी की आपूर्ति की व्यवस्था होनी चाहिये। परिसर की छत पर वी. सेट./आर.एफ. टावर/ सोलर लगाने के लिये स्थान, जनरेटर सैंट लगाने के| लेए तथा स्टाफ व सार्वजनिक पार्किंग के लिए समुचित जगह का होना आवश्यक है, जिसका कोई अतिरिक्त किराया देव नहीं होगा। भवन मालिक बँक की आवश्यकता व मानदंडों के अनुसार निश्चित समय सीमा में बैक भवन उपलब्ध करायेंगे। इच्छुक व्यक्ति अपना प्रस्ताद दो बिड्स सिस्टम के अन्तर्गत दें, जिसमें पहली बिड में तकनीकी विवरण, नक्शा व अन्य शर्ती सहित व दूसरी बिंड वित्तीय विवरण सहित सील बंद लिफाफों में बैंक प्रारूप पर अलग–अलग इस प्रकाशन के 15 दिनों के अंदर दिनांक 29.06.2024 तक रजिस्टर्ड डाक / स्पीड से पता प्रथमा यूपी ग्रामीण बैंक क्षेत्रीय कार्यालय–18, लंजय नगर डिस्ट्रिक्ट सेंटर राजनगर गाजियाबाद (उ.प्र.) पिन 201002 पर प्रषित करें। बैंक बिना कोई कारण बताये एक अथवा सभी प्रस्ताव निरस्त करने का अधिकार सुरक्षित रखता जिसके सम्बंध में कोई पत्राचार नहीं किया जायेगा। अन्य नियम तथा शर्तों के लिये बैंक वेबसाइट www.prathamaupbank.com पर देखें।

समय सीमा समाप्ति के उपरांत कोई प्रस्ताव स्वीकार्य नहीं होगा।

U GRO CAPITAL LIMITED GRO

4th Floor, Tower 3, Equinox Business Park, LBS Road, Kurla, Mumbai 400070

माग सूचना वित्तीय परिसंपत्तियों की सुरक्षा और पुनर्गठन और सुरक्षा हित प्रवर्तन अधिनियम, 2002 (अधिनियम) और सुरक्षा हित (प्रवर्तन) नियम 2002 (नियम) के प्रावधानों के तहत अधिनियम के तहत यू ग्रो कैपिटल लिमिटेड के अधिकृत अधिकारी होने के नाते और अधिनियम की

धारा 13(2) के तहत प्रदत्त शक्तियों का प्रयोग करते हुए, नियम 3 के साथ पठित, अधोहस्ताक्षरी ने धारा 13(2) के तहत डिमांड नोटिस जारी किया है। अधिनियम, निम्नलिखित उधारकर्ताओं से उक्त नोटिस की प्राप्ति की तारीख से 60 दिनों के भीतर संबंधित नोटिस में उल्लिखित राशि चुकाने का आह्वान करता है। अधोहस्ताक्षरी का यथोचित मानना है कि उधारकर्ता मांग नोटिस की सेवा से बच रहे हैं. इसलिए मांग नोटिस की सेवा नियमों के अनुसार चिपकाने और प्रकाशन द्वारा प्रभावित की जा रही है। मांग नोटिस की विवरण नीचे दी गई है:

उधारकर्ता(ओं) का नाम और लैन मांग सूचना की तिथि और राशि सत्यम इंडस्ट्रीज 2. मनोज कुमार जैन 3 सूचना की तिथिः 22-05-2024 राजेश कुमार ४. सीता राम ५. विशाल गुप्ता ६ राशिः रु. २,२२,२९,२४२/— ०८—०५—२०२३ तक विकास गुप्ता लैनः 110001SEC0010911, 110001SEC0023785 सुरक्षित संपत्ति(ओं) का विवरण

''अचल संपत्ति का वह हिस्सा जो संपूर्ण प्रथम तल (छत के अधिकार के बिना) है, संपत्ति संख्या 118, ब्लॉक—सीपी, पीतमपुरा आवासीय योजना, पीतमपुरा, दिल्ली — 110034 पर निर्मित है। क्षेत्रफल

उधारकर्ताओं को सलाह दी जाती है कि वे मांग नोटिस का अनुपालन करें और इस प्रकाशन की तारीख से

60 दिनों के भीतर लागू ब्याज, देर से भुगतान जुर्माना, बाउंस शुल्क, लागत और व्यय के साथ इसमें और ऊपर उल्लिखित मांग राशि का भुगतान की प्राप्ति की तारीख तक भुगतान करें, उधारकर्ता ध्यान दें कि यू ग्रो कैपिटल लिमिटेड एक सुरक्षित ऋणदाता है और उधारकर्ता द्वारा प्राप्त ऋण सुविधा उधारकर्ता द्वारा गिरवी रखी गई अचल संपत्ति के खिलाफ एक सुरक्षित ऋण है। यू ग्रो कैंपिटल लिमिटेड के साथ ऐसी स्थिति में, उधारकर्ता निर्धारित समय के भीतर अपनी देनदारियों का पूरा भुगतान करने में विफल रहता है, तो यू ग्रो कैपिटल लिमिटेड सुरक्षित संपत्ति पर कब्जा करने के लिए अधिनियम की धारा 13(4) के तहत सभी अधिकारों का प्रयोग करने का हकदार होगा। जिसमें उधारकर्ता के ऋण खाते में बकाया राशि की वसूली के लिए बिक्री के माध्यम से या अधिनियम और उसके नियमों के तहत उपलब्ध किसी अन्य उपाय को लागू करके इसे स्थानांतरित करना शामिल है, लेकिन यह इन्हीं तक सीमित नहीं है। यू ग्रो कैपिटल लिमिटेड को बिक्री या हस्तांतरण के अधिकार को लागू करने से पहले सुरक्षित संपत्ति को संलग्न करने और / या सील करने का भी अधिकार है। सुरक्षित संपत्ति (ओं) की बिक्री के बाद, यू ग्रो कैपिटल लिमिटेड को बकाया राशि की वसली के लिए अलग से काननी कार्यवाही शरू करने का भी अधिकार है, यदि सरक्षित संपत्ति(ओं) का मुल्य देय बकाया को कवर करने के लिए अपर्याप्त है। यू ग्रो कैपिटल लिमिटेड के उधारकर्ता यह उपाय किसी अन्य कानून के तहत यू ग्रो कैपिटल लिमिटेड के लिए उपलब्ध अन्य सभी उपायों के अति. रिक्त और स्वतंत्र है। उधारकर्ता(ओं) का ध्यान उपलब्ध समय के संबंध में अधिनियम की धारा 13(8) की ओर, सुरक्षित संपत्ति(ओं) को भुनाने के लिए और आगे अधिनियम की धारा 13(13) की ओर आकर्षित किया जाता हैं, जिससे उधारकर्ता(ओं)) पूर्व लिखित सहमति के बिना किसी भी सुरक्षित संपत्ति (संपत्तियों) का निपटान करने या उसके साथ व्यवहार करने या उसे बिक्री, पट्टे या अन्यथा (व्यापार के सामान्य पाठ्यक्रम के अलावा) के माध्यम से स्थानांतरित करने से रोका / निषिद्ध किया जाता है। यू ग्रो कैपिटल लिमिटेड और उपरोक्त का अनुपालन न करना अधिनियम की धारा 29 के तहत दंडनीय अपराध है। मांग नोटिस की प्रति अधोहस्ताक्षरी के पास उपलब्ध है और उधारकर्ता, यदि चाहें, तो इसे अधोहस्ताक्षरी से प्राप्त कर सकते हैं। हस्ता / – सोहम भट्टाचार्य (प्राधिकृत अधिकारी) स्थानः दिल्ली य ग्रो कैपिटल लिमिटेड के लिए (uthorized.officer@ugrocapital.com दिनांकः 14.06.2024.

प्रपत्र जी जेटीपीएल प्राईवेट लिमिटेड जो मोटाली जिला, पंजाब में रीयल इस्टेट में प्रचालन कर रही है, के लिए अभिरूचि की अभिव्यक्ति का आमंत्रण (भारत दिवाला तथा दिवालिया मंडल (कॉर्पोरेट व्यक्तियों के लिए दिवाला प्रस्ताव प्रक्रिया) विनियमन, 2016 के विनियमन 36ए के उप-विनियमन (1) के अंतर्गत)

संबंधित विवरण

पैन नं.: AAFCS9831D

पैन/सिन/एलएलपी नं. के साथ कॉर्पोरेट डेब्टर का मै. जेटीपीएल प्राईवेट लिमिटेड

CIN No: U45200DL2001PTC111333 कमरा 203, 2,ए/3, कन्दन मैंशन, आसफ अली रोड, अजमेरी 2. पंजीकृत कार्यालय का पता गेट एक्स्टे., सेन्ट्रल दिल्ली, दिल्ली, भारत-110002 वेबसाईट का युआरएल www.jtpl.in उस स्थान का विवरण जहां अधिसंख्य निर्धारित जेटीपीएल सिटी मोहाली परिसम्पत्तियाँ अवस्थित हैं सेक्टर-115/115ए, खरार लैण्ड्रन रोड, मोहाली, पंजाब मैन उत्पादों/सेवाओं की संस्थापित क्षमता स्वीकृत एमएपी के अनुसार वह खरार लैण्ड्रन रोड, मोहाली, पंजाब में 77.0325 एकर रीयल इस्टेट डेवलप्ड टाउनशिप पिछले वित्त वर्ष में बिक्री की गई मुख्य उपलब्ध डेटा के अनुसार एफवाई 2023-24 में बिकी शून्य है क्योंकि प्रॉजेक्ट की पहले हीं बिक्री तथा विकास कर दी गई है उत्पादों/सेवाओं की मात्रा कर्मचारियों/कर्मियों की संख्या एफवाई 2021-22 के तुलन पत्र

8. पिछले दो वर्षों के उपलब्ध वित्तीय वित्तीय विवरणों (अनुसूची के साथ), क्रेडीटरों की सूची, एफवाई 2022-23 प्रक्रिया के परवर्ती कार्यक्रमों के संबंधित तिथियों www.stalwartipe.com सहित विस्तृत विवरण उपलब्ध है, यूआरएल पर www.jtpl.in संहिता की धारा 25(2)(h) के अंतर्गत प्रस्ताव विवरण www.stalwartipe.com आवेदकों की पात्रता उपलब्ध है यूआरएल पर **www.jtpl.in** से डाउनलेड की जा सकती है। 10. अभिरुचि की अभिव्यक्ति प्राप्ति की अंतिम तिथि 29 जून, 2024 11. संभावित प्रस्ताव आवेदकों की अस्थाई सूची जारी 09 जूलाई, 2024 12. अस्थाई सूची के प्रति आपत्तियाँ जमा करने की 14 जूलाई, 2024 13. संभावित प्रस्ताव आवेदकों की अंतिम सूची जारी 24 जूलाई, 2024 14. सूचना मेमौरैण्डम, मूल्यांकन मेट्रिक्स तथा संभावित 29 जूलाई, 2024 प्रस्ताव आवेदकों के लिये प्रस्ताव योजना के लिये अनुरोध जारी करने की तिथि 15. प्रस्ताव योजना जमा करने की अंतिम तिथि 28 अगस्त, 2024 के 5 बजे अप. तक, ईमेल द्वारा तथा साथ ही उसकी हार्ड कॉप निम्न पते पर जमा की जा सकती है। स्टॉलवार्ट रिजॉल्यूशन प्रॉफेशनल एलएलपी, एसडी 73, पीतमपुरा, दिल्ली-110034

सीएमए संदीप गोयल-प्रस्ताव कर्मी IBBI/IPA-003/IP-N00073/2017-18/10583 मै. जटीपीएल प्राईवेट लिमिटेड तिथि : 14.6.2024 पंजी. कार्यालय : 410, प्रताव भवज, 5-बहादुरगढ़ जफर मार्ग, नई दिल्ली-110002

cirp.jtpl@gmail.com

कॉर्पो. कार्यालय : ब्लॉक एसडी 73, पीतमपुरा, नई दिल्ली 110034

16. अभिरुचि की अभिव्यक्ति जमा करने के लिये

प्रॉसेस ईमेल आईडी

स्थान : दिल्ली

सीएचएस, सीटीएस नंबर—1, सैक्टर 2, कांदिवली पश्चिम, मुंबई, कांदिवली पश्चिम मुंबई 400067, महाराष्ट्र में तारों और तारों के उत्पादों के विनिर्माण में कार्यरत है। भारतीय दिवाला और शोधन अक्षमता बोर्ड (कार्पोरेट व्यक्तियों के लिए ऋण शोध अक्षमता समाधान प्रक्रिया) विनियमावली, 2016 के विनियम 38ए (1) के अधीन प्रासंगिक विवरण कॉर्पोरेट देनदार का नाम महावीर इंडस्ट्रीज लिमिटेड साथ में पेन/सीआईएन/एलएलपी नं. पेन: AAOCS9374G | सीआईएन:L31300MH1989PLC250547 पंजीकत कार्यालय का पता डी / 44-253 ग्राउंड फ्लोर, आमंत्रण सीएचएस. सीटीएस नंबर-1, रीक्टर 2, कांविवली पश्चिम, मुंबई, कांविवली पश्चिम मुंबई ४०००६७, महाराष्ट्र वेबसाइट का यूआरएल लागू नहीं उस स्थान का विवरण जहां अधिकांश | लागू नहीं अचल संपत्तियां स्थित हैं। मुख्य उत्पादों / सेवाओं की तमाधान प्रोफेशनल को ip.mahavirindustries@gmail.com रथापित क्षमता पर ईमेल भेजकर अनुरोध किया जा सकता है वित्त वर्ष 2022–23: परिचालन से राजस्व शून्य है । मुख्य उत्पादों की मात्रा और मृत्य / पिछले वित्तीय वर्ष में बेची गई सेवाएं कर्मचारियों / कामगार की संख्या दो वर्षों के अंतिम उपलब्ध वित्तीय समाधान प्रोफेशनल को विवरण (अनुसूची के साथ), लेनदारों |ip.mahavirindustries@gmail.com की सुची, प्रक्रिया की बाद की घटनाओं पर ईमेल भेजकर अनुरोध किया जा सकता है के लिए प्रासंगिक तिथियां सहित अधिक विवरण यहां उपलब्ध हैं संहिता की धारा 25(2)(एच) के तहत समाधान प्रीफ्रेशनल को समाधान आवेदकों के लिए पात्रता यहां |ip.mahavirindustries@gmail.com पर ईमेल मेजकर अनुरोध किया जा सकता है अभिरूचि की अभिव्यक्ति की प्राप्ति हेतु | 29 जून 2024 संभावित समाधान आवेदकों की अंतरिम 09 जुलाई 2024 सूची जारी करने की तिथि अंतरिम सूची के बारे में आपत्तियां 14 जुलाई 2024 प्रस्तुत करने हेतु अतिम तिथि 3. संभावित समाधान आवेदकों की 24 जुलाई 2024 अंतिम सूची जारी करने की तिथि संभावित समाधान आवेदकों को सूचना | 29 जुलाई 2024 झापन, मृत्यांकन मैट्रिक्स और समाधान योजना के लिए अनुरोध जारी करने की तिथि 28 अगरत 2024 समाधान योजनाएं जमा करने की अंतिम तिथि ईओआई जमा करने के लिए संसाधित ip.mahavirindustries@gmail.com ईमेल आईडी देवेंद्र उमराव

समाधान प्रोफेशनल, महावीर इंडस्ट्रीज लिमिटेड के मामले में तिथि: 14.06.2024 आईबीबीआई पंजीकरण सं.: IBBI/IPA-003/IP-N00223/2019-20/12640 स्थान: नई दिल्ली एएफए वैध: 07.11.2024 तक

www.readwhere.com



चंडीगढ़ सिटी 14-06-2024

क्षेत्रह सुक्रमा भागून ३००० १०५



कठिन दिनों की तकलीफें

 कमर व उन दिनों के दर्व • खुन की कमी • कमजोरी • चिडचिडापन • थकान • हार्गोन्स की गड़बड़ी • खून साफ़ करे • रूप निखारे बाद में सहया

्रवर्षों से महिलाओं की No.1 औषधि व टॉनिक



पूरे माह रहें एक्टिव, फिट व स्वस्थ HUCUI

Agriculture

or Scan OR Code

-Diploma in Vocation : Heritoulture -Bachelor of Vacation: Acriculture

मुख्य सचिव ने सचिवों को जारी किए आदेश समय पर दाखिल करें जवाब, नहीं तो लगेगा कोर्ट में जुर्माना दार में दिए आदेश... रह में दिए आदेश... र र्राव्यां में ये में क्या पार है है। वार्षी हैं परिवारों में स्था पार है है। वार्षी हैं हैं परिवारों में में के बारों दान मांची जानन प्रतिकार की मुक्ता है। वार्षी हैं हैं हैं में में के बारों काम प्रतिकार मांची काम प्रतिकार की स्थाप स्थाप प्रतिकार की स्थाप स्थाप प्रतिकार की स्थाप स्थाप प्रतिकार की स्थाप स्था स्थाप स्थाप

स्थाप पूर्व (स्टाट के स्थाप पूर्व (स्टाट के स्टाट के स्ट परिवर्षे को लिखन आरोश नही किए हैं। जिसमें कह गए कि पहले भी 5 बार आदेश जारी किए जा चुके हैं कि अदालत के आदेशों की तंत्रप्रसार के लिए निर्धारित प्रवाद

में पूर्व होने जीया। युक्त को जा। जबक परिवा विदे कही समय सीम के भीतः करने में हो हो देने हमें पर अद्याजन त्रवाब देने, विकित बनाम यहा ने भी जगनमें जाई है।

जीजेयू में बनेमा हैलीयैंड, ओप्रेएस कर्मकरी अपने गर्वा एविएशन विभाग बनाया

प्रतिपादिन रिकाम बनाया मिला पूर्व प्रयोगका विद्यान पर्व प्रीर्थिको मिलाबीयाल्य में हैनेपेट स्वान्य प्रदान का निर्मीय परिदान केलेलाम के प्रमान परिदार प्रियोगिक के प्रमान परिदार प्रियोगिक के प्रमान परिदार केलेला के प्रमान परिदार केलेला केलेला के प्रमान परिदार केला को भी प्रकार केलेला प्रीर्थिक केलेला केलेला केलेला केला केला विद्यान कर प्रमान केला किला वाहण होनाना करते थे प्रीर्थिक स्वान्य केलेला केलेला केला किला केला केला करते थे प्रीर्थिक स्वान्य केलेला केलेला केला

उत्तरिक्काः वार्मीवारी उपनी गाँवी में ब्यापीरी एमविक्त के कुकारान् विकार | देन में किर्युग्ध को को पा प्रकारित का अपने पाने देश प्रकार करित के की दाने में पा प्रकारित करित की दाने में पा प्रकारित करित के कि पाने पानी स्तरित करित है कि पाने में उपनी स्तरित करित है कि पाने में पाने स्तरित करित है कि पाने में पाने स्तरित करित है कि पाने में पाने हैं कि पाने कि पाने में पाने में कि पाने में पानिस्त की कि स्तरित के पाने में पानिस्त की कि स्तरित के पाने में पाने में पाने पाने में पाने में पाने में पाने पाने में में पाने में पाने पाने कि पाने में में पाने में पाने पाने कि पाने में में पाने में पाने पाने में में अधिक बाँगी कि में अधिकार के स्तरित है कि पाने में कि पाने

त्रापन पत्र प्रतिकत्त कार्य में दिकार का रही है तो समय बढ़ाये की अपील के लिए समय पर प्रक्रिय

सीएम पद की दावेदारी में कोई और भी: सैलजा

राष्ट्रण अंद का ज़िलारा में काई नहीं है। जो नहीं है। किंद्रा, किया में के मान कुमते में बात में किय ने बात कि जो नहीं की पीत नहीं कोड़ा ने मान हैं। है को कि सीवन कीड़ा कि उसने अनान और में परिवार के सिना में कुमते में कहा कि दिस्य मिसरा भी होता तो मोश मेरे 5 मीटे में के समार्थ की कहा कि दिस्य मिसरा भी होता में पार्टी मार्टी में मार्टी मार्टी में पार्टी मार्टी में पार्टी मार्टी में पार्टी मार्टी मार्टी मार्टी मार्टी में पार्टी मार्टी मार्टी में पार्टी मार्टी मार्टी मार्टी में पार्टी मार्टी म

पुम्तारेना प्रशासनी विकित्त frigure (film)

mouth is the instage.
Manufacting govin.

dan sitiates abai papal आसीर देखात का तथा, देश और other authorize he MAT THE THE GET HER TO MORE THAN HERE WATER ANY ME HAT HERE TO MAKE entre from t you swell-word as replie and Description to be also do feed and the feed of the fee office off see 25/22-(1991-1978) according to the many (see or young 24 96 200 station women presided oil publics je 1946. 1111 स्तुत्व हेता क पाइन्स अने स्तुत्व हो। ११ तेन्द्र १९०० होता म्यू सन्त सहस्रह सार असला के क्रांच कुछ ३५ कुछ, ३६३ व्यक्त प्रकार प्राप्त से त्राव पूर्व वर्ष करें की की का नवीदा करका आदम के वहन करन प्राप्त के कावन के का का का का का के कावन राजाओं के कि अनुस्थ राज्य के का 24 YEAR 300

SHRI VISHWAKARMA SKILL UNIVERSITY

Admission Open for Academic Session -2024-25

Applied Science & Humanities

-Undergradule Cortificate in German Language -Undergradule Cortificate in Graphics and communication Design -Bacterior of Woodler: Medical Laboratory Rethonlogs

Undergraduate Gertificate in Music (Folk Am-Bunchari, fractione and Uscal)
 Undergraduate Gertificate in Japanese Langu

·Bachelor el Vocation : Public Services

B.Sc. (Yoga & Spiritual Science)
 B. Sc. (Christal Psychology)
 PG Diploma Criminal Ferrorists
 PG Diploma Public Policy

-M. Ss. MLT Microbiology

+H.St. Clinical Psychology

• M.Sc. (Gen-Informatics) • M. Phil Clinical Procholo

सीखो कमाओ और अपनी पहचान बनाओ Skill Faculty of

Studies & Research

- Diploma of Viscation : Office Management Undergraduous Certificate in Food Production & Traditional Sweets
- -Undergraduate Diploma in Airlines Management -Bacheiur af Vocalian : Management
- -BBA BPM and Analytics@lans. / Hons. With

- Hesostrop"

 Backelor of Harl Management

 Backelor of Harl Management

 B.Com. (Hoss. Hors, with Research)

 H.Vat. Management Sanking & France

 M.Vat. Management (RMM)
- MINA Business Analytics"

Skill Faculty of Engineering & Technology

-Diploma of Rocation : Draughtenanchip (Civil)

- -Opione of Secular Completenenthy (Crit) Opione in Complete Engineering Opione in Complete Engineering (Crit) Opione in Complete Committee All Cytes Security Opione in Complete Committee All Cytes Security Security of Viscolar Security Opione in Complete of Viscolar Reduction and Administration Opione in Complete in Viscolar Reduction and Administration Opione in Security Opione

*Approved by AICTE, Govt. of India

Key Highlights: Earn While Learn Model On-the-Job Training Multiple Entry and Exit Options

High Planament State of the Art Entre

9253394547, 9253364547

कुशल भारत कशिल भारत -


Campus : Village Dudhola, District Palwal (Haryana) Pincode - 121102 mslt Campus : Vishwakarma Bhawan, Pist No. 147, Sector 44, Gurugram, Haryana Email admissions@svsu.ac.in

www.svsu.ac.in

MONEY कमाना - इतना मुश्किल कभी नहीं

<mark>मनी"</mark> आज के आधुनिक पुग की सबसे बड़ी जरूरत है। सच तो यह है कि मनुष्य के लिए सनी आज उतनी ही जरूरी है जितना कि उसका सांस लेना। जीवन की सामान्य जरुतारों से तेकर अपने शीकों की पूर्ति तक का कुछ भी बिना मनी के संभव नहीं है। परिवार की खुशी से लेकर परिवार के स्वास्त्व तक हर चीज के लिए मनी आवश्यक हैं। आज के पुग में बिना मनी के तो अपनों की मदद करना तथा दान-पृथ्य करना भी पुरिकेल है। और जब मनी इतनी आवश्यक है तो यह पर्याप मात्रा में होगी भी चाहिए। बस इस संदर्भ में हमने "मैं मन हैं", "मैं गीता हूँ" तथा "सबकुछ सायकोलांजी है" जैसी कई बेस्टसेलर्स के लेखक दीप त्रिवेदी से उनकी हाल ही में रिलीज हुई मोस्ट अवेटेड चुक ''मनी की स्मार्ट साथकोलॉजी'' पर वर्षा की, विसके कुछ अंग वहां प्रस्तुत हैं।

दीप विवेदी ने यह स्पष्ट तौरपर कहा कि मनी कमाना इतना भी मुस्किल नहीं है जितना दिखता है। यह तो मनी कमाने हेतु जो एडोच चाहिए, उस एडोच के अभाव के कारण अधिकांशों को गनी कमाना मुश्किल जान पड़ रहा है। आगे उनोंने बताया कि मनी आसानी से कमायी जा सकती है दि सही एप्रोच अपनायी जाए और यह तभी संघव है जब नी कमाने हेतु मन सायकोलॉजिकली सेट हो... तथा वह ताब मनी को लेकर पॉजिटिय सामकोलॉविकल एप्रोच राने में सहायता करती है।



8708568908, 9306095464

बेशक "मनी" आज के युग की सबसे बड़ी हता तो है ही परंतु साथ में यह नहीं भूलना चाहिए कि मनी ही आज के पुर में तमाम परेशारियों की जड़ भी है। और इसका प्रमुख कारण यह है कि मनी स्वभाव से बड़ी ही नटावट व जंबल है और यही "मनी की सायकोलॉडी" है। सच तो यह है कि मनी की स्वार्टनेस आज की तारीख में बूमन क्यार्टनेस पर करकी भारी पह रही है। और **यह किता**क समी की स्मार्टनेस को स्मार्टली टैकल करना तथा अपने को तरह-तरह के मनी ट्रेंप से बचाना भी सिखाती है।

मनी कमाना भी जरूरी है तथा मनी को संभातकर राक्षना भी आवश्यक है। साथ ही यह भी तब करना जरूरी है कि मनी धरपुर खुशियां दे न कि मानसिक उलाइने पैदा करे। वहीं वह देखना भी उतना ही आवश्यक है कि मनी कभी किसी झगडे या रटेस का कारण न बनने पाए। सबको यह ध्यान रखना चाहिए कि मंदी कमाने हेंतु जॉन करना हो या न्यवधाय, मंदी के हर पहलू को समझना जनती है। साथ ही बाइज इन्वेस्टमेन्ट के पावर को समझकर मनी को उस अनुसार निवेश करना भी जरूरी है। और यह किताब मनी को लेकर तथाम जगहीं पर सबको सही राह दिखाती है। अंत में लेखक ने अपनी बात की कन्यादुद करते हुए कहा कि यह किताब गनी संबंधित सभी प्रॉब्सम्स की वन-पॉन्डर सोल्पान होने के साध-साध

blished in : English, Hindi, Marathi & Gujarati

मनी संबंधित सभी प्रॉब्लम्स का वन-पॉन्इट सोल्यूशन

शरीर स्थास्य न हो तो मनी कमाना ध्यर्थ हो जाता है। और

EXPERTS' TAKE ON THE BOOK

'मुझे पहली बार में ही दीप जिवेदी की किताब "में मन हूँ" इतनी पसंद आ र्व्य थी कि में उनका फैन हो गया था। और उनकी लेटेस्ट किताब 'मनी की स्मार्ट सामकोलॉजी' सबमुख एक मास्टरपीस है। इसमें मुझे खासतीर से 'मनी ज्यादा पावरफुल वा भगवान' नामक पैप्टर बेहद पसंद आया। हमारे व्यवसाय में अपने कलाईट्स को पैसे मैनेज करने की एडबाइस हेते-देते पैने पैसों के प्रति लोगों का प्यार, उनका पैशन, उनका लोग और उनका इर शाया-सारू देखा है, और इनमें से अधिकांश पहलुओं को इस किलाब में बड़ी ही सटीकला से और खूबस्ट्रती से समझाया गया है।"

मोतीलाल कोरतवाल, MD और CEO, मोतीलाल ओसवाल फाइनेंशियल सर्विकेन जि ंपदि आप मनी के सावकोलॉजिकल जिलियल को फॉलो करने लग जाएं तो पैसे कमाना कोई

तना भी मुश्किल नहीं है। इस किताब में इन जिसियत्स को शानदार तरीके से समझाया गया है।" मणातानान प्रदेश, पाग्रंडर और चेयरपैन, पटेल इदर्श (USA में इंडियन प्रोसरी पटोर्स की सकते

'आज के इस मतिशील यून में फाइमेंशिवली श्मार्ट बनने के लिए युवाओं को यह किताब अवस्थ पदनी चातिए।"

स्य एक, पटेल-केवरपैन, बरेऑप्टेंप्टिन बैंक ऑफ इंडिया (con)

बातचीत को आने बढ़ाते हुए दीप विवेदी ने कहा कि 📑 सर दे, क्योंकि मनी होने के बावबुद गरिवार खुत न हो तथा 🏻 एक मास्टरपीस भी है जो मनी के तमाम पहानुओं को कमाना तो बस एक शुरुआत है। इसके बाद वह सुनिश्चित त्म भी एक आर्ट है कि कमानी हुई मनी पीरवार को खुतियों। इसीतिए, मनी को लेकर एक 360 डिग्री सामको – स्पारतापूर्वक समझाती है।

 संवीप इंजीनियर, वैनेकिर धर्मास्टर (мо), एरट्स विनेप्टेड ''वह एक अति-गहरी किलाब है जो काइनेंक्रियल मैनेजमेंट स्रोल्यूशंस कर खजाना होने के

"मैंने दीप त्रिवेदी को हमेशा से ही एक विजनसे, विचारक और सकत लेखक के रूप में जाना है

और उनकी लेटेस्ट किताब 'सनी की स्मार्ट सामकोलॉजी' पढ़कर तो मैं आक्राद से भर गया।

वाकई यह किलाब पनी और उसकी अनगिनत पंचीदिपयों को 360 डिडी व्यू पॉइंट से पर्फेक्टली

गत्य-साथ EMI नैनेज करना भी शिकाशी है।"

- निमेश पटेल , अध्यक्ष, बिन्दर्स एसोसिएसन ऑफ इंडिया (b) वह किताब न रिक्त रोजमरों के जीवन की मनी ट्रेम्स के बाबत बताती है, बल्कि घन अजिंत

करने हेतु आवश्यक मनास्थिति विकसित करने के महत्त्व को भी समझाती है। दीप जिवेदी ने दृष्टान्तों और केल स्टडीज के माध्यम से मनी और मनुष्य के मन के संबंध को एक अनूते दृष्टिकोग से प्रस्तुत किया है।"

- डॉ. विनेश साहरा, सम्प्रमक और पूर्व मैनेजिए हायरेक्टर, रुवि शोधा इंडस्ट्रीज कि

एक मास्टरपीस भी है जो मना क तथा। भित्र-चित्र बेस्स स्टडीव के साथ साल भाषा में

ninent book stores and leading e-commerce sites amazon Flipkort CROSSWORD PERM

ਡੀਗੜ੍ਹ ਆਇਆ ਮੁੰਬਈ ਦਾ ਚੋਰ ਖਰੜ ਪੁਲਸ ਵੱਲੋਂ ਕਾਬੂ ਤੇ ਸਮੂਹਿਕ ਜ਼ਿੰਮੇਵਾਰੀ : ਵਿਧਾਇਕ ਰੁਪਿੰਦਰ ਹੈਪੀ

ਕਰੇ ਸਥਾਨਕ ਕੁਰਾਲੀ ਹਾਈਵੇ ਸਥਿਤ ਰੂਜ਼ ਗੇਟ ਨਾਮਕ ਰਿਹਾਇਸ਼ੇ ਅਪਾਰਟਮੈਂਟ ਬੋਦ ਪਏ ਵਲੋਟ 'ਚ ਚੌਰੀ ਦੀ ਵੱਡੀ



ਇਲੈਕਟ੍ਰੀਰੀਅਨ ਵਜੋਂ ਬੇਮ ਕਰਦਾ ਸੀ, ਜੋ ਕੰਮ ਦੇ ਬਹਾਨੇ ਘੜਾਂ ਦੀ ਰੋਕੀ ਕਰ ਕੇ ਬਾਅਦ 'ਚ ਰੋਹੀ ਦੀ ਵਾਰਦਾਤ ਨੂੰ ਅੰਜਾਮ ਦਿਦਾ ਜੀ। ਮੁਲਜ਼ਮ ਦੀ ਪਛਾਣ ਮੁਲਾਰਿਮ ਸਿੰਘ ਵਾਸੀ ਜ਼ਿਲਾ ਪ੍ਰਤਾਪਗੜ੍ਹ (ਯੂ.ਪੀ.) ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ 'ਚ ਆਪਣੇ ਪਰਿਵਾਰ ਸਟੇ ਪਿੰਡ ਮੈਲੀਜਾਗਰਾਂ 'ਚ ਰਹਿ ਰਿਹਾ ਸੀ। ਨਿਸ਼ਾਨਦੇਹੀ 'ਤੇ ਪੁਲਸ ਨੇ ਚੋਰੀ ਕੀਤੇ ਗਹਿਰ ਬਰਾਮਦ ਕੀਤੀ ਪੁਲਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮੁਲਜ਼ਮ ਨੂੰਦੇ ਦਿਨ ਦੇ ਰਿਮਾਰ 'ਤੇ ਭੇਜਿਆ ਗਿਆ ਹੈ।

'ਤੇ ਸਿਟੀ ਪੁਲਸ ਨੇ ਉਸ ਦੇ ਘਰ ਤੋਂ ਕਰੀਬ 25 ਤੋਲੇ ਸੋਨੇ ਤੇ ਹੀਰੇ ਦੇ ਗਹਿਣਿਆਂ ਤੋਂ ਇਲਾਵਾ 12 ਹਜ਼ਾਰ ਰੁਪਏ ਚੋਰੀ ਕਰਨ

ਸੜਕ ਹਾਦਸੇ 'ਚ ਹੋਈ

ਵਿਅਕਤੀ ਦੀ ਮੌਤ

ਖਮਾਣੀ, 13 ਜੂਨ (ਅਰੋੜਾ) : ਨੇੜਲੇ ਪਿੰਡ ਮਨੌਲੀ ਰੋਤੋਂ ਇੱਕ ਸੜਕ 'ਤੇ ਬਲੋਹੋ

ਪਿਕਅਪ ਤੇ ਮੋਟਰਸਾਈਕਲ ਦੀ ਟੌਕਰ 'ਚ ਵਿਅਕਤੀ ਦੀ ਮੌਤ ਗਈ। ਇਸ ਸਬੰਧੀ

ਗੋਬਿੰਦਪੁਰਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਸ ਦੇ ਪਿਤਾ ਤਰਸੇਮ

ਚ ਦਸਆਂ ਕਿ ਉਸ ਦ ਪਿਤਾ ਰਗਮ ਜਿੰਘ ਜਾਮ ਕਰੀਬ ਸਵਾ ਤੁ ਅੱਠ ਵਜੋਂ ਕੰਮ ਤੋਂ ਬਾਅਦ ਪਿੰਡ ਹੋਂਤੇ ਨੂੰ ਜਾ ਰਹੇ ਸਨ ਤਾਂ ਅਣਪਛਾਤੇ ਬਲੋਰੇ ਪਿਰਅਪ ਚਾਣਕ ਨੇ ਤੇਜ਼ ਹਫ਼ਤਾਰ ਤੇ ਲਾਪਰਵਾਹੀ ਨਾਲ ਗੰਡੀ ਚਲਾਉਂਦਿਆਂ ਉਸ ਦੇ ਪਿਤਾ ਤਰਸਮ ਜਿੰਘ ਦੇ ਮੰਟਰਸਾਈਕਲ ਦਿ ਮਾਰੀ, ਜਿਸ

ਸ਼ਜ਼ਘ ਦ ਮਟਰਸਾਈਕਲ ਦਾ ਸਾਹਾ, ਜਿਸ ਕਾਰਨ ਉਨ੍ਹਾਂ ਦੇ ਕਾਫ਼ੀ ਸੇਟਾਂ ਵੱਜੀਆਂ ਤੇ ਮੇਕੇ 'ਤੇ ਹੀ ਮੇਤ ਹੋ ਗਈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਬਲੇਰੇ ਚਾਲਕ ਜ਼ਿਲਾਫ਼ ਸਾਮੜਾ ਦਰਜ ਕਰ ਕੇ ਡਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਨੀ ਸਾਹਿ ਕਰ ਕਰੋ ਹੈ।

ਸਰਕਾਰ ਵੱਲੋਂ ਗ੍ਰਾਂਟਾਂ ਵਾਪਸ ਲੈਣ ਕਰ ਕੇ ਕੰਮ

ਰਕਿਆ, ਮਾਸਟਰ ਹੋਏ ਕਰਜ਼ਾਈ: ਜੀ.ਟੀ.ਯ.

ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਪੁਲਸ ਨੇ ਫੜ੍ਹਿਆ

HILLOISE CON ਦੀ MEE ON UNION O ELEM Branfes hors ਤੋਂ ਬਾਅਦ ਜਦੇ ਪੁਸ਼ਮ ਨੇ ਸ਼ਸ਼ਾਇਨੀ 'ਚ ਚੰਦ-ਖੇਚ ਬਾਵਾਂ 'ਤੇ ਲੋਹੇ ਸੀ ਸੀ ਹੈ ਜੀ ਦੇ ਤੁਕੰਦ ਦੀ ਜਾਂਦਰ ਕੀਤੀ ਤਾਂ ਉਸ, 'ਚ ਬਾਚੀਦ ਸਥਦਾ ਦੇ ਵਿਅਕਤੀ ਘਟਨਾ ਬਾਲੇ ਦਿਨ ਸ਼ਸ਼ਾਇਨੀ 'ਚ ਦਾਸ਼ਲ ਹੁੰਦੇ ਤੋਂ ਕਾਰਨ ਰਿਕਲਦੇ ਦਿਸ਼ (ਉਪਕੇਸ਼ਤ ਦੁਮੈਂਟ ਨੇਜ਼ਿਊਨ ਸ਼ਰਦਾਦ ਹੋਈ ਦੁੱਕਮ 'ਚ ਜਿਸ ਨੇਸ਼ਵਾਨ ਨੂੰ ਪਲੰਦ ਵੱਲ ਜਾਂਦੇ ਦੀ ਦੀਆਂ ਤਾਂ ਉਸ ਦੀ ਨਜ਼ੀ ਮਿਟਰਸਾਈਕਲ 'ਤੇ ਲੋਨੇ ਜਿਵਦਾਨ ਦੀ ਲਹੀਜ਼ ਕਾਰਗੀ ਸੀ ਪੁਸ਼ਸ ਨੂੰ ਉਸ 'ਤੇ ਸ਼ੰਗ ਕਰਿਆ ਸ਼ਰਦਾ ਦੀ ਜਾਂਦੇ ਦੀ ਕਲਿਆਂ ਅਤੇ ਗੁਜ਼ਸ਼ੀਆਂ ਤੇ ਪੁਸ਼ਸ਼ ਨੇ ਸ਼ਰਦੇ ਉਸ ਵਿਅਕਤੀ ਕਾਰ ਪੜਾ ਕੀਤਾ ਤਾਂ ਸਾਹਮਣਾ ਆਇਆ ਇੱਕ ਉਹ ਪਿਸ਼ਲ ਕਾਰੀ ਅਤੇ ਤੋਂ ਨਾ ਸਿਸ਼ਸ਼ ਦਿੱਸ਼ ਜ਼ਰੀ ਆਸ-ਪਾਸ਼ ਲਈ ਵਾਵਾਂ ਤਿਲੰਦੇਸ਼ਨੀਆਂਨ ਵਾਲੇ ਅਤੇ ਜਿਹੜ ਹੈ। ਇਹ ਸ਼ੁਰਾਗ ਹੋਏ ਲੰਗਦਿਆਂ ਹੀ ਖੁਲਸ ਨੇ ਉਸ ਦੀ ਮੁਲੰਮਲ ਘੋਸਾਬੇਲੀ ਕਰ ਕੇ ਕਾਰੂ ਕਰ ਲਿਆਂ।

ਮੁਲਜ਼ਮ ਮੁੰਬਈ 'ਚ ਵੀ ਖਾ ਚੁੱਕਾ ਹੈ ਜੇਲ੍ਹ ਦੀ ਹਵਾ

ਮੁਲਜ਼ਮ ਮੁਸਦਾ ਦਿ ਦੀ ਦਾ ਚੁਕਾ ਹੈ ਜਨ੍ਹਾਂ ਦੀ ਹਵਾ ਮੁਲਜ਼ਮ ਮੁਸਦਾ ਨਾਲਮ ਨੇ ਦੱਸਿਆ ਜਿ ਉਹ ਕਰੀਬ 8 ਸਾਲ ਪਹਿਲਾਂ ਮੁੰਬਈ 'ਚ ਜੰਮ ਕਰਦਾ ਸੀ। ਮੁੰਬਈ 'ਚ ਰਹਿੰਦਿਆਂ ਉਸ ਨੇ ਬਰੇ ਦੀਆਂ ਕਈ ਵਾਦਦਾਤਾਂ ਨੂੰ ਅੰਜ਼ਲਾ ਵਿੱਚ ਸੀ। ਇਸ ਕਾਰਨ ਉਸ ਦੇ ਜ਼ਿਲਾਡ ਮੁੰਬਈ 'ਚ ਵੀ ਮਾਮਲਾ ਦਰਜ਼ ਤੋਂ ਬੰਧਾ ਹੈ। ਜਿਸ ਤੋਂ ਉਸ ਨੇ ਸ਼ੁਰੂ ਕੱਟਦੀ ਘਈ ਸੀ। ਜੰਨੂ 'ਚ ਉਸ ਦੇ ਸ਼ੁਰੂ ਕਰਦਾ ਵਿੱਚ ਜ਼ਿਲਾਨ ਨਾਲ ਕੋਈ ਜੀ। ਉਹ ਵੀ ਬਰੇ ਦੀਆਂ ਵਾਦਦਾਤਾਂ 'ਚ ਬਾਮਲ ਸੀ। ਉਸ ਨਾਲ ਦੇਸ਼ਤੀ ਤੋਂ ਬਾਮਦਾ ਵੱਦੋਂ ਜ਼ਿਲਮ ਕਾਰਮ ਜਿੰਦੀ ਕੀਗੜ੍ਹਾਂ ਆ ਕੰਮ ਕਰਨ ਸੰਗੋਂ 19 ਜਨ੍ਹਾਂ ਦਾ ਜ਼ਿਲ੍ਹਾਂ ਨਾਲ ਦੇਸ਼ਤੀ ਤੋਂ ਬਾਮਦਾ ਵੱਦੋਂ ਜ਼ਿਲ੍ਹਾਂ ਕੀ ਜੀ ਦੀਆਂ ਵਾਦਦਾਤਾਂ 'ਚ ਬਾਮਲ ਸੀ। ਉਸ ਨਾਲ ਦੇਸ਼ਤੀ ਤੋਂ ਬਾਮਦਾ ਵੱਦੋਂ ਜ਼ਿਲ੍ਹਾਂ ਕੀ ਦੀਆਂ ਵਾਲਾ ਦਾ ਤਾਂ ਹੋਰ ਜਦਦਾਤਾਂ ਨੇ ਸ਼ੁਰੂ ਉਹ ਲਈ ਦੀ ਜ਼ਿਲ੍ਹਾਂ ਨਾਲ ਦੇਸ਼ਤੀ ਕਿਹਾ ਜਿ ਉਹ ਆਪਣੇ ਸਾਥੀ ਦਾ ਨਾਂ ਤਾਂ ਜਦਦਾਤਾਂ ਹੈ ਸ਼ੁਰੂ ਉਹ ਜਦਦਾਤਾਂ ਨਹੀਂ ਸੀ। ਹਾਲਸ਼ਿਕ ਮੁਸ਼ਤੀ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਸ਼ੁਰੂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਸ਼ੁਰੂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ੍ਹਾਂ ਦੀ ਜ਼ਿਲ੍ਹਾਂ ਦੀ ਜ਼ਿਲ੍ਹਾਂ ਜ਼ਿਲ

ਕੋਲੋਂ 4 ਸੋਨੇ ਦੇ ਕੰਗਣ, 1 ਜੋਡੀਜ਼ ਸੇਂਟ, 1 ਸੋਨੇ ਦੀ ਚੈਨ, 1 ਮੰਗਲ ਸੂਤਰ, ਕੁਝ ਜੋੜੇ ਟਾਪਸ ਤੋਂ 1 ਹੀਰੇ ਦੀ ਅੰਗੂਨੀ ਬਰਾਮਦ ਹੋਈ ਕੀਤੀ ਜਾ ਰਹੀ ਹੈ।

ਸਬੰਧੀ ਮਾਮਨਾ ਅਣਪਛਾਤੇ ਮੁਲਦਮ ਬਿਨਾਸ਼ ਹੈ ਜਦਤਿ ਪੁਲਸ ਨੂੰ ਸ਼ੁੱਕ ਹੈ ਕਿ ਮੁਲਜ਼ਮ ਨੇ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਮੁਲਜ਼ਮ ਕੋਲੋਂ 4 ਸੋਨੇ ਦੇ ਕੋਗਣ , 1 ਲੇਡੀਜ਼ ਸੋਟੇ , 1 ਹੈ ਜਾਂ ਉਸ ਦਾ ਸਾਧੀ ਆਪਣੇ ਨਾਲ ਲੈ ਗਿਆ

ਕੇਂਦਰ ਸਰਕਾਰ ਮ੍ਜ਼ਦੂਰ ਵਿਰੋਧੀ ਲੇਬਰ ਕੋਡ ਲਾਗੂ ਕਰਨ ਦਾ ਐਲਾਨ ਵਾਪਸ ਲਵੇ : ਸੀਟੁ



ਪੰਤਰਕਾਰਾਂ ਨਾਲ ਹੱਲਬਾਤ ਕਰਦੇ ਹੋਏ ਸੀਟ੍ਰ ਮਾਡੀਵਾੜਾ ਸਾਹਿਬ, 13 ਜੁਨ (ਟੰਕਰ: ਜਚਦੇਵਾਂ): ਕੇਂਦਰ ਦੀ ਨਵੀਂ ਬਣੀ ਅੰਨੇ ਡੀ.ਏ. ਸਰਕਾਣਾ ਨੂੰ ਅੰਲਾਨ ਕੀਤਾ ਹੈ ਕਿ ਉਹ ਚਾਰ ਨੇਕਰ ਕੇਂਤਾ ਨੂੰ ਨਾਲ ਕਰਨ ਨਈ ਅੰਗ ਬਣੀਗੀ ਜਦਗਿ ਜੀਣ ਉਹ ਨੇਸ਼ਰ ਕੰਤ ਕੁਰੰਤ ਹੱਦਾ ਕਰਨ ਦੀ ਮੰਗ ਕਰਦੀ ਹੈ। ਇਨ੍ਹਾਂ ਬਲਾਦਾ ਦਾ ਪ੍ਰਕਾੜਾ ਜੀਟ੍ਰ ਦੇ ਸੁਬਾਈ ਜਨਤਲ ਸਕੱਤਰ ਦੇਦਰ ਸ਼ਿਹ, ਸੂਬਾ ਸਕੱਤਰ ਨਾਮ ਨਿੰਘ ਕਾਰੇ ਸੂਬਾ ਸਕੱਤਰ ਜਨਤਾਨ ਸਿੰਘ ਕਰਦਾਰੀ, ਰਵਕਾਰੀ, ਗੁਰਨਾਮ ਸਿੰਘ ਕਰੋਨ ਕੰਤਾ। ਉਨ੍ਹਾਂ ਸ਼ਿਹਾਂ ਕਿ ਸੋਟ੍ਰੇਨ ਨੇ ਮਜ਼ਦੂਰ ਜਮਾਤ ਨੂੰ ਚਾਰ ਕਿਰਤ ਕੋਰਾਂ ਦੇ ਬਾਤਮੇ

ਨਾਗ੍ਰੀ ਲਈ ਸੰਘਰਜ਼ ਹੱਥ ਕਰਨ ਲਈ ਰਿਆਰ ਰਹਿਣ ਦਾ ਸੰਦਾ ਦਿੱਤਾ ਹੈ। ਹੋਰਾਨ ਕਰਨ ਵਾਣੀ ਹੀਤ ਇਹ ਹੈ ਕਿ ਇਸ ਦਾ ਪਹਿਲਾ ਮੌਤਾਨ ਮਜ਼ਦੂਰ ਵਿਚੰਦੇ ਵਾਣੇ ਲੰਗ ਕੰਡ ਲਾਗ ਕਰਨ ਦੇ ਹੈ। ਸੀਦੂ ਦੀ ਪੰਜਾਬ ਦਾਸ਼ ਕਸੇਟੀ ਇਸ ਲੇਸਲੇ ਨੂੰ ਵਾਧਲ ਲੈਣ ਤੋਂ ਬਾਰ ਲਾਗ ਕਰਨਾ ਦੇ ਹੋਰ ਕਰਨਾ ਦੀ ਸੰਗ ਹਰਦੀ ਹੈ ਤੋਂ ਕੇਵਲ ਸਰਕਾਰ ਦੇ ਮਜ਼ਦੂਰ ਵਿਰੰਦੀ ਕੀਜ਼ਨ ਦੀਨਿਕਪੀ ਕਰਦੀ ਹੈ। ਉਨ੍ਹਾਂ ਸਾਰਿਆ ਵਰਗਾ ਤੋਂ ਸਾਂਝੀ ਸੰਦ ਹੋਣ ਵਾਈਆ ਵਰਗਾ ਤੋਂ ਸਾਂਝੀ ਸੰਦ ਹੋਣ ਵਾਈਆ ਕਰਦੀ ਹੋਣ ਕੁਨੀਆਨਾ ਨੂੰ ਇਕਸੁਫ਼ਦ ਹੈ ਕੇ ਇਸ ਦਾ ਵਿਗੰਦੇਸ਼ ਕਰਨਾ ਲਈ ਤੇ ਲੰਗਰ ਕੰਡ ਵੇਦ ਸਰਕਾਉਣ ਲਈ ਲਈ ਲਈ ਸ਼ਹੂਰ ਹੋਣ ਸਰਕਾਰ ਲਈ ਲਈ ਲਈ ਸ਼ਹੂਰ ਸ਼ਹੂਰ ਕਰਨ ਦੀ ਲਈ ਲੰਗਰ ਸ਼ਹੂਰ ਸ਼ਹੂਰ ਕਰਨ ਦੀ ਲਈ ਲੰਗਰ ਸ਼ਹੂਰ

ਗੁੱਗਾ ਮਾੜੀ ਅਰਨੌਲੀ ਵਿਖੇ

ਭੰਡਾਰਾ ਕਰਵਾਇਆ।
ਅਰਕੰਕਾ 13 ਦੂਨ ਅਕਨੰਕੀ। ਪੀਡਾ
ਅਰਕੰਕਾ 13 ਦੂਨ ਅਕਨੰਕੀ। ਇਸੰਦਾ
ਨੰਗਾ 13 ਦੂਨ ਸੰਸਥੇ ਜਾਣਕਾਰੀ ਇਸੰਦਾ
ਨੰਗਾ 13 ਦੂਨ ਸੰਸਥੇ ਦੇ ਤਰਤ ਜਨਕ ਸਿੰਘ ਦੀ
ਅਪਰੋਪ 23 ਕਰਕਾਰਿਆ ਗਿਆ, ਜਿਸ਼ਾ ਮਹਾਂ ਹਰ ਜ਼ੁਕਾ 13 ਦੇ ਤਰਤ ਜਨਕ ਸਿੰਘ ਦੀ
ਅਪਰੋਪ 23 ਕਰਕਾਰਿਆ ਗਿਆ, ਜਿਸ਼ਾ ਮਹਾਂ ਹਰਦਾ ਜ਼ੁਕਾ 13 ਦੇ ਚੰਗੀ ਜਿਹੜਤੀ 'ਚ ਕਰਕਾਰੁਆਂ ਨੂੰ ਰਾਜ਼ਦੀ ਲਵਾਈ ਜਿਸ਼ਾ ਮੰਗਾ ਹਰਦਾ ਜ਼ੁਕਾ 13 ਦਾ ਸੰਸਥੇ ਸ਼ੁਕਾ 13 ਦਾ ਸ਼ੁਕਾ ਜ਼ੁਕਾ 13 ਦਾ 13 ਦ

ਭੰਡਾਰਾ ਕਰਵਾਇਆ

ਮਦਦ ਬਹਾਨੇ ਏ.ਟੀ.ਐੱਮ. ਕਾਰਡ ਬਦਲਣ ਵਾਲਾ ਕਾਬ, ਕਈ ਬੈਂਕਾਂ ਦੇ 35 ਕਾਰਡ ਬਰਾਮਦ

ਮੋਰਿੰਡਾ, 13 ਸੁਨ (ਧੀਮਨ): ਮੋਰਿੰਡਾ ਪ੍ਰਸ਼ਾਨ ਨੇ ਬਰਗਾ ਅਤੇ ਡੋਲੇ- ਹੋਏ ਲੋਕਾਂ ਨੂੰ ਸ਼ਾਜ਼ਨ ਨੇ ਬਰਗਾ ਅਤੇ ਡੋਲੇ- ਹੋਏ ਕਾਰਡ ਸ਼ਾਜ਼ਨ ਤਿੰਘ ਸੁਭਾਵਾ ਆਈ ਮੀ ਸੰਸ਼ ਦੇ ਸ਼ਾਜ਼ਨ ਤਿੰਘ ਸੁਭਾਵਾ ਅਤੇ ਦੀ ਮੀ ਸੰਸ਼ ਸ਼ਾਜ਼ਨ ਕਿ ਸ਼ਾਜ਼ਨ ਕਾਰਨ ਲਈ ਨੇ ਸ਼ਾਜ਼ਨਿਕ ਕਰਨ ਕਾਰੇ ਇਕ ਨਿਰਵਾਜ਼ ਨੂੰ ਬਰੁਤਾਰ ਕੀਤਾ ਹੈ ਜੋ ਸੰਸੰਘ ਮੀ ਸ਼ਿੰਗ ਸ਼ਾਜ਼ਨਿਪ ਸ਼ਾਜ਼ਨਿਪ ਸ਼ਿੰਗ ਸ਼ਿੰਗ ਸ਼ਾਜ਼ਨਿਪ ਸ਼ਿੰਗ ਸ਼ਿੰਗ ਸ਼ਿੰਗ ਸ਼ਿੰਗ ਸ਼ਿੰਗ ਸ਼ਿੰਗ ਸ਼ਿੰਗ ਸ਼ਿੰਗ ਸ਼ਾਦਕਾਰੀ ਦਿੰਦ ਸ਼ਾਦਕਿਤ ਦਿੰਦ ਸ਼ਾਦਕਿਤ ਦਿੰਦ ਸ਼ਾਦਕ ਸ਼

ਬਦਲ ਸ਼ਿਆ। ਉਨ੍ਹਾਂ ਦੱਸਿਆ ਕਿ ਮੀਰੋਡਾ ਪੁਲਸ ਵੱਲੋਂ ਕੇਸਰ ਸਿੰਘ ਦੀ ਸ਼ਿਕਾਇਰ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਪੁਲਸ ਨੇ ਕਾਰਵਾਈ ਦੌਰਾਨ ਜ਼ਿਲਾ ਸ੍ਰੀ ਫ਼ਤਰਿਗੜ੍ਹ ਸਾਹਿਬ ਦੇ ਪਿੰਡ ਖੇਡੀ ਨੇਂਧ ਸਿੰਘ ਦੇ ਵਸਨੀਕ ਹਰਮੀਤ ਸਿੰਘ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ। ਡੀ.ਐੱਸ.ਪੀ. ਸੰਧੂ ਨੇ ਦੱਸਿਆ ਕਿ ਮੋਰਿੰਡਾ ਦਿਲਾਕੇ 'ਚ

ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਸਜਮ ਕੋਲੋਂ ਵੱਖ-ਵੱਖ ਬੰਬਾਂ ਦੇ 55 ਦੇ ਕਰੀਬ ਦੇ ਨੀ ਐਮ.
ਹਾਰਡਾ ਬਹਾਮਦ ਹੋਏ ਹਨ। ਇਸ ਮੰਗ ਦੇ ਨੇਸ਼ੋ, ਆਈ ਅੰਗਰੇਜ਼ ਸਿੰਘ, ਏ.ਐੱਸ.ਆਈ ਸੁਰਜੀਤ ਜਿੰਘ ਹਫਲਦਾਰ ਚਰਨਸੀਤ ਸਿੰਘ ਅਤੇ ਹਵਲਦਾਰ ਰਵਿਦਰ ਸਿੰਘ ਅਮਨ ਮੁੰਤ ਮੁਲੜੀ ਬਾਣਾ ਸਿਟੀ ਮੋਰਿਫਾ ਹਾਜ਼ਰ ਸਨ।

ਇਲੈਕਟ੍ਰੀਸ਼ੀਅਨ ਬਣ ਕੇ ਕਰਦਾ ਸੀ ਘਰਾਂ ਦੀ ਰੇਕੀ, ਭਾਰੀ ਮਾਤਰਾ 'ਚ ਗਹਿਣੇ ਹੋਏ ਬਰਾਮਦ ਪੌਣ, ਪਾਣੀ ਤੇ ਜ਼ਮੀਨ ਨੂੰ ਬਚਾਉਣਾ ਸਾਡੀ ਪਹਿਲੀ

ਸੰਘੋਲ ਵਿਖੇ ਕਰਵਾਏ ਜ਼ਿਲਾ ਪੱਧਰੀ ਕਿਸਾਨ ਮੇਲੇ ਤੇ ਪਦਰਸ਼ਨੀ 'ਚ ਕੀਤੀ ਸ਼ਿਰਕਤ

ਸਮਾਨ (ਵਿਚ ਯੂਜਵਾਨ ਅਕੋਗਾ)
ਜਦੋਂ ਤੋਂ ਪੁੱਕ ਅੰਦਰ ਆ ਆਦਗੇ ਪਾਤਰੀ
ਦੀ ਸਰਕਾਰ ਕਈ ਹੈ, ਉਦੋਂ ਤੋਂ ਪੰਜ ਜਿਸ਼ਾਨਾਂ
ਦੇ ਸਰਕਾਰ ਕਈ ਹੈ, ਉਦੋਂ ਤੋਂ ਪੰਜ ਜਿਸ਼ਾਨਾਂ
ਦੇ ਰਿੱਤਾ 'ਚ ਇਤਿਹਾਸਕ ਡੋਜ਼ਾਂਨੇ ਲਏ ਜਾ ਰਹੇ ਹਨ ਅਤੇ ਹੁਣ ਸਰਕਾਰ ਵੱਲੋਂ ਖੇਤੀ ਬਦਾਰੀ
ਦੀ ਜਿਸ਼ਾਨਾਂ ਇਕ ਅੰਦਰੀ ਅੰਦਰ ਦੀ ਜਿਸ਼ਾਨਾਂ
ਦੀ ਜੀ ਸ਼ਸ਼ਤੀ ਤੋਂ ਹਨ ਘਾਤੀ ਨੂੰ ਚਰਕਾਰੀ
ਦੀ ਜੀ ਸ਼ਸ਼ਤੀ ਤੋਂ ਜਿਸ਼ਾਨ ਭਾਰਤੀ ਵਿਕਾਰ ਕੋਵੇਂ
ਸ਼ਸ਼ਤੀ ਵਿਧੇ ਹਨਵਾਦਾਂ ਜ਼ਿਲ੍ਹਾ ਪੀਰੀ ਕਿਸਾਨ
ਮੇਲੇ ਤੇ ਪਦਰਸ਼ਨੀਆਂ ਸਮਾਜ਼ਮ ਨੂੰ ਸੰਸਥਨ
ਕਰਦਿਆਂ ਚੀਹਾਂ
ਉਨ੍ਹਾਂ ਕਿਹਾ ਕਿ ਪੋਣ ਪਾਣੀ ਤੋਂ ਜ਼ਮੀਨ
ਲੈਂਡ ਦੇ ਪਦਰਸ਼ਨੀਆਂ ਸਮਾਜ਼ਮ ਨੂੰ ਸੰਸਥਨ
ਕਰਦਿਆਂ ਚੀਹਾਂ
ਦੇ ਸ਼ਸ਼ਤੀ ਜੀ ਸਰਕਾਰ ਦੀ ਪੀਰਕੀ
ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾਨਾਂ ਨੂੰ ਬੋਰੇਬਾਵਜੀ
ਦੇ ਸ਼ਸ਼ਤੀ ਜੀ ਸ਼ਸ਼ਤੀ ਅਗਤੀ ਜੀ ਸ਼ਸ਼ਸਨ
ਕਰੋੜ ਜਾਵਾਂ ਉਨ੍ਹਾਂ ਪਿਤੀਬਾਰੀ ਤੇ ਜ਼ਿਸ਼ਾਨ
ਕਰੋੜ ਜਾਵਾਂ ਉਨ੍ਹਾਂ ਪੀਰਬਾਰੀ ਤੇ ਜ਼ਿਸ਼ਾਨ
ਕਰਾਈ ਵਿਕਾਰਕ ਦੀ ਦੀਪਰਬਾਰੀਆਂ ਨੂੰ ਇਹਾਂ
ਸ਼ਿਲ੍ਹਾ ਪੀਰਬਾਰੀ ਤੇ ਜ਼ਿਸ਼ਾਨ
ਕਰਾਈ ਵਿਕਾਰਕ ਦੀ ਦੀਪਰਬਾਰੀਆਂ ਨੂੰ ਇਹਾਂ
ਸ਼ਿਲ੍ਹਾ ਪੀਰਬਾਰੀ ਤੇ ਜ਼ਿਸ਼ਾਨ
ਕਰੀ ਵਾਰ ਦੀ ਦੀਪਰਬਾਰੀਆਂ ਨੂੰ ਵਿਚਾਂ ਜੀ ਸ਼ਸ਼ਤੀ ਹੋ ਹੋ ਜਿਸ਼ਾਨ
ਕਰੀ ਦੀ ਜਾਵਾਂ ਤੋਂ ਵਿਚਾਂਕਾਰੀਆਂ ਨੂੰ ਹੋਰ ਵਧੇਏ
ਮਜ਼ਬੂਰ ਕੀਰ ਦਾ ਜੀ ਖੇਤੀ ਨੂੰ ਹੋਰ ਵਧੇਏ
ਮਜ਼ਬੂਰ ਕੀਰਾ ਦਾ ਜੋ ਖੇਤੀ ਨੂੰ ਹੋਰ ਵਧੇਏ
ਮਜ਼ਬੂਰ ਕੀਰਾ ਦਾ ਜੋ ਖੇਤੀ ਨੂੰ ਹੋਰ ਵਧੇਏ
ਮਜ਼ਬੂਰ ਕੀਰਾ ਦਾ ਜੀ ਖੇਤੀ ਨੂੰ ਹੋਰ ਵਧੇਏ

ਲਜਨਾਂ ਦਾ ਜਨਮਾਨ ਕਰਦ ਹੋਏ ਵਿਧਾਇਕ ਜਾਹਵਾਰਨ ਨੂੰ ਡਚਾਉਣ 'ਚ ਅਹਿਮ ਯੋਗਦਾਨ ਪਾਉਣ ਵਾਲੇ 39 ਅਗਾਹਦਾਰ ਕੀਤਾ ਗਿਆ। ਵਿਧਾਇਕ ਨੇ ਵੱਖ-ਵੱਖ ਵਿਗਾਗਾਂ ਵੱਲੋਂ ਲਈਆਂ ਪ੍ਰਦਰਨੀਆਂ ਦਾ ਸਾਇਜ਼ਾ ਵੀ ਲਿਆ ਮੰਲੇ ਗੀ ਐੱਮ. ਖ਼ਮਾਣੇ ਮਨਜ਼ੀਰ ਰਵਾਨ ਖ਼ਰੀਵਾੜੀ ਚਾਗਨਾਸ਼ਕਾ ਤੋਂ ਹੋਏ ਖਾਵਾ ਦੇ ਸੀਤੀ ਜਾ ਰਹੀ ਅੰਨ੍ਹਾਵਾਰ ਕਰਤੇ ਹੋ ਵਾਂ ਗਿੰਜਣ ਸਿੰਗਾ ਦਾ ਪ੍ਰਦਰਵਾਵ ਕੀਤਾ। ਇਸ-ਮੰਗੇਖਣੀਆਰੀ ਤੋਂ ਇਸਾਨ ਸ਼ਬਾਈ ਵਿਭਾਗ ਦੇ ਸੰਗੜੇ ਜਿਨ੍ਹਾ ਦਾ ਇਸ-ਮੰਗੇਖਣੀਆਰੀ ਤੋਂ ਇਸਾਨ ਸ਼ਬਾਈ

ਵਿਸ਼ਮਕ ਖਤਾਹਾਗਾ ਤਾਕਸਾਨ ਡਲਾਦਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਅਭਣ ਕੁਮਾਰ ਨੇ ਕਿਸਾਨਾਂ ਨੂੰ ਵੱਨੋਂ ਦੀ ਸਿੱਧੀ ਬਿਜਾਈ ਤੇ ਧਰਤੀ ਹੋਠਲੇ ਪਾਣੀ ਨੂੰ ਬਚਾਉਣ ਬਿਜ਼ਾਈ ਤੇ ਧਰਤੀ ਹੋਰਲੇ ਪਾਣੀ ਨੂੰ ਜ਼ਬਾਉਣ ਸਬੰਧੀ ਪ੍ਰਿੰਗ ਬੀਤਾ। ਪੰਤਰਿਸ਼ਤੀ ਅਲਸ਼ ਡਾ. ਇਕਵਾਲਜੀਤ ਜਿੰਘ ਬੈਨੀਪਾਣ ਨੇ ਧਰਤੀ ਹੋਰਲੇ ਪਾਣੀ ਦੀ ਸਿਫ਼ਾਲ ਜਾਰੇ, ਡਾ. ਅਜੇ ਕੁਮਾਰ ਨੇ ਮਿੱਟੀ ਤੇ ਪਾਣੀ ਦੀ ਪਰਖ

ਕਰਾਤ ਦੇ ਹੋਰ ਹੈ। ਕਰਾਤ ਨੂੰ ਕਰਾਤ ਨੂੰ ਨੂੰ ਕਰਾਤ ਨੂੰ ਨਕਤਾ ਉਹ ਜਥੇਸ਼ੀ, ਤਾਂ ਕੀਤ ਕਰਾਤ ਨੂੰ ਲਗਣ ਕਾਲੇ ਕੀਤਿਆਂ ਦੀ ਰੋਕਬਾਮ ਲੀਖੀ ਜਦਦਾਰਾਰੀ ਦਿੱਤੀ। ਇਸ ਤੋਂ ਵਿਲਾਵਾਂ ਜੀਨੀਅਰ ਜੰਭੀ ਪਾਲਣ ਆਰਥ ਸੁਰਕਿੰਦਰ ਕੋਰ ਨੂੰ ਮੋਫੀ ਪਾਲਣ ਦਾ ਖਾਦਾ ਸ਼ੁਰੂ ਕਰਨ ਜਾਂਤੇ ਜਦਦਾਰਾਰੀ ਦਿੱਤੀ। ਜਿਲ੍ਹਾ ਪੰਧਾਤੀ ਰਿਹਾਨਾਂ ਜਦਦਾਰਾਰੀ ਦਿੱਤੀ। ਜਿਲ੍ਹਾ ਪੰਧਾਤੀ ਰਿਹਾਨਾਂ ਜਦੇ ਤੋਂ ਪ੍ਰਦਰਜ਼ਨੀਆਂ 'ਚ ਮੁੱਖ ਮੁੱਤੀਆਰੀ ਅਨਰਤਾਂ ਸਿਦੀਸ਼ ਹੁਸਮਣ, ਜੀਰੀ ਦਿੱਤੀ ਜੀਵਲਾ ਪੰਧਾਤੀ ਰਿਹਾਨਾਂ ਕਦੇ ਤੋਂ ਪ੍ਰਦਰਜ਼ਨੀਆਂ 'ਚ ਮੁੱਖ ਮੁੱਤੀਆਰੀ ਅਨਰਤਾਂ ਸਿਦੀਸ਼ ਹੁਸਮਣ, ਜੀਰੀ ਦਿੱਤੀ ਜੀਵਲਾ ਹੈ ਜੀਵਲਾ ਸਿਦੀਸ਼ ਹੁਸਮਣ, ਜੀਰੀ ਦੀ ਜੀਵਲਾ ਸਿਦੀਸ਼ ਹੁਸਮਣ, ਜੀਰੀ ਦੀ ਜੀਵਲਾ ਸਿਦੀਸ਼ ਹੁਸਮਣ, ਜੀਰੀ ਦਿੱਤੀ ਜੀਵਲਾ ਸਿਦੀਸ਼ ਹੁਸਮਣ, ਜੀਵਲਾ ਸਿਵਲਾ ਸਿਦੀਸ਼ ਹੁਸ਼ ਹੁਸ਼ ਹੈ ਜੀਵਲਾ ਸਿਦੀਸ਼ ਹੁਸ਼ ਹੁਸ਼ ਹੁਸ਼ ਹੈ ਜੀਵਲਾ ਸਿੰਗ ਸਿਵਲਾ ਸਿਦੀਸ਼ ਹੁਸ਼ ਹੁਸ਼ ਹੁਸ਼ ਹੈ ਜੀਵਲਾ ਸਿਵਲਾ ਸਿਲਾ ਸਿਵਲਾ ਸਿ ਵਿਗਿਆਨ ਕੰਦਰ ਦਾਹਿਹਰਗੀ ਨਾਇਰੈਕਟਰ (ਸਿਖਲਾਈ) ਤਾਂ ਵਿਖਣ ਕੁਮਾਰ ਰਾਜਪਾਨ, ਖੇਤੀਬਾੜੀ ਅਫ਼ਜ਼ਜ਼ ਜਸਵਿੰਦਰ ਸਿੰਘ, ਖੇਤੀਬਾੜੀ ਅਫ਼ਜ਼ਜ਼ ਵਿਪਾਲ ਸਿੰਘ,ਸਹਾਇਕ ਮੰਡੀਕਰਨ ਅਫ਼ਸ਼ਜ਼ ਰੁਰਮੀਤ ਸਿੰਘ, ਤੁਸੀਂ ਰੋਗਿਆ ਅਫ਼ਜ਼ਜ਼ ਇੰਦਰਪਾਲ ਸਿੰਘ, ਸ਼੍ਰਿਸੀ ਰੋਗਿਆ ਅਫ਼ਜ਼ਜ਼ ਇੰਦਰਪਾਲ ਸਿੰਘ, ਸ਼੍ਰਿਸੀ ਵਿਗਿਆਨ ਕੰਦਰ ਦੀ ਤਾਂ ਅਰਵਿੰਦਪ੍ਰੀਤ ਕੌਰ, ਫ਼ਿਸਟੀ ਪ੍ਰਾਜੈਕਟ ਬਾਇਰੈਕਟਰ ਆਤਮਾ

ਸੰਸਦ ਮੈਂਬਰ ਕੰਗ ਨੇ ਧੰਨਵਾਦੀ ਸਮਾਗਮ ਦੌਰਾਨ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸਣੀਆਂ

ਇਲਾਵਾਂ ਦਾ ਮਿਸਾ। ਦਸਿੰ ਮੰਦਰਾ, 13 ਜੂਨ ਵਿਸ਼ਾਨ ਦਾ ਦਾ ਨੰਦ ਨਾਨ ਮਾਲਕਾ ਸਕੂਨ ਵਿਖੇ ਵਿਚ ਵੱਗੇ ਵਿਰੰਤਰਤਾ ਕੀਤੇ ਗਈ ਸੀ, ਜਿਥੇ 'ਚ ਵਿਰੰਤਰਤਾ ਕੀਤੇ ਗਈ ਸੀ, ਜਿਥੇ 'ਚ ਵਿਰੰਤਰਤਾ ਕੀਤੇ ਆਪ ਲਈਟਰਚ ਸ਼ਾਲਕਾ ਦੇਵਾਂ ਦਿੱਤਾ ਦਾ ਅਸਾਦਾ ਸੁਸਾਈ ਜਨਾਨ ਸ਼ਾਂਕਤਾ ਪਰਮੇਦਾ ਇੱਕ ਸ਼ਾਈ ਜਨਾਨ ਸ਼ਾਂਕਤਾ ਪਰਮੇਦਾ ਇੱਕ ਸ਼ਾਸਦੀ ਜਨਾਨ ਸ਼ਾਂਕਤਾ ਪਰਮੇਦਾ ਇੱਕ ਸ਼ਾਈ ਜਨਾਨ ਸ਼ਾਂਕਤਾ ਪਰਮੇਦਾ ਇੱਕ ਸ਼ਾਈ ਜਨਾਨ ਸ਼ਾਂਕਤਾ ਪਰਮੇਦਾ ਇੱਕ ਸ਼ਾਹਿਰ ਤੋਂ ਸਿਫਾ ਮੋਲਵ ਵਦੋਂ ਆ ਆਦਮੇ ਪਾਤਟੀ ਦੇ ਭੂਲਾਵੇਂ ਸਾਰੀਵਦਾ ਰਿਕ ਗੈਨ ਨੇ ਵਿਰੰਤਰਤਾ 'ਚ ਸ਼ੁਲੀਅਤ ਕਰੋਗੀ ਅਤੇ ਉਨ੍ਹਾਂ ਜਿੱਤਰ ਹਾਲ ਕਰਦਾਉਣ ਲਈ ਸ਼ੁਲੂਨ ਵਿਰੰਤਰਤਾਂ 'ਚ ਸ਼ੁਲੀਅਤ ਕਰੋਗੀ ਅਤੇ ਉਨ੍ਹਾਂ ਜਿੱਤਰ ਹਾਲ ਕਰਦਾਉਣ ਲਈ ਸ਼ੁਲੂਨ ਵਿਰੰਤਰਤਾਂ 'ਚ ਸ਼ੁਲੀਅਤ ਕਰੋਗੀ ਅਤੇ ਉਨ੍ਹਾਂ ਜਿੱਤਰ ਹਾਲ ਕਰਦਾਉਣ ਲਈ ਸ਼ੁਲੂਨ ਵਿਰੰਤਰਤਾਂ 'ਚ ਸ਼ੁਲੀਅਤ ਕਰੋਗੀ ਅਤੇ ਉਨ੍ਹਾਂ ਜਿੱਤਰ ਹਾਲ ਕਰਦਾਉਣ ਲਈ ਸ਼ੁਲੂਨ ਵਿਰੰਤਰਤਾਂ ਦਾ ਸ਼ਿਲੀਅਤ ਕਰੋਗੇ ਜੀ ਜ਼ਿਲੀ ਲਵਾ ਵਾਲੇ ਸ਼ੁਲੀਅਤ ਸ਼ੁਲੀਅਤ ਕਰੋਗਤਾਂ ਜ਼ਿਲੀ ਸ਼ੁਲੀਅਤਵਾਂ ਸੁਟਦੇ ਅਤੇ ਕਰਨੇ ਇਹਾਂ ਇੱਕ ਵਾਲੇ ਸ਼ੁਲੀ ਵਿੱਚ ਪਰਤਾ ਤੋਂ ਵਿੱਚ

ਸਮਾਜਆਵਾ ਸੁਰਦਾ ਸ਼ੁਕ ਕਰ ਨ ਰਹਾ: ਕਿ ਪਿੰਡ ਦੂਮਲੌੜੀ ਵਿਖੇ ਖਰੜ ਤੋਂ ਅੱਸ ਵਾਈ ਅੱਸ. ਦਾਹੀਂ ਆ ਰਹੇ ਸੀਵਯੋਜ ਦੇ ਜ਼ੁਰਦੇ ਪਾਣੀ ਦਾ ਹੱਲ ਜਲਦੀ ਜ਼ੇ ਪਹਿਲ ਦੇ ਆਪਾਰ 'ਤੇ ਕੀਤਾ ਜ਼ਾਵੇਗਾ। ਉਹ ਨਿਸਾਨੀ ਨਾਲ ਸਬੰਧਿਤ ਮਸਲਿਆਂ ਦਾ ਹੈਲ ਰਰਨ ਲਈ ਵੀ ਹਰ ਕੀਜ਼ਸ਼ ਕਰਨਗੇ। ਇਸ ਮੌਜ



ਲਮੇਲਿਆਵਾਂ ਸੁਣਦੇ ਹੋਏ ਮਾਨਵਿੰਦਰ ਕੀਤ। ਭਾਰਤੀ ਇਸਾਨ ਹੁਣੀਅਨ ਰਾਜੇਵਾਣ ਸੰਘ ਸੁਝਾਈ ਜਨਤਨ ਸਭੰਤਰ ਪਰਮਿੰਦਰ ਸਿੰਘ ਸੁਝਾਈ ਜਨਤਨ ਸਭੰਤਰ ਪਰਮਿੰਦਰ ਸਿੰਘ ਸੁਝਾਣੀ ਜਨਤਨ ਸਿੰਘ, ਹਰਮਨਪ੍ਰੀਤ ਸਿੰਘ, ਸੁਝਣੀ ਜਿੰਘ, ਹਰਮਨਪ੍ਰੀਤ ਸਿੰਘ, ਸ਼ੁਝਣੀ 'ਆਪ' ਦੇ ਸੀਨੀਅਨ ਆਗੂ ਬੀਰ ਦਵਿੰਦਰ ਸਿੰਘ ਸੁਝਣਾ ਅਤੇ ਆਰੂਆਂ ਨੇ ਵੀ ਸੰਬੰਧਨ ਕੀਤਾ। ਇਸ ਮੰਗੇ ਲੋਗਤ ਸਿੰਘ ਸੁਹਾਟਾ, ਗੁਰਮੇਲ ਸਿੰਘ ਬਾੜਾ, ਰਜਿੰਦਰ ਸਿੰਘ ਦਸਾ ਦੇਸ਼ਣਾਂ, ਜੇਰ ਇੱਕ ਸਿੰਘ ਸੰਕਤਪੁਰਾ, ਸੁਤਕਿੰਦਰ ਸਿੰਘ ਦਲਾਕੀ, ਜਿਹਰਪਾਨ, ਸੁਤਕਿੰਦਰ ਸਿੰਘ ਦਲਾਕੀ, ਜਿਹਰਪਾਨ, ਸੰਪਾ ਸਿੰਘ ਦੁਮਣਾ, ਜਰਨੰਤ ਸਿੰਘ ਸ਼ੁਸ਼ਹਵਾ, ਹਰਮਨਪ੍ਰੀਤ ਸਿੰਘ ਧਾਲੀਵਾਲ ਆਦਿ ਹਾਰਤ ਸਨਨਪ੍ਰੀਤ ਸਿੰਘ ਧਾਲੀਵਾਲ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਉਤਸ਼ਾਹ ਰਾਸ਼ੀ : ਮੁੱਖ ਖੇਤੀਬਾੜੀ ਅਫ਼ਸਰ

ਰਾਸ਼ੀ ਪਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਕਰ ਸਕਦੇ ਹੋ ਸੰਪਰਕ ਨਾਲ ਕਰ ਸਕਦੇ ਹੋ ਸੰਪਰਕ ਤੋਣ 'ਚ ਖੜ੍ਹਾ ਪਾਣੀ ਬਾਲਮਿਕਨ ਬਾਨੀ ਮਨਨਾਪ ਗੱਜਾਂ ਕਦ ਕੇ ਮਿਸ ਨੂੰ ਗੰਧਲਾ ਲਵਾ ਹੈ। ਇਸ ਲਈ ਵਾੜਾਵਲ ਨੂੰ ਸਾਰ ਲੰਘ ਤੇ ਜ਼ਲੀਨ ਦੀ ਉਪਜਾਉਂ ਸ਼ਲੀ ਨੂੰ ਵਧਾਉਣ ਲਈ ਮੀਂਹ ਦੇ ਪਾਣੀ ਦੀ ਹਾਰਕੈਸਟਿੰਗ ਅਤੇ ਮਿਜਾਰੀ ਲਾਲ ਦਾ ਕੰਧ ਭਾਵ ਲੈਣ ਵਾਲੇ ਤੋਂ ਪੰਜਾਬ ਨੂੰ ਘੁਕਾਲ ਬਣਾਉਣ ਲਈ ਸੰਦੂ ਕਹਾ ਕੇ ਇਨਾ ਲਾਉਣ ਤੋਂ ਗੁਰਜ਼ ਕਰਨਾ ਚਾਹੀਦਾ ਹੈ। ਇੱਜੀ, ਜੁਝਾਰ ਸਿੰਘ ਨੇ ਦੀਆਂ ਜ਼ਲੀ ਵਲੋਂ ਦੇ ਸਿੰਘੀ ਬਿਜਾਈ ਕਰਣ ਵਾਲੇ ਜ਼ਿਸ਼ਾਨ ਉਤਸਪਰ ਕਾਸੀ ਲੈਣ ਲਈ ਆਪਣੇ ਲਲਾ ਦੇ ਮੰਤੀਆਈ ਵਿਚਾਰ ਕਦ ਦਾ ਰਹਾ ਨਾ ਮੰਪਰਕ ਕਰ ਸਕਦੇ ਹਨ। ਇਸ ਮੰਕੇ ਕਿਸਾਨ ਲਲਾਵਿਦਣ ਸਿੰਘ, ਦਰਸ਼ਨ ਸਿੰਘ, ਹਰਮੀਤ ਸਿੰਘ, ਤਾਰਾ ਸਿੰਘ, ਜ਼ਲੀਵਿੰਦਰ ਸ਼ਮਾਰ ਵਲੋਂ ਜ਼ੈਂ ਸਿੰਘ, ਤਾਰਾ ਸਿੰਘ, ਜ਼ਲੀਵਿੰਦਰ ਸ਼ੰਘ ਲਗੋਂ ਵਿਭਾਗ ਦੇ ਅਰਵੇਦਰ ਸਿੰਘ ਲਗੋਂ ਵਿਭਾਗ ਦੇ ਅਰਵੇਦਰ ਸਿੰਘ ਲਗੋਂ ਵਿਭਾਗ ਦੇ ਅਰਵੇਦਰ ਸਿੰਘ ਅਤੇ ਹਰਮੀਤ ਸਿੰਘ

ਮੁੱਖ ਖੇਤੀਬਾੜੀ ਅਫ਼ਸਰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਰਗੁਕ ਕਰਦੇ ਹੋਏ । ਜ਼ਿਲ

ਜ਼੍ਰੀ ਤਸਕੀਰ ਸ਼ਾਹਿਲ, 13 ਜੁਨ (ਬੱਲਲ)
ਪੈਤੀਸ਼ਾਈ ਅਤੇ ਰਿਸ਼ਾਨ ਜ਼ਲਾਈ ਵਿਕਾਗ ਰੁਪਨਾਰ ਵਲੋਂ ਰਿਸ਼ਾਨ ਜ਼ਲਾਈ ਵਿਕਾਗ ਰੁਪਨਾਰ ਵਲੋਂ ਰਿਸ਼ਾਨ ਨੂੰ ਪਾਣੀ, ਵਿਸ਼ਾਨ ਅਤੇ ਲੱਗ ਦੀ ਚੰਗਤ ਦੇ ਸਾਲਾ ਨਾਲ ਜਨੀ ਸਿੱਧਾ ਹੈ। ਜ਼ਲਾਂ ਹੈ ਦੇ ਸਿੱਧੀ ਸਿਜ਼ਾਈ ਕਰਨ ਬਾਰੇ ਜਾਹੜਕ ਕੀਤੀ ਜ਼ਿਕਾਰਾਂ ਨੂੰ ਪੁੱਤਿਤ ਕਰਦਿਆਂ ਮੁੱਖ ਪੁੱਤੀਸ਼ਾਸ਼ੀ ਅਗਰ ਤਾਂ ਪੁੱਤਰ ਦੇ ਸਿੱਧੀ ਸਿਜ਼ਾਈ ਕਰਨ ਅਗਰ ਤਾਂ ਪੁੱਤਰਦਾਨ ਜਿੰਘ ਨੇ ਦੀਆਈ ਜਾਂ ਪੈਤਾਂ ਮੈਤਾਰੀ ਤਰਵੰਦਨ ਸਿੰਘ ਨੇ ਦੀਆਂ ਦੀ ਜ਼ਿਕਾਬ ਨਾਲ ਉੱਤਰਦਾਰ ਰਾਜੀ ਦੇਣਾ ਦਾ ਅੰਗਨਾ ਕੀਤਾ ਹੈ ਜਿਹਾ ਵਿੱਚ ਵੱਧ ਤੋਂ ਵੱਧ ਤਿਸਾਨ ਅੰਗਨ ਕੀਤਾ ਹੀ ਜ਼ਿਕਾਂ ਦੇ ਹੱਥ ਰਿਸ਼ਾਨ ਕੀਤਾ ਕਰਨ ਨਾਲ ਜਿੰਥੇ ਪਾਣੀ, ਗਿਜ਼ਸ਼ੀ ਅਤੇ ਲੱਕਤ ਦੀ ਜ਼ਿਕਾਬ ਨਾਲ ਉੱਤਰਦਾਰ ਰਾਜੀ ਦੇਣਾ ਦਾ ਅੰਗਨਾ ਕੀਤਾ ਹੈ ਜਿਹਾ ਵਿੱਚ ਵੱਧ ਤਿਸਾਨ ਕੀਤੂ ਕਰਨ ਵਾਲੇ ਵੋਲੇ ਹੋਓ ਨਰਥਾ ਘਟਾ ਕੇ ਜ਼ਿਕਾਂ ਤਰਨਾ ਨਾਲ ਜਿੰਥੇ ਪਾਣੀ, ਗਿਜ਼ਸ਼ੀ ਅਤੇ ਲੱਕਤ ਦੀ ਜ਼ੁਕਾਬ ਨਾਲ ਜਿੰਥੇ ਪਾਣੀ, ਗਿਜ਼ਸ਼ੀ ਅਤੇ ਲੱਕਤ ਦੀ ਜ਼ੁਕਾਬ ਨਾਲ ਜਿੰਥੇ ਪਾਣੀ, ਗਿਜ਼ਸ਼ੀ ਅਤੇ ਲੱਕਤ ਦੀ ਬੱਚਤ ਹੋਵੇਗੀ, ਉੱਥੇ ਹੀ ਵਾਤਾਵਰਨ ਅਤੇ ਫ਼ਮੀਨ ਦੀ ਸਿਹਤ ਵੀ ਸਹੀ ਰਹੇਗੀ।

ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਲਗਾਤਾਰ ਕੰਦੂ ਕਰਨ ਨਾਲ ਲਮੀਨ 'ਤੇ ਬਹੁਤ ਸਮਤ ਸ਼ੀਮੰਟ ਵਰਗੀ ਪਰਤ ਬਣ ਜਾਂਦੀ ਹੈ, ਜਿਸ ਨੂੰ ਸੰਡੀਅਮ ਪਰਤ ਆਖਦੇ ਹਨ, ਇਧੀ ਸਮਤ ਪਰਤ ਮੀਟਾਂ ਤੇ ਸਿਚਾਈ ਵਾਲੇ ਪਾਣੀ ਨੂੰ ਜਿਸੇ ਵੀ ਹਾਲਤ 'ਚ ਬੱਲੇ ਜਾਣ ਹੀ ਨਹੀਂ ਦਿਦੀ, ਜਿਸ ਕਰ ਕੇ ਜ਼ਮੀਨੀ ਪਾਣੀ ਲਗਾਤਾਰ ਸਫ਼ਾਈ ਲਈ ਖ਼ਰੀਦੀ 58 ਲੱਖ ਰਪਏ ਦੀ ਮਸ਼ੀਨਰੀ ਵਿਧਾਇਕ ਦਿਆਲਪਰਾ ਨੇ ਕੀਤੀ ਲੋਕਾਂ ਦੇ ਸਪਰਦ



ਸ਼ਹਿਰ ਦੀ ਨਵਾਈ ਨਈ ਖ਼ਤੀਵੀ ਮਸੀਨਰੀ ਸ ਮਾਡੀਵਾੜਾ ਸਾਹਿਰ, 13 ਜੂਨ ਫੋਕਰ, ਸਰਦੇਵਾ: ਨਜ਼ਰ ਹੋਲ ਮਾਡੀਵਾਰਾ ਵਲੋਂ ਸ਼ਹਿਰ 'ਚ ਸਵਾਈ ਪ੍ਰਵੇਧਾ ਨੂੰ ਸੁਚਾਰੂ ਚੰਗ ਨਾਲ ਚਲਾਉਣ ਲਈ ਖ਼ਤੀਦੀ ਗਈ 58 ਨੰਖ ਰੁਪਏ ਦੀ ਮਸੀਨਰੀ ਦਾ ਉਦਘਾਟਨ ਨਵਲਾ ਸੁਵਾਲਾ ਦੇ ਵਿਧਾਇਕ ਜ਼ਰਕਰਾਨ ਹਨਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ। ਦਿਆਲਪੁਰਾ ਨੇ ਦੱਸਿਆ ਕਿ ਨਗਰ ਕੌਸਲ ਵਲੋਂ 36 ਲੰਖ ਭੁਘਵ ਦੀ ਲਾਗਤ ਨਾਲ ਜੰ.ਸੀ.ਬੀ. ਮਸ਼ੀਨ ਸ਼ਰੀਦੀ ਗਈ ਹੈ ਜੋ ਸਭਾਈ ਅਤੇ ਹੋਰ

ਹੁੰਦਾ ਹੋਣ ਦਿਆ ਹੁੰਦਾ। ਦੀ ਚੰਮਾ -ਚੁਮਾਰੇ ਹੋਵੇਗੀ। ਸਫ਼ਾਈ ਸੇਵਕਾਂ ਨੂੰ 20 ਨਵੇਂ ਰਿਸ਼ਸ਼ੇ ਜੋ ਹੋ ਵਿੱਚੋਂ ਹਨ। 'ਵਾਪ' ਵਲੋਂ ਇਤਿਹਾਸਕ ਸ਼ਹਿਰ ਨੂੰ ਸਾਫ-ਸੁਖਰਾ ਰੱਖਣ ਲਈ ਵਿਸ਼ੇਸ਼ ਗ੍ਰਾਣਾਂ ਅਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੇਲੇ ਗਾਜ਼ਸ ਸਾਧਕ ਅਭਾਰ ਗੁਰਪਾਨ ਸਿੰਘ, ਸੁਖਵਿੰਦਰ ਸਿੰਘ ਗਿੰਨ, ਪ੍ਰਵੀਨ ਮੰਕੜ, ਸੈਨੇਟਰੀ ਇਸਪੈਕਟਰ ਸੁਖਵੰਵ ਸਿੰਘ ਬਿੰਟ, ਇਸਪੈਕਟਰ ਭੂਪਿੰਦਰ ਸਿੰਘ, ਇਸਪੈਕਟਰ ਸੁਖਵਿੰਦਰ ਸਿੰਘ, ਦੇਅਨੀਨ ਯਨਮਵੀਰ ਪੈਸੀ, ਪੀ.ਏ. ਨਵਰੰਜ ਜਿੰਘ ਉਟਾਲਾਂ, ਸੇਂਟਨ ਘਟਕ, ਵਿਪਨ, ਗਗਨਦੀਪ ਸਿੰਘ, ਰਣਧੀਰ ਸਿੰਘ, ਜਰਨੈਲ ਜਿੰਘ, ਦੇਵਕੀ ਨੈਦਨ, ਸਮੀ ਕੁਮਾਰ, ਜਸਦੇਵ ਸਿੰਘ ਵੀ ਮੌਜੂਦ ਸਨ।

ਸਿਹਤ ਵਿਭਾਗ ਦੀ ਟੀਮ ਨੇ ਮਲੇਰੀਆ ਸਬੰਧੀ ਸਰਵੇ ਤੇ ਮਲੇਰੀਆ ਲਈ ਕੀਤੀ ਸਕਰੀਨਿੰਗ

ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਆ, ਮਲੇਰੀਆ ਦੇ ਲੱਛਣਾਂ ਬਾਰੇ ਵੀ ਦੱਸਿਆ

ਸ੍ਰੀ ਚਮਰੰਕ ਜਾਹਿਬ, 13 ਜੂਨ ਪੰਜਾਲ ਕਰ ਜੀਗੜ੍ਹ ਕਲੰਨੀ ਵਿਖ ਸਿਸ਼ਤ ਵਿਚਾਰ ਦੀ ਟੀਮ ਵੱਲ ਜੰਦੀਆਂ ਜਦੇ ਸਿਸ਼ਤ ਵਿਚਾਰ ਦੀ ਟੀਮ ਵੱਲ ਜੰਦੀਆਂ ਜਦੇ ਜੀਗੜ੍ਹ ਜ਼ਿਲ੍ਹਾ ਤੋਂ ਆਰ ਜੀ ਟੀ. ਕਿੱਟਾ ਰਾਹੀਂ ਮੁਲੰਗਆਂ ਸਦੇਸ਼ ਸ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਲੰਜੀਆਂ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਦਿਸ ਜ਼ਿਲ੍ਹਾ ਜ਼ਿਲ

ਕਿਸ ਵੀ ਬ" ਤਾਂ ਇਕਨਾ ਨਾ ਹੁਣ ਦਿਤਾ ਜਾਵਾਂ ਮਲੋਗੀਆਂ ਦੇ ਹੋਣ ਅਤੇ ਕਾਂਬੇ ਨਾਲ ਤੇਜ਼ ਬੁਖ਼ਾਰ ਚੜ੍ਹਾਾ ਹੈ। ਇਸ ਦੇ ਲੱਡਣਾਂ 'ਚ ਉਨਨੀਆਂ ਆਉਂਦਾ ਤੋਂ ਤੰਜ਼ ਸਿਰ ਦਰਦ ਹੋਣਾ, ਬੁਖ਼ਾਰ ਉਤਰਨ ਤੋਂ ਬਾਅਦ ਬਰਾਬਟ ਤੇ ਹਮਜ਼ੋਗੀ ਮਹਿਸੂਸ਼ ਹੋਣਾ ਅਤੇ ਪਸ਼ੀਨਾ ਆਉਂਦਾ ਆਦਿ ਸ਼ਾਮਲ ਹੁੰਦਾ ਹੈ। ਅਜਿਹੇ ਲੱਡਣ ਹੋਣਾ 'ਤੇ ਤੁਰੰਤ ਨੇੜੇ ਦੇ ਅਸਕਾਰੀ ਸਿਹਤ ਕੇਂਦਰ 'ਚ ਜਾ ਕੇ ਆਪਣੇ ਖੂਨ ਦੀ



ਦੀ ਜਾਂਚ ਤੋਂ ਇਨਾਜ ਮੁਫ਼ਤ ਕੀਤਾ ਜਾਂਦਾ ਦੀ ਜਾਂਚ ਤੋਂ ਇਨਾਜ ਮੁਫ਼ਤ ਕੀਤਾ ਜਾਂਦਾ ਹੈ। ਮਲੇਹੀਆ ਤੋਂ ਬਚਾਅ ਲਈ ਹਫ਼ਤੇ 'ਚ ਕੁਲਰਾਂ ਦਾ ਪਾਣੀ ਜ਼ਰੂਤ ਬਦਲੇ, ਛੱਤ 'ਤੇ ਲੇਗੀਆਂ ਪਾਣੀ ਦੀਆਂ ਟੈਕੀਆਂ ਚੱਕ ਕੇ ਰੱਖੋ, ਗਮਲਿਆਂ, ਤਰੱਮ, ਟੈਂਟੇ ਗਾਂਡੇ ਖ਼ਰਾਬ ਟਾਇਰ, ਸਿੰਘ ਅਤੇ ਲਖਵੀਰ ਸਿੰਘ ਹਾਜ਼ਰ ਸਨ

ਮਲਿਕੀਆ ਸਬੰਧੀ ਲੋਕਾਂ ਨੂੰ ਜਾਗਕੂਰ ਰਵਦੇ ਸਿਹਤ ਅਧਿਕਾਰੀ। ਜਾਂਚ ਅਤੇ ਇਲਾਜ ਲਗਦਾਉਣਾ ਚਾਹੀਦਾ ਹੈ, ਮਲਾਗਰੀ ਸਿਹਤ ਗੰਦਸ਼ਾਂ 'ਚ ਮਲੇਕੀਆ ਹੈ। ਸਗਾਗਰੀ ਸਿਹਤ ਗੰਦਸ਼ਾਂ 'ਚ ਮਲੇਕੀਆ ਦੀ ਜਾਂਚ ਹੈ ਲਿਲਾਮ ਮੁਲਰ ਕੀਤਾ ਜਾਂਦਾ, 'ਕੋਵਰਾਨ', ਮੰਗਰ ਜਜਾਉਣ ਵਾਲੀਆ ਹੈ। ਮਲੇਕੀਆ ਤੋਂ ਸਥਾਅ ਲਈ ਗੜਤੇ 'ਚ 'ਕਲੀਆਂ ਅਤੇ ਤੇਲ ਆਦਿ ਦੀ ਵਗਤੋਂ ਕਰੋ। ਇਸ ਮੇਕੇ ਮਲਟੀਪਰਪਜ਼ ਹੈਲੜ ਵਰਕਰ ਪਰਮਜੀਤ ਸਿੰਘ,ਪਰਦੀਪ ਕੁਮਾਰ,ਅਮਰੀਕ

ਖ਼ੁਨਦਾਨ ਸਬੰਧੀ ਸਿਵਲ ਹਸਪਤਾਲ ਸਮਰਾਲਾ ਨੇ ਆਂਗਨਵਾੜੀ ਸੈਂਟਰ 'ਚ ਅੱਗ ਲੱਗਣ 'ਤੇ ਪ੍ਗਟਾਇਆ ਦੁੱਖ

ਚੰਗੀਗੜ੍ਹ, 13 ਜੂਨਾ ਮਨੇਨਾ? ਸੰਗਟਰ=45ਗੀ 'ਚ ਆਂਗਨਾਵਾਈ-ਕਮ- ਧਰੰਚ ਸੇਂਟਰ ਵਿਖੇ ਅੰਗਲੰਗਣ ਦੀ ਘਟਨਾ 'ਤੇ ਬਾਲਅਧਿਕਾਚ ਸੁਰੱਖਿਆ ਕਮੰਗਨ ਚੰਗੀਗੜ੍ਹ ਜੀ ਸੀ ਪੀ ਸੀ ਆਰ! ਦੀ ਚੰਅਕਪਰਸ਼ਨ ਧਿਪਤਾ ਵਾਂਸਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਉੱਚ' ਦੇ ਛੁੱਕੇ ਪੈਂਡੇ ਅੱਗ ਲੱਗਣਾ ਦਾ ਬਾਰਨ ਵੱਧ ਦਾ, ਜਿਸ ਲਈ ਕਮਿਗਨ ਨੇ ਮੁੱਖ ਇੰਜੀਨੀਅਰ ਚੰਗੀਗੜ੍ਹ ਪ੍ਰਸ਼ਾਸਨ ਨੂੰ ਵਿਰੇਸ਼ ਰੌਰ 'ਤੇ ਸੰਬੰਧਰ ਖੇਤਰਾਂ, ਇਮਾਰਰਾਂ 'ਤੇ ਧਿਆਨ

ਸਮੇਗਰ ਸਿੱਖਿਆ ਅਧਿਆਨ ਰਹਿਤ ਕਰੁਤ ਸਾਰੀਆਂ ਗ੍ਰਾਂਟਾਂ ਜਕੂਲਾਂ ਦੇ ਖਾਤਿਆਂ 'ਚ ਆਈਆਂ ਸਨ। ਜਿਸ ਕਰ ਕੇ ਬਹੁਤ ਸਾਰੇ ਅਧਿਆਪਕਾਂ ਨੇ ਸਕੂਲਾਂ ਦੇ ਕੇਮ ਕਰਵਾ ਬੇ ਦੁਕਾਨਦਾਰਾਂ ਤੋਂ ਕਿਤ ਪ੍ਰਾਪਤ ਕਰ ਲਏ ਸਨ ਪਰ ਜਦੋਂ ਘੋਨੇ ਕਰਨ ਦੀ ਵਾਰੀ ਆਈ ਤਾਂ ਸਰਕਾਰ ਨੇ ਗ੍ਰਾਣਾਂ ਵਾਪਲ ਲੈ ਲਈਆਂ। ਹਣ ਅਗਾਂਹਵਧ ਦੇਸ਼ਾਂ ਦੀ ਸਦੀ 'ਚ ਉੱਭਰੇਗਾ ਭਾਰਤ : ਡਾ. ਦੀਪਕ ਜੋਤੀ

ਧੁਨਨੇਅਨ ਦੇ ਅਧਾ ਨਰਵਿੰਦਰ ਚਾਹਲ ਤੇ ਹੋਣ ਅਮਾਵਾਂ, 13 ਜੂਨ ਸਟਾਣਾ। ਹੋਈਆਂ ਵਿਭਾਗ ਵੱਲੋਂ ਚਹੁਤ ਸਾਹੰਮਾਂ ਗੁੱਟਾਂ ਦੀ ਰਾਜ਼ੀ ਮੁਰਚਦ ਦਾਸ਼ਮਾਂ ਪੁਰਾ ਹੋਣ ਤੋਂ ਚਹਿਲਾਂ ਹੀ ਵਾਪਸ ਲੈ ਲਈਆਂ ਗਈਆਂ ਸਨ। ਇਸ ਤੋਂ ਵਾਮਦ ਚਹੁਤ ਸਾਰੇ ਮਹਿਲਾਪਕਾਂ ਨੇ ਸਾਹਾਂ ਖਰਚਾ ਪਿਲਦਾ ਕਰ ਜੋ ਸਬੂਨਾਂ 'ਚ ਕੰਮ ਕਰਵਾਦੇ ਹਨ। ਮਹਿਲ ਹੋਈਆਂ ਅਧਿਆਨਨ ਤਹਿਤ



ਦੀਪਕ ਜੋਤੀ ਕੈਬਨਿਟ ਮੰਤਰੀ ਫ਼ਰਦੀਪ ਪੂਰੀ ਦਾ ਸਨਮਾਨ ਕਰਦੇ ਹੋਏ।

ਰੀ ਦਾ ਸਨਮਾਨ ਕਰਦੇ ਹੋਏ। ਜਵਾਜ਼ ਮੁਖਾਈ, 13 ਜੂਨ ਜਦਾਟਾਤਾ, ਭਾਜ਼ਮਾ ਦੀ ਮਹਿਮਾ ਮੀਚਾ ਦੀ ਸੂਚ ਸਮਨਸ਼ਨ ਸ਼ਿਕੀ ਤੋਂ ਤਾਂ, ਦੀਪਕ ਸ਼ਿਕੀ ਤੋਂ ਕਿਹਾ ਹੈ ਕਿ ਭਾਰਤ ਤੁਣ ਸ਼ੀ ਦਰੀਆਂ ਦੀ ਹੋ ਕੀ ਅਗਾਹਧਾ ਦੀਆਂ ਦੀ ਸੂਚੀ 'ਚ ਉਚੰਗਾ। ਉਨ੍ਹਾਂ ਨਾਵੇਂ ਬਣੇ ਟਿਫਨੀਅ ਮਿਰੀ ਹੁੰਦਾਸ਼ੀਸ਼ਿਮਾ ਮੁਰੀ ਨਾਲ ਦਾਕਾਰ ਦੀਆਂ ਸ਼ਿਕੀ ਤਾਂ ਸ਼ਿਕੀ ਦੀ ਸ਼ਿਕੀ ਸ਼ਿਕੀ ਸ਼ਿਕੀ ਸ਼ਿਕੀ ਤੋਂ ਜਿਹੜਾ ਕਿ ਗੋਰੀ ਸ਼ਿਕੀ ਸ਼ੋਕੀ ਸ਼ਿਕੀ ਤੋਂ ਨਹਾਂ ਕਿ ਗੋਰੀਜ਼ ਹੋਈ ਸ਼ਿਕੀ ਤੋਂ ਜਿਹੜਾ ਜ਼ਿਕੀ ਤੋਂ ਜ਼ਿਕੀ ਤੋਂ ਤੋਂ ਤੋਂ ਜਿਥਾ ਦਿਵਾਇਆ ਕਿ ਗੋਰਾ ਦੀ ਪਰ ਲੈਨੀਆ ਦਾ ਹੈ ਕਿ ਕਰਦੀਆਂ ਜਵਾਜ਼ੀ ਵਾਂਦੇ ਪਰ ਲੈਨੀਆ ਦਾ ਹੈ ਕਰਦੀਆਂ ਜਵਾਜ਼ੀ ਵਾਂਦੇ ਪਰ ਸ਼ੈਕੀ ਸ਼ੁਕੀ ਤੋਂ ਕਰਦੇ ਕੰਮ ਕੀਤਾ ਜਾਵੇਗਾ।

ਹ ਨਾਲ ਹਰਿਲਬਾਤ ਕਰਨ ਤੋਂ ਬਾਅਦ । ਜ਼ਕਾਰ ਹਰਿਨੀਟ ਟੀਚਲਬ ਕੁਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਥਿੰਦਰ ਸਿੰਘ ਚਾਹਸ, ਜ਼ਿਲ੍ਹਾ ਸਨਨਲ ਸਮਝੰਤਰ ਦੇਸੜ ਆਦਮਨ ਲੋਕਾਂ ਸੀਨਾਅਰ ਮੀਤ ਪ੍ਰਧਾਨ ਜਗਤਾਰ ਸਿੰਘ ਦੇਲਾਪਤ ਨੇ ਕਿਹਾ ਕਿ ਬਲ ਕੱਟ ਦਰ ਕੇ ਅਧਿਆਪਕ ਦੁਸ਼ਾਹਦਾਰਾਂ ਦੇ ਹਰਜ਼ਾਦੀ ਹੋ ਜਾਂਦੇ ਹਨ ਪ੍ਰਨਾਨ ਦੱਤੇ ਅੱਗ ਰਹਿਤੀ ਗਈ ਕਿ ਜਲਦ ਤੋਂ ਜਦਦ ਗ੍ਰਾਣਾ ਸ਼ਬਲ ਪਾਰਿਆਂ ਚ ਜਮ੍ਹਾਂ ਕੀਤੀਆਂ ਜਾਣਾ ਇਨਾਮੇਰ ਸਰਿੰਦਰ ਜਿਪ, ਅਮਰਜੀਤ ਸਿੰਘ, ਹਵਜੀਦਰ ਸਿੰਘ, ਕੁਸਨਜੀਤ ਸਿੰਘ, ਗੁਰਵਿੰਦਰ ਸਿੰਘ, ਕੁਮਨਜਰੀਤ ਸਿੰਘ, ਗੁਰਵਿੰਦਰ ਸਿੰਘ, ਕੁਮਨਜਰੀਤ ਸਿੰਘ, ਗੁਰਵਿੰਦਰ ਸਿੰਘ ਤਮਲਜੀਤ ਸਿੰਘ ਸਾਂਦੇ ਦਾਵਸ਼ ਸਨ। ਸਾਵਧਾਨੀਆਂ ਰੱਖਣ ਨਾਲ ਮਲੇਰੀਆ ਤੋਂ ਕੀਤਾ ਜਾ ਸਕਦਾ ਹੈ ਬਚਾਅ : ਡਾ. ਦਵਿੰਦਰਜੀਤ ਕੌਰ ਸਲੱਮ ਏਰੀਆ 'ਚ ਮਲੇਰੀਆ ਜਾਗਰੂਕਤਾ ਕੈਂਪ ਲਾ ਕੇ ਲੋਕਾਂ ਨੂੰ ਸਫ਼ਾਈ ਲਈ ਪ੍ਰੇਰਿਆ

ਮਨਾਨੋਂ, 13 ਜੁਨਚਾਰਾ' । ਅਸਾਣੇ ਦੇ ਸ਼ਲੱਮ ਵੇਗੀਏ 'ਚ ਮਲੇਗੀਆ ਜਾਗਗੂਰਗਾਂ ਰੋਘ ਲਾਇਆ ਗਿਆ ਦਿਸ ਕੋਪ 'ਚ ਪੜ੍ਹੇਜ਼ੋ ਜਿਸਦਾ ਸਰਜ਼ਾਨ ਦਾ ਦਿਵਦ ਜੀਤਾ ਕੌਰ ਨੇ ਸੰਬੰਧਨ ਕਰ ਦਿਆਂ ਕਿਹਾ ਜਿ ਕੁਝ ਸਾਵਧਾਨੀਆਂ ਵੇਧਣ ਨਾਲ ਮਲੇਗੀਆਂ, ਸਾਦਾ ਕੋਨਾਗਜ਼ਾਜ਼ ਮੀਡਰ ਦੇ ਸੰਬੰਧਨ, ਸਾਦਾ ਕੋਨਾਗਜ਼ਾਜ਼ ਮੀਡਰ ਦੇ ਕੋਟਣ ਨਾਲ ਲੇਲਗਾਂਜ਼ ਮੀਡਰ ਦੇ ਪਾਣੀ 'ਚ ਪਿਤਾ ਹੁੰਦਾ ਹੋ ਤੇ ਇਨ ਜਾ ਰਾਤ ਗੈਵੰਦਾ ਹੈ 'ਚ ਦਿਸ਼ਾ ਹੈ ਤੋਂ ਇਨ ਜਾ ਰਾਤ ਹੈ ਕੋਟਣ ਨਾਲ ਲੇਲਗਾਂ ਦੇ ਇਨ ਜਾ ਰਾਤ ਹੈ ਕੋਟਣ ਨਾਲ ਲੇਲਗਾਂ ਦੇ ਲੋਕਣਾਂ ਪਾਣੀ 'ਚ ਪੰਚਾ ਹੁੰਦਾ ਹੈ ਤੇ ਇਨ ਜੀ ਰਾਡ ਨੂੰ ਕੱਟਰਾ ਹੈ। ਉਨ੍ਹਾਂ ਮਲੱਗੰਨਆਂ ਦੇ ਲੱਘਣਾਂ ਸਾਰੇ ਜਾਣਕਾਸ਼ੀ ਦਿਦਿਆਂ ਗਿ ਇਸ ਦੇ ਮੁੱਖ ਲੱਘਣ ਤੱਜ ਤੁਕਤਾ, ਸਿਰਦਰਦ ਅਤੇ ਨੰਗਣਾ, ਬਕਾਵਟ, ਰਮਜ਼ੋਰੀ ਅਤੇ ਪਸ਼ੀਨਾ ਆਉਂਟਾ ਆਦਿ ਹੁੰਦੇ ਹਨ। ਬਿਮਾਰੀ ਤੋਂ ਬਕਣ ਲਈ ਮੰਕਰ ਪੰਦਾ ਕਰਨ ਵਾਲੀਆਂ ਬਾਵਾਂ ਨੂੰ ਮਤਮ ਗੰਤਾ ਜਾਵੇ, ਪਾਣੀ ਨਾ ਖੜ੍ਹਾਂ ਨਿੰਦਾ ਸਾਹਿਤ ਹੋਤ ਜਾਵੇਂ ਨਾ ਖੜ੍ਹਾਂ ਨਿੰਦਾ ਸਾਹਿਤ ਨੇ ਲਗ ਰਹਿਤ ਜਾਵੇਂ, ਪੁੱਟ ਲਗੇਰ ਨੂੰ ਚਕਣ ਵਾਲੇ ਲਗ ਦਿੱਤਾ ਜਾਵੇਂ, ਪੁੱਟ ਲਗੇਰ ਨੂੰ ਚਕਣ ਵਾਲੇ ਲਗ ਦਿੱਤਾ ਜਾਵੇਂ, ਪੁੱਟ ਲਗੇਰ ਨੂੰ ਚਕਣ ਵਾਲੇ



ਕੌਪ ਦੌਰਾਨ ਸ਼ਿਵਲ ਸਰਜਨ ਡਾ. ਦਵਿੰਦਰਜੀਤ ਕੌਰ ਤੇ ਹੋਰ।

ਰੱਪੜੇ ਪਾਏ ਜਾਣ।ਜਿਲਾ ਐਪੀਡਿਮੋਲੀ ਜਸਟ ਕਾਰਾ ਪਾਣਜਾਣ ਜ਼ਬਲਾ ਅਗਗਗਗਗਜ਼ਨ ਭਾ. ਕੁਰਪ੍ਰੀਤ ਕੋਟ ਨਿਹਾ ਕਿ ਸ਼ਕਰਾਰੀ ਹਸਪਤਾਲਾਂ 'ਚ ਮਲੌਰੀਆ ਦੀ ਜਾਂਚ ਅਤੇ ਇਲਾਜ ਪੁਰਤ ਕੀਤਾ ਜਾਂਦਾ ਹੈ। ਇਸ ਮੌਕ ਨਿਹਤ ਵਿਭਾਗ ਦੀ ਟੋਮ ਵੱਲੋਂ ਮਾਈਕਰੇਟੀ ਆਬਾਤੀ ਦਾ ਜਰਵੇਂ ਕੀਤਾ ਗਿਆ ਅਤੇ ਬੁਖਾਰ ਦੇ ਮਰੀਜ਼ਾਂ ਦੀਆਂ ਅਤੰਤ ਜਲਾਈਡਜ਼ ਬਣਾ ਕੇ ਆਰ.ਡੀ.ਟੀ. ਕਿੱਟਾਂ ਰਾਹੀਂ ਜਾਂਚ

ਕੀਤ ਕਰ ਕਰ। ਕੀਤੀ ਕਈ ਅਤੇ ਜਾਗੂਕਤਾ ਸਮੱਗਰੀ ਵੀ ਵੈਧੀ ਕਈ ਇਸ ਲੋਵੇਂ ਜਿਲਾ ਸਮੂਹ ਜਿੱਤਿਆ ਤੇ ਸੂਚਨਾ ਅਫ਼ਸਰ ਬਲਜ਼ਿੰਦਰ ਸਿੰਘ, ਕੁਵਦੀਪ ਸਿੰਘ, ਅਨਟੀਫਦਮ ਹੈਨਬ ਸੁਪਰਵਾਈਜ਼ਰ ਸੰਗਿਆਪਾਲ, ਮਲਟੀ ਪਲਪਸ਼ ਹੋਲਕ ਵਰਕਰ ਬਲਜ਼ੀਤ ਸਿੰਘ, ਰਵਿੰਦਰ ਸਿੰਘ, ਗੁਰਪੀਤ ਸਿੰਘ, ਸੰਦਾਗਰ ਸਿੰਘ ਅਤੇ ਜ਼ਸਪਾਲ ਸਿੰਘ ਹਾਜ਼ਰ ਸਨ।

SEE SEE **अतरात वैभ**्

ਕੇੱਢੀ ਜਾਗਰੁਕਤਾ ਰੈਲੀ, ਖ਼ੁਨਦਾਨ ਲਈ ਪ੍ਰੇਰਿਆ

ਉਹਦਾਨ ਲਈ ਉਤਰਾਹਿਤ ਕਰਨ ਸਦੀ ਕੰਢੀ ਜਦੀ ਕੋਰਨ ਕੈਂਦਨ ਲਾ । ਜੰਦਰੀ ਜ ਸਮਝਾਲ ,13 ਜੂਨ (ਫੋਰਕਟ) ਕਰਤਰ ਤੋਂ ਵਾਈਦਾ ਹੈ ਕੋਰਨ ਨੇ ਆਰੰਕ ਕਰ ਜਿਵਲ ਹਸਪਤਾਣ ਸਮਝਾਣਾ ਦੇ ਲੱਭ ਤੋਂ ਤਾਂ ਤਾਂਵਿਕਸ਼ੋੜ ਨੇ ਕਿਹਾ ਕਿ ਖ਼ੂ ਕੋਰ ਕੁੱਲੇ ਐੱਜ ਐੱਮ ਓ. ਜਾਂ ਤਾਂਦਿਰਸੰਤ ਕਿਰ ਕੁੱਲੇ ਐੱਜ ਐੱਮ ਓ. ਜਾਂ ਤਾਂਦਿਰਸੰਤ ਕਿਰ ਜੀ ਜਾਂਦਿਰ ਕੁੱਲ ਦੁਨਾਲ ਕਰਨ ਤਕਮ ਤੁਲੇ ਹਨ, ਇਸ ਕਾਰਨ ਸੰਬੰਧੀ ਜਾਂਦਰੂਰਤਾ ਤੇਲੀ ਕੋਰੀ ਗਈ। ਇਹ ਕੇਰੀ ਪ੍ਰਦੂਕ ਜਾਂਦਾਵਾਂ ਕਲੀ ਦੇ ਗਿਣਤੀ ਘੱਟ ਹੈ। ਇਸ ਲਈ ਸੰਬੰਧੀ ਕਰੀ ਇਸ ਕੋਰਨ ਸ਼ਾਂਕੀ ਲਗਣਗੇ ਘੱਟ ਹੈ। ਇਸ ਲਈ ਸੰਬੰਧੀ ਕਰੀ ਜਿਵ ਕੇਰਨ ਸ਼ਾਂਕੀ ਦੇ ਘੁਟਲਾਲ ਕਰਨ ਨੂੰ ਜ਼ਿੰਦਗੀ ਦਾ ਹੈ ਕੋਰ ਵਿਚਾਰਜ਼ ਤਾਂ ਸਿਚਾਰੀ ਸਪਾਹਾਂ ਨੇ ਪੁਨਦਾਨ ਕਰਨ ਨੂੰ ਜ਼ਿੰਦਗਾਂ ਕਿਰਨ ਮੁਨਦਾਨ ਦਾ ਨਾਅਰਾਂ ਜ਼ਿੰਦਗਾਂ ਕੁੱਕਰ ਸੀ ਸ਼ਿੰਦਰ ਸਿੰਘ ਮੁਨਦਾਨ ਜਾਂਦਾ ਨਾਅਰਾਂ ਜ਼ਿੰਦਗਾਂ ਵਾਰਾ ਸੀ ਕਿਰਨ ਸਿੰਘ ਮੁਨਦਾਨ ਦਾ ਨਾਅਰਾਂ ਜ਼ਿੰਦਗਾਂ ਕੁੱਕਾ ਸੀ ਕਿਰਨ ਸਿੰਘ ਮੁਨਦਾਨ ਦਾ ਨਾਅਰਾਂ ਜ਼ਿੰਦਗਾਂ ਕੁੱਕਾ ਸੀ ਕਿਰਨ ਸਿੰਘ ਮੁਨਦਾਨ ਦਾ ਨਾਅਰਾਂ ਜ਼ਿੰਦਗਾਂ ਕਿਰ ਸੀ ਕਿਰਨ ਸਿੰਘ ਮੁਨਦਾਨ ਦਾ ਨਾਅਰਾਂ ਜ਼ਿੰਦਗਾਂ ਕਿਹਾਂ ਸੀ ਕਰਨ ਕਰਨ ਤੋਂ ਲਈਜ਼ਹਾਂ ਦੇ ਮੁੰਦਗਾਨ ਸਨ ਅੱਗੇ ਆਉਣਾ ਕਰਾਂਟੀ ਦੇ ਵਿਦਾਰਥਾਂ ਕੇਰਨ ਕਰਾਂਟੀ ਦੇ ਵਿਦਾਰਥਾਂ ਕੀ ਗਮ

ਸ਼ਹਿਰ 'ਚ ਕੀਟਨਾ ਕ ਦਵਾਈ ਦੀ ਕਰਵ

ਮਹੀਨੇ 'ਚ ਭਰੀਬ ਦੇ ਵਾਰ ਕ ਜਾਇਆ ਕਰੇਗੀ। ਇਸ ਮੌਕੇ

ਗਈ ਸਪਰੇਅ

वाहा अपना अभावित । उ मुठ शर्मका अभावित । उ मुठ शर्मका अभावित अभा ਪੰਚਾਇਤ ਅਧਿਕਾਰੀ ਹਰਪ੍ਰੀਤ ਸਿ ਦਵਿੰਦਰ ਸਿੰਘ ਆਦਿ ਮੌਜੂਦ ਸ

ਵੱਲ ਅਸਾਂਦ ਮੌਜੂਦ ਹਨ ਪ੍ਰਮੁੱਖ ਉਤਪਾਵਾਂ ਸਵਾਵਾਂ ਦੀ ਪਿਛਲੇ ਵਿੱਤੀ ਸਾਲ 'ਚ ਕਿਲਗੀ ਕੀਤੇ ਜਦੋਂ ਪ੍ਰਮੁੱਖ ਉਹਹਾਦਾਂ ਗੰਜਾਬਾਂ ਦੀ ਸਾਤਵਾ ਤੋਂ ਕੀਦਤ ਕਰਮਧਾਰੀਆਂ ਵਾਇਆ ਦੀ ਕਿਤਤੀ ਦੇ ਸਾਲਾ ਦੇ ਮੁਹਿਟੀਆਂ ਪਿਛਲੇ ਵਿੱਤੀ ਵੱਦਦ ਦੇ ਜਨਾਂ ਦੇ ਮੁਹੇਗਲਾਂ ਜਮਜ਼ ਨਾਜ਼ (ਸ਼ਹਿਊਜ਼ਸ ਸੰਮੰਤ) ਨੇ ਨੈਰਵਾਵਾਂ ਦੀਆਂ ਸੂਬੀਆਂ ਦੇ ਅਗਲੇ ਕੇਰਵੇ ਦੂ-ਆਰ ਅੱਲ, 'ਤੇ ਮੁੱਟੀਆਂ ਹਨ। ਹੋਵਾ ਦੇ ਸੰਗਰਨ-25-25% ਸਹਿਰ ਰਿਜ਼ੀਆਂ ਜਿਲ੍ਹੇ ਨਾਜ਼ਿਆਂ ਨਹੀਂ ਸੰਗਰਾਂ

पित ह जो भारती भीता भीता . पित ह जो भारती भीता भीता . पी. तेव्या मंत्री व वार्थीवेंट क्रीवाद कर तर exwiptin ਸੇ. ਈ. ਪੀ. ਐੱਲ. ਸਿਟੀ ਕਿਹਾਰੀ, ਕਿਟਰ-115/115ਵੇਂ थवल-संक्ष्य देव, भेराकी, पंपाप। स्मिन के भी भारतका विराधका संक्ष्य देव, भेराकी ਪੰਜਾਬ ਵਿਖੇ 17 0325 ਲੋਕੜ ਦਾ ਫੀਅਲ ਅ ਵਿਸ਼ਸ਼ਿਤ ਟਾਊਨਸਿਰ ਪ੍ਰਾਜੈਕਟ ਹੈ। ਮੁਹੱਲਿਆ ਅੰਬੜਿਆਂ ਅਨੁਸਾਬ ਵਿੱਚੀ ਸਾਲ 24 ਬਿਸ਼ਤੀ ਨਿਲ ਹੈ ਗਿਊਲਿ ਪ੍ਰਾਜੈਕਟ ਨੂੰ ਪਹਿਲਾਂ ਬਿਸ਼ਤਿਤ ਸਭ ਦਿੱਤਾ ਗਿਆ ਹੈ। ਨਿਲ 100 चिंडी राम 2021-22 सरों केलेम शीर चिंडी राम 2022-23 सरो केलेम सीर क्ष्मात्त्वे साह्याची ४०% अञ्चलकात्त्वः विमृत्ये साह्याची ४०% अञ्चलकात्त्वः क्षमात्त्वे अञ्चलकात्त्वः विकास के सामान प्रतिकार के प् ਪ੍ਰਸਿਸ ਈ-ਮੰਜ ਆਈ. ਡੀ. ਇਕੀ: 14.66.2014 ਸ਼ਬਲ: ਵਿੱਚੀ (33884794-062719-5400073/2017-1 क्रेस्ट्रक से. श्री. भी. भी.स. प्रश्नीक तथ्य, 5-भवन्यत प्राय क्रस्ट तथ्या, तथी विश्ती : प्रतप्य भी.स. श्री. 7.3, भीतास्तृष्टन, तथी विश्ती

ਤਿਆਰੀਆਂ 🌗 ਬਕਰੀਦ ਦੇ ਮੱਦੇਨਜ਼ਰ ਮੰਡੀ 'ਚ ਵਪਾਰੀਆਂ ਦੀਆ ਲੱਗੀਆਂ ਰੌਣਕਾਂ, 10 ਹਜ਼ਾਰ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਵਿਕ ਰਹੇ ਹਨ ਬੱਕਰੇ ਮਨੀਮਾਜਰਾ ਵੱਡੀ ਮੰਡੀ 'ਚ ਵੱਖ-ਵੱਖ ਨਸਲਾਂ ਦੇ ਬੱਕਰੇ ਬਣੇ ਖਿੱਚ ਦਾ ਕੇਂਦਰ

ਸੋਮਵਾਰ ਨੂੰ ਮਨਾਈ ਜਾਣ ਵਾਲੀ ਬਕਰੀਦ ਦੇ ਮੰਦੇਨਜ਼ਰ ਚੇਰੀਗੜ੍ਹ 'ਚ ਸਭ ਤੋਂ ਵੱਡੀ ਮੰਡੀ ਮਨੀਮਾਜਰਾ 'ਚ ਲੱਗੀ ਹੋਈ ਹੈ।ਇਸ ਮੰਬੇ ਲੋਕ ਨਰਜਾਅਦ 'ਚ ਲਗ ਹਵਾ ਹੈ। ਹਵਾਜਾ ਕ ਲਕ ਟਰੱਕਾਂ ਤੇ ਟੈਂਪੂਆਂ 'ਚ ਬੈਂਕਰੇ ਲਿਆ ਕੇ ਵੇਚਰਹੇ ਹਨ ਬਕਰੀਦ ਮੌਕੇ ਬੰਕਰਿਆਂ ਦੀ ਕੀਮਤ 10 ਹਜ਼ਾਰ ਤੁਪਏ ਤੋਂ ਲੈ ਕੇ 80 ਹਜ਼ਾਰ ਤੁਪਏ ਤੱਕ ਹੁੰਦੀ ਹੈ ਤੇ ਕਈ ਵਾਜ਼ ਤਾਂ ਇਸ ਤੋਂ ਵੀ ਵੱਧ ਕੀਮਤ ਦੇ ਬੋਕੜੇ ਹੁੰਦੇ ਹਨ।

ਮਨੀਮਾਜ਼ਰਾ ਦੀ ਮੰਡੀ 'ਚ ਇਸ ਮੌਕੇ ਵਪਾਰੀਆਂ ਦੀਆਂ ਰੰਟਬਾਂ ਲੰਗੀਆਂ ਹੋਈਆਂ ਹਨ।ਇਸ ਦੌਰਾਨ ਵਪਾਰੀ ਚੰਗੀ ਕਮਾਈ ਕਰ ਰਹੇ ਹਨ।ਮੰਗੀ 'ਚ ਵੱਡੀ ਗਿਣਤੀ 'ਚ ਬੰਬਰੇ ਖ਼ਰੀਦਣ ਵਾਲੇਪਹੁੰਚ ਰਹੇ ਹਨ।ਮੰਡੀ 'ਚ ਆਏ ਵਪਾਰੀਆਂ ਨੇ 90 ਬਿੱਲੇ ਰਾਜਸਥਾਨੀ ਬੰਕਰਾ , 80 ਹਜ਼ਾਰ ਰੂਪਏ 'ਚ ਵੇਚਿਆ।



ਮਨੀਮਾਜ਼ਹਾ ਤੋਂ ਇਲਾਵਾ ਮੌਲੀਜਾਰਹਾਂ ਨਸਲਾਂ ਦੇ ਬੰਗਰੇ ਸ਼ਰੀਦਣ ਦਾ ਮੌਕਾ ਮਿਲਿਆ। ਬਵੀਯੋਗਰੀਆਂ ਦੀ ਵਿਸ਼ੇਸ਼-ਮੈਹੀ ਲਾਈਗਈ। ਇਸ ਵਾਧ ਸ਼ਰਹੀਦ ਮੌਕੇ ਮਨੀਆਜ਼ਹਾ 'ਚ ਇਨ੍ਹਾਂ ਮੰਡੀਆਂ 'ਚ ਗਾਹਕਾਂ ਨੂੰ ਵੱਧੋਂ-ਵੱਖ ਲਗਭਗ ਪੰਜ ਹਜ਼ਾਰ ਤੋਂ ਵੱਧ ਤੰਬਰੇ ਵਿਕੇ।

800 ਚੰਬਾਰ ਉਪਦ 'ਚ ਦਿਲੀਆਂ ਸ਼ਿਲ੍ਹੀ ਹੈ। ਵਾਪਤੀ ਅਹਿਸਤ ਵਿੱਚਆਂ ਜਿੰਬੀ ਕੋਈ ਜ਼ੀਬੀਦ ਲਈ ਮੇਟੀ ਦੇ ਸਭਾਜ ਜੜ੍ਹਾ ਤੋਂ ਲੋਕ ਆ ਲਹੇ ਹਨ। ਇਸ ਵਾਰ ਬਾਹਰੀਦ ਤੋਂ ਮਨੀਮਾਜ਼ਹਾ ਦੀ ਮੀਜ਼ੀ 'ਚ ਪ੍ਰਦਾਸ਼ਨ ਵੱਲੋਂ ਵੀ ਖ਼ਾਸ ਇੰਡਜ਼ਾਮ ਕੀਤਾ ਗਿਆ ਹੈ। ਇਸ ਵਾਰ ਇਸ ਮੇਜ਼ੀ 'ਚ ਖ਼ਾਸਲਾਨੀ ਬੀਹਰਾ ਹਿੰਦ ਦਾ ਮਾਸ ਲੇਕਾਰ ਕਿਹਾ ਮਨੀਗੁਰ ਬਾਨ ਨੇ 90 ਗਿੱਲਾਂ ਵਾ ਰਾਜਬਾਨਨੀ ਬੋਗਰ ਹੈ। ਇਹ ਦਾ ਮਾਸ ਲੇਕਾਰ ਕਿਹਾ ਮਨੀਗੁਰ ਬਾਨ ਨੇ 90 ਗਿੱਲ ਦਾ ਲੋਕਾਰ ਸ਼ਿਲ੍ਹਾ ਦੇ ਅਤੇ ਮੁਕੀਰਿਆ (ਗਿਮਾਦਲ ਤੋਂ ਇਆਂਦਾ 95 ਗਿੱਲ ਦਾ ਲੋਕਰਾ 50 ਹਜ਼ਾਰ ਕੁਪਏ 'ਚ ਵਿਲੋਕਾ